


ਪਵਿੱਤਰ ਕੁਰਆਨ ਮਜੀਦ  
ਦੀਆਂ  
ਕੁਝ-ਇੱਕ ਚੋਣਵੀਆਂ ਆਇਤਾਂ



Published by  
ISLAM INTERNATIONAL PUBLICATIONS LTD.

1988 © Islam International Publications Ltd.

ISBN 1 85372 063 1

Printed by  
RAQEEM PRESS  
*Islamabad, Sheep Hatch Lane, Tilford, Surrey, GU10 2AQ U.K.*

## ਇਕ ਪਵਿੱਤਰ ਤੇ ਅਮੁੱਲੀ ਭੇੰਟ

ਸੰਸਾਰ ਭਰ ਵਿਚ ਪਸਰੀ ਜਮਾਅਤ ਅਹਿਮਦੀਆ ਦੀ ਪਹਿਲੀ  
ਸਤਾਬਦੀ ਦੇ ਅਵਸਰ ਦੀ ਖੁਸ਼ੀ ਵਿਚ, ਇਕ ਈਸ਼ਵਰ-ਵਾਦ ਦੇ  
ਪ੍ਰਚਾਰ ਦੇ ਪ੍ਰੇਮ ਦੇ ਜੁਰਮ ਵਿਚ ਅਤਿ ਕਰੜੀਆਂ ਸਜ਼ਾਵਾਂ ਤੇ ਤਸੀਹੇ  
ਪਾਉਣ ਵਾਲੇ, ਰੱਬ ਦੀ ਰਜ਼ਾ ਵਿਚ ਜਾਨਾਂ ਵਾਰਨ ਵਾਲੇ ਸ਼ਹੀਦਾਂ  
ਅਤੇ ਹਜ਼ਰਤ ਬਲਾਲ ਰਜ਼ੀਅੱਲਾ-ਅਨਹੁ (ਅੱਲਾਹ ਆਪ ਤੋਂ ਰਾਜੀ  
ਹੋਵੇ) ਦੀ ਰਾਹ ਉੱਤੇ ਚੱਲਣ ਵਾਲੇ ਅਹਿਮਦੀ ਮੁਸਲਮਾਨਾਂ ਵੱਲੋਂ  
ਇਕ ਪਵਿੱਤਰ ਤੇ ਅਮੁੱਲੀ ਭੇੰਟ !

## ਸਿਰਲੇਖ ਸੂਚੀ

ਲੜੀ ਨੰ:	ਸਿਰਲੇਖ	
੧	ਅੱਲਾਹ ।	1
੨	ਫਰਿਸ਼ਤੇ ।	7
੩	ਪਵਿੱਤਰ ਕੁਰਆਨ ਮਜੀਦ ।	10
੪	ਪੈਂਗੀਬਰ (ਅਵਤਾਰ) ।	15
੫	ਇਸਲਾਮ ਧਰਮ ਦਾ ਪਵਿੱਤਰ ਨਬੀ (ਹਜਰਤ ਮੁਹੱਮਦ ਸੱਲੱਲਾਹੁ ਅਲੋਹਿ ਵਸੱਲੁਮ) ।	24
੬	ਭਗਤੀ (ਇਬਾਦਤ) ।	29
੭	ਰੋਜ਼ਾ ।	31
੮	ਰੱਬ ਦੀ ਰਾਹ ਵਿਚ ਧਨ ਖਰਚ ਕਰਨਾ ।	33
੯	ਹੱਜ (ਕਾਅਬਾ ਸ਼ਰੀਫ ਦੀ ਪਵਿੱਤਰ ਯਾਤਰਾ) ।	37
੧੦	ਸਮੁੱਚੀ ਮਨੁਖਤਾ ਨੂੰ ਈਸ਼ਵਰੀ ਸੰਦੇਸ਼ ਪ੍ਰਦਾਨਿਣਾ ।	40
੧੧	ਨੈਤਿਕਤਾ ਅਤੇ ਸਿਸਟਾਚਾਰ ।	43
੧੨	ਇਸਲਾਮ ਧਰਮ ਦੀ ਆਰਬਕ ਪ੍ਰਣਾਲੀ ਦੇ ਮੁਖ ਸਿਧਾਂਤ ।	49
੧੩	ਜਿਹਾਦ (ਰੱਬ ਦੀ ਰਜਾ ਦੀ ਪ੍ਰਾਪਤੀ ਲਈ ਜਤਨ ਕਰਨੇ) ।	51
੧੪	ਸ਼ਰਧਾਲੂਆਂ ਦੇ ਚਰਿੱਤਰ ।	55
੧੫	ਇਸਤਰੀ ਪੁਰਸ਼ ਦੇ ਬਹਾਬਰਤਾ ਦੇ ਅਧਿਕਾਰ ।	59
੧੬	ਵਿਆਜ ਲੈਣ ਦੀ ਮਨਾਹੀ ।	61
੧੭	ਭਵਿੱਸ ਬਾਣੀਆਂ ।	64
੧੮	ਪ੍ਰਕ੍ਰਿਤੀ ਦਾ ਅਧਿਅਨ ।	68
੧੯	ਕੁਝ-ਇਕ ਅਰਦਾਸ਼ਾਂ ।	72
੨੦	ਕੁਝ-ਇਕ ਅਸਾਨੀ ਨਾਲ ਮੂੰਹ-ਜਬਾਨੀ ਚੇਤੇ ਕੀਤੀਆਂ ਜਾਣ ਵਾਲੀਆਂ ਨਿੱਕੀਆਂ ਸੂਝਤਾਂ ।	76

## ਮੁਖ-ਬੰਦ

ਪਵਿੱਤਰ ਕੁਰਆਨ ਮਜੀਦ ਦੇ ਹਰ ਇਕ ਆਇਤ ਦਾ ਇਕ ਸਾਧਾਰਨ ਤੇ ਸਪਸ਼ਟ ਅਰਥ ਹੈ, ਅਰਥਾਤ ਪਾਠਕ ਇਸ ਨੂੰ ਪਹਿਲੀ ਵਾਰ ਹੀ ਪੜ੍ਹ ਕੇ ਇਸ ਦੇ ਉੱਚੇ ਤੇ ਸੁੱਚੇ ਹੁਕਮਾਂ ਦੀ ਮਹਾਨਤਾ ਉੱਤੇ ਵਿਚਾਰ ਕਰ ਸਕਦਾ ਹੈ, ਹਰ ਇਕ ਆਇਤ ਵਿਚ ਜੋ ਅਧਿਆਤਮਕ ਭੇਤ ਲੁਕੇ ਹੋਏ ਹਨ, ਉਹਨਾਂ ਦਾ ਅਧਿਆਨ ਕਰਕੇ ਇਕ ਪਾਠਕ ਉੱਤਮ ਮਤਲਬ ਪਰਾਪਤ ਕਰ ਸਕਦਾ ਹੈ। ਇਸ ਤੋਂ ਵੀ ਉੱਤਮ ਗੱਲ ਇਹ ਹੈ, ਕਿ ਇਸ ਤਰ੍ਹਾਂ ਇਕ ਆਇਤ ਦਾ ਵਿਸ਼ਾ ਦੂਜੀ ਆਇਤ ਦੇ ਵਿਸ਼ੇ ਤੇ ਸੂਰਤ ਨਾਲ ਇਕ ਵਗ ਰਹੀ ਜਲ-ਧਾਰਾ ਵਾਂਗ ਜੜਿਆ ਰਹਿੰਦਾ ਹੈ।

ਉਪਰੋਕਤ ਬਥਨ ਤੋਂ ਦੋ ਗੱਲਾਂ ਸਪਸ਼ਟ ਹਨ :—

- (ੳ) ਭਾਵੇਂ ਅਨੁਵਾਦ ਕਿੰਨਾ ਵੀ ਸੰਦਰ ਕਿਉਂ ਨਾ ਹੋਵੇ, ਪਵਿੱਤਰ ਕੁਰਆਨ ਮਜੀਦ ਵਰਗੀ ਸੂਖਮ ਭਾਵਾਂ ਤੇ ਵਿਸ਼ਿਆਂ ਨਾਲ ਸਜੀ ਪੁਸਤਕ ਦੇ ਅਰਥਾਂ ਨੂੰ ਸਮਝਾਉਣ ਵਿਚ ਇਹ ਕੇਵਲ ਇਕ ਸਹਾਇਤਾ ਹੀ ਕਰ ਸਕਦਾ ਹੈ, ਵਾਸਤਵ ਵਿਚ ਇਹ ਕਹਿਣਾ ਅਸੰਭਵ ਹੈ ਕਿ ਕੌਂਈ ਇਕ ਅਨੁਵਾਦ ਪਵਿੱਤਰ ਕੁਰਆਨ ਮਜੀਦ ਦੇ ਵਰਨ ਸੰਦੇਸ਼ਾਂ ਨੂੰ ਪੂਰਨ ਰੂਪ ਵਿਚ ਪਾਠਕ ਤੀਕ ਪਹੁੰਚਾਉਣ ਵਿਚ ਆਪਣੀ ਮਿਸ਼ਾਲ ਆਪ ਹੈ।
- (ਅ) ਪਵਿੱਤਰ ਕੁਰਆਨ ਮਜੀਦ ਦੇ ਕਿਸੇ ਵਿਸ਼ੇ ਨਾਲ ਸੰਬੰਧਤ ਕੁਝ-ਇਕ ਆਇਤਾਂ ਨੂੰ ਚੁਣ ਕੇ ਸੰਬੰਧਤ ਇਸੇ ਦਾ ਪ੍ਰਤਿਨਿਧ ਜਾਣ ਲੈਣਾ ਹੋਰ ਵੀ ਉਲੱਝਨ ਪੈਦਾ ਕਰਨ ਵਾਲੀ ਗੱਲ ਹੈ। ਉਦਾਹਰਣ ਵਜੋਂ ਜੇਕਰ ਕੁਰਆਨ ਮਜੀਦ ਵਿਚ ਆਰਥਕ ਮਸਲਿਆਂ ਨਾਲ ਸੰਬੰਧਤ ਕੁਝ ਆਇਤਾਂ ਚੁਣ ਲਈਆਂ ਜਾਣ, ਤਾਂ ਉਪਰੋਕਤ ਵਰਨਨ ਕਾਰਨਾਂ ਕਰਕੇ ਕਈ ਇਕ ਕਠਿਨਾਈਆਂ ਉਤਪਨੀ ਹੋ ਜਾਣਗੀਆਂ, ਕਿਉਂਕਿ ਇਸਲਾਮ ਧਰਮ ਦੀ ਆਰਥਕ ਮਸਲਿਆਂ ਦੀ ਗੁੱਬੀ ਸੁਲਝਾਉਣ ਦਾ ਅਕਸ਼ੇਤਰ ਵੱਡਾ ਵਿਸ਼ਾਲ ਹੈ, ਜਿਸ ਨੂੰ ਕੁਝ-ਇਕ ਆਇਤਾਂ ਦੇ ਆਰਥਾਂ ਰਾਹੋਂ ਸੁਲਝਾਇਆ ਨਹੀਂ ਜਾ ਸਕਦਾ। ਹਾਂ, ਇਹ ਇਕ ਇਸ਼ਾਰਾ ਮਾਤਰ ਹੀ ਕਿਹਾ ਜਾ ਸਕਦਾ ਹੈ।

ਜਦ ਅਸੀਂ ਇਸ ਅਸਲੀਅਤ ਤੇ ਵਿਚਾਰ ਕਰਦੇ ਹਾਂ, ਕਿ ਸੰਸਾਰ ਭਰ ਦੀ ਬਹੁਤੀ ਜਨ-ਸੰਖਿਆ ਭਿੰਨ ਭਿੰਨ ਜ਼ਬਾਨਾਂ ਬੋਲਦੀ ਹੈ ਅਤੇ ਭਿੰਨ ਭਿੰਨ ਸੰਸਕ੍ਰਿਤੀ ਨਾਲ ਸੰਬੰਧ ਰਖਦੀ ਹੈ, ਬਹੁਤੀਆਂ ਜਾਤੀਆਂ ਤੇ ਲੋਕ ਇਸ ਪਵਿੱਤਰ ਪੁਸਤਕ ਦੇ ਪੜ੍ਹਨ ਤੋਂ ਅਨੁਜਾਣ ਹਨ, ਤਾਂ ਇਸ ਦੇ ਅਨੁਵਾਦ ਦੀ ਲੋੜ ਸਪਸ਼ਟ ਹੋ ਜਾਂਦੀ ਹੈ, ਇਹ ਗੱਲ ਅਤਿ ਦੁਖਦਾਈ ਹੈ ਕਿ ਪਿਛਲੀਆਂ ਚੌਦਹਿ ਸ਼ਤਾਬਦੀਆਂ ਵਿਚ ਪਵਿੱਤਰ ਕੁਰਆਨ ਮਜੀਦ ਦਾ ਵੱਡਾ ਤੋਂ ਵਧ ਭਾਸ਼ਾਵਾਂ ਵਿਚ ਅਨੁਵਾਦ ਨਹੀਂ ਕੀਤਾ ਜਾ ਸਕਿਆ, ਜਦ ਕਿ ਬਾਇਬਲ ਸੋਸਾਇਟੀਜ਼ ਦੀ ਰਪੋਰਟ ਅਨੁਸਾਰ ਬਾਇਬਲ ਦਾ ੧੯੦੮ ਜ਼ਬਾਨਾਂ ਵਿਚ ਅਨੁਵਾਦ ਹੋ ਰਿਕਾਇਆ ਹੈ।

ਇਸ ਲਈ ਦੁਨੀਆਂ ਭਰ ਵਿਚ ਫੈਲੇ ਅਹਿਮਦੀ ਮੁਸਲਮਾਨਾਂ ਵੱਲੋਂ ੧੯੮੮ ਤਕ ਜਦ ਕਿ ਅਹਿਮਦੀਆਂ ਜਮਾਤ ਨੂੰ ਸਥਾਪਤ ਹੋਇਆਂ ਇਕ ਸੌ ਵਰ੍ਗਾਂ ਹੋ ਜਾਇਗਾ, ਸੰਸਾਰ ਵਿਚ ਬਹੁ-ਗਿਣਤੀ ਵਿਚ ਬੋਲੀਆਂ ਜਾਣ ਵਾਲੀਆਂ ਘੱਟੋ-ਘੱਟ ਪੰਜਾਹ (੫੦) ਜ਼ਬਾਨਾਂ ਵਿਚ ਪਵਿੱਤਰ ਕੁਰਆਨ ਮਜੀਦ ਦਾ ਅਨੁਵਾਦ ਕਰਨ ਦਾ ਇਰਾਦਾ ਕੀਤਾ ਗਿਆ ਹੈ।

ਇਸ ਤੋਂ ਛੁਟ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਜਦ ਤੀਕ ਪੂਰਨ ਕੁਰਆਨ ਮਜ਼ੀਦ ਦੇ ਅਨੁਵਾਦਾਂ ਦਾ ਕੰਮ ਸੰਪੂਰਨ ਨਹੀਂ ਹੋ ਜਾਂਦਾ, ਤਦ ਤੀਕ ਦੂਜੀਆਂ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਪਵਿੱਤਰ ਕੁਰਆਨ ਮਜ਼ੀਦ ਦੇ ਕੁਝ-ਇਕ ਭਾਗਾਂ ਤੋਂ ਜਾਣੂੰ ਕਰਾਉਣ ਲਈ ਉਹਨਾਂ ਦੀਆਂ ਆਪਣੀਆਂ ਬੋਲੀਆਂ ਵਿਚ ਉਹ ਭਾਗ ਅਨੁਵਾਦ ਕਰਾਂਦਿਂ ਤੇ ਜਾਣ ।

ਇਸ ਕੰਮ ਨੂੰ ਠੀਕ ਢੰਗ ਨਾਲ ਕਰਨ ਲਈ ਆਪਣੀ ਸਮਝ ਅਨੁਸਾਰ ਪਵਿੱਤਰ ਕੁਰਆਨ ਮਜ਼ੀਦ ਦੀਆਂ ਕੁਝ-ਇਕ ਆਇਤਾਂ ਚੁਣੀਆਂ ਗਈਆਂ ਹਨ, ਤਾਂ ਜੋ ਉਹਨਾਂ ਪਾਠਕਾਂ ਨੂੰ ਜਿਹੜੇ ਕਿ ਇਸਲਾਮ ਧਰਮ ਦੇ ਸੁਨਹਿਰੀ ਤੇ ਵਿਸ਼ੇਸ਼ ਸਿੱਧਾਂਤਾਂ ਤੋਂ ਅਜੇ ਤਕ ਅਨਜਾਣ ਹਨ, ਉਹਨਾਂ ਨੂੰ ਜਾਣੂੰ ਕਰਾਇਆ ਜਾ ਸਕੇ ।

ਅਸੀਂ ਆਜ ਰੱਖਦੇ ਹਾਂ ਅਤੇ ਰੱਬ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਪਾਠਕ ਦੀ ਆਤਮਕ ਤ੍ਰੈਹ ਬੁਝਾਉਣ ਦਾ ਕਾਰਨ ਬਣੇ ਉੱਥੇ ਪਵਿੱਤਰ ਕੁਰਆਨ ਮਜ਼ੀਦ, ਜੋ ਕਿ ਇਕ ਈਸ਼ਵਰੀ ਬਾਣੀ ਹੈ, ਉਸ ਵਿਚ ਵਿਦਮਾਨ ਸੁਮਾਰਗ ਨੂੰ ਗ੍ਰਹਿਣ ਕਰਨ ਦਾ ਬਲ ਵੀ ਬਖਸ਼ੇ ।

ਆਇਤਾਂ ਦੀ ਦੋਣ ਹੇਠ ਲਿਖੇ ਮਹੱਤਵ-ਪੂਰਨ ਵਿਸ਼ਿਆਂ ਨੂੰ ਮੁਖ ਰਖਦਿਆਂ ਹੋਇਆਂ ਕੀਤੀ ਗਈ ਹੈ :—

੧. ਅੱਲਾਹ ।
੨. ਫਰਿਸ਼ਤੇ ।
- ੩: ਪਵਿੱਤਰ ਕੁਰਆਨ ਮਜ਼ੀਦ ।
- ੪: ਪੈਂਗੰਬਰ (ਅਵਤਾਰ) ।
- ੫: ਇਸਲਾਮ ਧਰਮ ਦਾ ਪਵਿੱਤਰ ਨਥੀ (ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵਸਲਮ) ।
- ੬: ਭਗਤੀ (ਇਬਾਦਤ) ।
੭. ਰੋਜ਼ਾ ।
- ੮: ਰੱਬ ਦੀ ਰਾਹ ਵਿਚ ਧਨ ਖਰਚ ਕਰਨਾ ।
- ੯: ਹੱਜ (ਕਾਬਾ ਸ਼ਰੀਫ ਦੀ ਪਵਿੱਤਰ ਯਾਤਰਾ) ।
੧੦. ਸਮੁੱਚੀ ਮਨੁੱਖਤਾ ਨੂੰ ਈਸ਼ਵਰੀ ਸੰਦੇਸ਼ ਪਹੁੰਚਾਉਣਾ ।
੧੧. ਨੈਤਿਕਤਾ ਅਤੇ ਸਿਸ਼ਟਾਚਾਰ ।
੧੨. ਇਸਲਾਮ ਧਰਮ ਦੀ ਆਰਥਕ ਪ੍ਰਣਾਲੀ ਦੇ ਮੁਖ ਸਿੱਧਾਂਤ ।
੧੩. ਜਿਹਾਦ (ਰੱਬ ਦੀ ਰਜ਼ਾ) ਦੀ ਪ੍ਰਾਪਤੀ ਲਈ ਜਤਨ ਕਰਨੇ ।
੧੪. ਸਰਧਾਲੂਆਂ ਦੇ ਚਰਿੱਤਰ ।
੧੫. ਇਸਤਰੀ ਪੁਰਸ਼ ਦੇ ਬਰਾਬਰਤਾ ਦੇ ਅਧਿਕਾਰ ।
੧੬. ਵਿਆਜ ਲੈਣ ਦੀ ਮਨਾਹੀ ।
੧੭. ਭਵਿੱਸ਼ ਬਾਣੀਆਂ ।
੧੮. ਪ੍ਰਕੂਤਿ 'ਦਾ ਅਧਿਐਨ ।

- ۱۹۔ کوڑ-اک ارداں ।
- ۲۰۔ کوڑ-اک آسمانی ناال مੂہ-ਜਬانی چੇਤੇ کੀਤੀਆں جਾ ਸਕਣ ਵਾਲੀਆਂ ਨਿੱਕੀਆਂ ਨਿੱਕੀਆਂ ਸੂਰਤਾਂ ।
- ਰੱਬ ਦੀ ਅਪਾਰ ਕ੍ਰਿਪਾ ਦੁਆਰਾ ਜਮਾਅਤ ਅਹਿਮਦੀਆ ਵੱਲੋਂ ਹੇਠ ਲਿਖੀਆਂ ਜਬਾਨਾਂ ਵਿਚ ਇਸ ਤੋਂ ਪਹਿਲਾਂ ਪਵਿੱਤਰ ਕੁਰਆਨ ਮਜ਼ੀਦ ਦੇ ਅਨਵਾਦ ਪ੍ਰਕਾਸ਼ਤ ਕਰਾਏ ਜਾ ਚੁਕੇ ਹਨ :—
- ਬੰਗਾਲੀ, ਡੈਨਿਸ਼, ਡਾਚ, ਇੰਡੀਅਨ, ਫੈਨਟੀ, ਫਿੱਜੀਅਨ, ਫਰਾਂਸੀਸੀ, ਜਰਮਨ, ਗੁਰਮੁਖੀ, ਹੈਸਾ, ਹਿੰਦੀ, ਇੰਡੋਨੇਸੀਅਨ, ਕਿਕੂਪੂ, ਲੂਗੈਨਡਾ, ਪੁਰਤਗੇਜ਼ੀ, ਗੁਸੀ, ਸਪਰਾਂਟੀ, ਸਵਾਹੀਲੀ, ਸਵੀਡਿਸ਼, ਉਰਦੂ, ਪਰੂਬਾ ।
- ਇੱਥੋਂ ਇਹ ਜ਼ਰੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ, ਕਿ ਪਵਿੱਤਰ ਕੁਰਆਨ ਮਜ਼ੀਦ ਦਾ ਗੁਰਮੁਖੀ ਅਨਵਾਦ ਜਮਾਅਤ ਅਹਿਮਦੀਆ ਵੱਲੋਂ ۹۷۷੩ ਈਸਵੀ ਵਿਚ ਪ੍ਰਕਾਸ਼ਤ ਕਰਾਇਆ ਜਾ ਚੁਕਾ ਹੈ, ਜੋ ਹੇਠ ਲਿਖੇ ਪਤੇ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ :—

**“ਸੁਆਬਾ-ਨਸਰੋ-ਇਸ਼ਾਅਤ ਕਾਦੀਆਂ, ۹۷۷੩੯ (ਭਾਰਤ)”**

ਅਸੀਂ ਇਹ ਖੁਸ਼ਬੁਰੀ ਦੇਣ ਵਿਚ ਵੀ ਪ੍ਰਸੰਨਤਾ ਅਨੁਭਵ ਕਰ ਰਹੇ ਹਾਂ ਕਿ ਲਗ-ਭਗ ਵੀਹ (۲۰) ਭਾਸ਼ਾਵਾਂ ਵਿਚ ਅਨਵਾਦਾਂ ਦੇ ਖਰੜੇ ਤਿਆਰ ਹੋ ਚੁਕੇ ਹਨ, ਜੋ ਛੇਤੀ ਹੀ ਪ੍ਰਕਾਸ਼ਤ ਕਰਾ ਦਿੱਤੇ ਜਾਣਗੇ, ਇਹ ਭਾਸ਼ਾਵਾਂ ਹਨ :—ਅਲਘਾਨੀਆਂ, ਅਸਮੀ, ਉੜੀਆ, ਚੀਨੀ, ਗੁਜਰਾਤੀ, ਜਾਪਾਨੀ, ਕੌਰੀਅਨ, ਮਲੇਸੀਅਨ, ਮਾਨਡਲੀ, ਮਰਾਟੀ, ਨਾਰਵੇਜੀਅਨ, ਪਸਤੇ, ਪੋਲਿਸ਼, ਸਿੰਘੀ, ਸਪੇਨਿਸ਼, ਸਵੀਡਿਸ਼, ਤਾਮਿਲ, ਤੇਲਗੂ, ਵੇਤਨਾਮੀ, ਕਨੜੀ, ਡੋਗਰੀ ।

ਉਪਰੋਕਤ ਭਾਸ਼ਾਵਾਂ ਵਿਚ ਪਵਿੱਤਰ ਕੁਰਆਨ ਮਜ਼ੀਦ ਦੇ ਅਨਵਾਦ ਪ੍ਰਾਪਤ ਕਰਨ ਲਈ ਸੰਸਾਰ ਭਰ ਦੇ ਕਿਸੇ ਵੀ ਅਹਿਮਦੀ ਮਸਲਿਮ ਮਿਸ਼ਨ ਨਾਲ ਸੰਬੰਧ ਪੈਦਾ ਕੀਤਾ ਜਾ ਸਕਦਾ ਹੈ ।

ਇਸ ਗੱਲ ਦਾ ਵੀ ਧਿਆਨ ਰਵੇਂ ਕਿ ਜੇਕਰ ਪਵਿੱਤਰ ਕੁਰਆਨ ਮਜ਼ੀਦ ਦੇ ਕਿਸੇ ਭਾਗ ਨੂੰ ਕੋਈ ਸਿਰਲੇਖ ਦੇ ਕੇ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ, ਤਾਂ ਇਸ ਦਾ ਇਹ ਮਤਲਬ ਉੱਕਾ ਹੀ ਨਹੀਂ ਸਮਝਣਾ ਚਾਹੀਦਾ ਕਿ ਉਹ ਸਿਰਲੇਖ ਵੀ ਪਵਿੱਤਰ ਕੁਰਆਨ ਮਜ਼ੀਦ ਦੇ ਅਸਲ ਦਾ ਹੀ ਕੋਈ ਭਾਗ ਹੈ, ਇਹੀ ਕਾਰਨ ਹੈ ਕਿ ਉਸ ਸਿਰਲੇਖ ਨੂੰ ਵੱਖਰਿਆਂ ਕਰਕੇ ਲਿਖਿਆ ਤੇ ਵਿਖਾਇਆ ਗਿਆ ਹੈ ।

ਕੁਰਆਨ ਮਜ਼ੀਦ ਦੀਆਂ ਇਹਨਾਂ ਆਇਤਾਂ ਦੀ ਚੋਣ, ਜਿਨ੍ਹਾਂ ਨੂੰ ਭਿੰਨ ਭਿੰਨ ਸਿਰਲੇਖਾਂ ਹੇਠ ਪੇਸ਼ ਕੀਤਾ ਜਾ ਰਿਹਾ ਹੈ, ਜਮਾਅਤ ਅਹਿਮਦੀਆ ਦੇ ਚੰਥੇ ਤੇ ਵਰਤਮਾਨ (ਖਲੀਡੇ) ਉੱਤਰ ਅਧਿਕਾਰੀ, ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ ਕੀਤੀ ਹੈ ।

ਪਵਿੱਤਰ ਕੁਰਆਨ ਮਜ਼ੀਦ ਦੀਆਂ ਸੂਰਤਾਂ ਤੇ ਆਇਤਾਂ ਦੇ ਹਵਾਲਿਆਂ ਨੂੰ ਦਰਸਾਉਣ ਲਈ ‘ਸੂਰਤ’ ਦੇ ਨਾਂ ਦੀ ਥਾਂ ਕੇਵਲ ‘ਸ’ ਅਤੇ ‘ਆਇਤ’ ਦੇ ਨਾਂ ਦੀ ਥਾਂ ਕੇਵਲ ‘ਆ’ ਲਿਖ ਕੇ ਅੱਗੇ ਸੂਰਤ ਜਾਂ ਆਇਤ ਦੇ ਨੰਬਰ ਦੇ ਦਿੱਤੇ ਗਏ ਹਨ । ਹਾਂ, ਜਿੱਥੇ ਆਇਤ ਨੰਬਰ ਦੇ ਅੱਗੇ ਕਾਮਾ ( , ) ਦਿੱਤਾ ਗਿਆ ਹੈ, ਉਹ ਕੇਵਲ ਇਕ ਆਇਤ ਦਾ ਨੰਬਰ ਹੈ ਤੇ ਜਿੱਥੇ ਆਇਤ ਅੱਗੇ (—) ਦਿੱਤਾ ਗਿਆ ਹੈ ਉੱਥੇ ਆਇਤ ਦੇ ਵਿਚਲੇ ਨੰਬਰ ਵੀ ਆ ਜਾਣਗੇ ।

## ੧) ਅੱਲਾਹ

“ਅੱਲਾਹ” ਇਕ ਅਤਿ ਉੱਚੀ ਜਾਤੀ ਦਾ ਨਾਂ ਹੈ। ਅਰਬੀ ਬੋਲੀ ਵਿਚ “ਅੱਲਾਹ” ਦਾ ਸ਼ਬਦ ਜੀਵ ਆਤਮਾ ਜਾਂ ਨਿਰਜੀਵ ਵਸਤੂ ਲਈ ਕਦੇ ਵੀ ਨਹੀਂ ਵਰਤਿਆ ਜਾਂਦਾ। ਦੂਜੀਆਂ ਭਾਸ਼ਾਵਾਂ ਵਿਚ “ਅੱਲਾਹ” ਲਈ ਜੇਹੜੇ ਸ਼ਬਦ ਵਰਤੇ ਜਾਂਦੇ ਹਨ ਉਹ ਗੁਣ ਵਾਚਕ ਜਾਂ ਪ੍ਰਸੰਸਾ ਵਾਚਕ ਹੁੰਦੇ ਹਨ ਅਤੇ ਆਮ ਤੌਰ ਤੇ ਬਹੁ-ਵਰਤਨ ਦੇ ਪਦ ਵਿਚ ਵਰਤੋਂ ਕੀਤੇ ਜਾਂਦੇ ਹਨ।

ਅਰਬੀ ਭਾਸ਼ਾ ਵਿਚ “ਅੱਲਾਹ” ਦਾ ਸ਼ਬਦ ਬਹੁ-ਵਰਤਨ ਦੀ ਸੂਰਤ ਵਿਚ ਕਦੇ ਨਹੀਂ ਵਰਤਿਆ ਜਾਂਦਾ, ਗੁਰਮੁਖੀ ਭਾਸ਼ਾ ਵਿਚ ਇਸਦੇ ਮੁਕਾਬਲੇ ਦਾ ਕੋਈ ਸ਼ਬਦ ਨਾ ਹੋਣ ਕਾਰਨ ਸਾਰੇ ਅਨੁਵਾਦ ਵਿਚ ਅਸਲ ਨਾਂ “ਅੱਲਾਹ” ਹੀ ਵਰਤਿਆ ਗਿਆ ਹੈ।

(ਮੈਂ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ ਨਾਂ  
ਲੈ ਕੇ (ਅੰਤ ਕਰਦਾ ਹਾਂ)।

بِسْمِ اللّٰہِ الرَّحْمٰنِ الرَّحِیْمِ ○

ਹਰੇਕ ਉਪਮਾ ਦਾ ਅਧਿਕਾਰੀ ਅੱਲਾਹ ਹੀ ਹੈ, (ਜੋ)  
ਸਾਰੇ ਜਹਾਨਾਂ ਦਾ ਸਾਜਨਹਾਰ ਤੇ ਪਾਲਨਹਾਰ ਹੈ।

الْحَمْدُ لِلّٰہِ رَبِّ الْعَالَمِينَ ○

ਅਤਿ ਦਿਆਲੂ ਤੇ ਕਿਰਪਾਲੂ ਹੈ।

الرَّحْمٰنِ الرَّحِیْمِ ○

ਅਤੇ ਦੇਡ-ਫਲ (ਦੇਣ) ਦੇ ਸਮੇਂ ਦਾ ਮਾਲਕ ਹੈ।

مُلِكُ يَوْمِ الدِّيْنِ ○

(ਹੋ ਪ੍ਰਭੂ !) ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਤੇ  
ਤੇਰੀ ਹੀ ਸਹਾਇਤਾ ਦੇ ਜਾਚਕ ਹਾਂ।

رَأَيَّاکَ تَعْبُدُ وَرَايَاتَ نَشَّتَعِيْمَ ○

ਤੂ ਸਾਨੂੰ ਸਿਧੇ ਮਾਰਗ ਵਲ ਲਾਈ ਰੱਖ।

إِهْدِنَا الصِّرَاطَ الْمُسْتَقِيْمَ ○

ਓਹਨਾਂ ਲੋਕਾਂ ਦੇ ਮਾਰਗ ਵਲ, ਜੋ ਤੇਰੀ ਕਿਰਪਾ ਦੇ  
ਪਾਤਰ ਬਣੇ, ਅਰਥਾਤ ਜੋ ਨਾ ਕਦੇ ਤੇਰੀ ਕਰੋਪੀ ਦੇ  
ਭਾਗੀ ਹੋਏ ਤੇ ਨਾ ਕੁਮਾਰਗ ਵਲ ਹੀ ਲੱਗੇ ।

ਸ: ੧, ਆ: ੧—੭)

ਸਾਰੇ ਅਕਾਸ਼ਾਂ ਤੇ ਪਤਾਲਾਂ ਵਿਚ ਜੋ ਕੁਝ ਵੀ ਹੈ,  
ਉਹ ਅੱਲਾਹ ਦਾ ਸਿਮਰਨ ਕਰ ਰਿਹਾ ਹੈ ਉਹ ਵੱਡਾ  
ਬਲਵਾਨ ਤੇ ਯੁਕਤੀਮਾਨ ਹੈ ।

ਸਾਰੇ ਅਕਾਸ਼ਾਂ ਤੇ ਪਤਾਲਾਂ ਦੀ ਪਾਤਸ਼ਾਹੀ ਉਸੇ ਦੀ  
ਹੈ । ਉਹੋ ਜਿਵਾਲਨਹਾਰ ਤੇ ਮਾਰਨਹਾਰ ਹੈ, ਅਰਥਾਤ  
ਉਹ ਸਰਬ ਕਲਾ ਸਮਰਥ ਹੈ ।

ਉਹ ਆਦਿ ਵੀ ਹੈ ਤੇ ਅੰਤ ਵੀ ਹੈ ਅਤੇ ਗੁਪਤ  
ਵੀ ਹੈ ਤੇ ਪਰਗਟ ਵੀ ਹੈ । ਉਹ ਹਰੇਕ ਚੀਜ਼ ਦਾ  
ਜਾਣਨਹਾਰ ਹੈ ।

ਉਸ ਨੇ ਹੀ ਸਾਰੇ ਅਕਾਸ਼ ਤੇ ਪਤਾਲ ਛੇ ਸਮਿਆਂ  
ਵਿਚ ਸਾਜ਼ ਹਨ । ਫੇਰ ਅਰਸ ਤੇ ਪੱਕਿਆਈ ਨਾਲ  
ਬਿਰਾਜਮਾਨ ਹੋ ਗਿਆ ਹੈ । ਉਹ ਉਸ ਦਾ ਵੀ  
ਜਾਣਨਹਾਰ ਹੈ, ਜੋ ਪਰਤੀ ਵਿਚ ਸਮਾਉਂਦਾ ਹੈ  
ਤੇ ਉਸ ਦਾ ਵੀ ਜੋ ਉਸ ਵਿੱਚੋਂ ਉਪਜਦਾ ਹੈ,  
ਅਰਥਾਤ ਉਸ ਦਾ ਵੀ ਜੋ ਅਕਾਸ਼ ਤੋਂ ਉਤਰਦਾ ਹੈ  
ਤੇ ਉਸ ਦਾ ਵੀ ਜੋ ਉਸ ਵਲ ਚੜ੍ਹਦਾ ਹੈ ਅਤੇ  
ਤੁਸੀਂ ਜਿੱਥੇ ਵੀ ਜਾਂਦੇ ਹੋ, ਉਹ ਤੁਹਾਡੇ ਨਾਲ ਹੀ  
ਰਹਿੰਦਾ ਹੈ, ਅਰਥਾਤ ਅੱਲਾਹ ਤੁਹਾਡੇ (ਸਾਰੇ) ਕਰਮਾਂ  
ਦਾ ਵੇਖਣਹਾਰ ਹੈ ।

(ਅਤੇ) ਸਾਰੇ ਅਕਾਸ਼ਾਂ ਤੇ ਪਤਾਲਾਂ ਦੀ ਪਾਤਸ਼ਾਹੀ  
ਉਸੇ ਦੀ ਹੈ ਤੇ ਸਾਰੀਆਂ ਗੱਲਾਂ (ਫੈਸਲੇ ਲਈ) ਉਸੇ  
ਦੇ ਹਜ਼ੂਰ ਹੀ ਪਰਤਾਈਆਂ ਜਾਣਗੀਆਂ ।

صِرَاطَ الْذِيْقَنَ أَنَّحَمَتْ عَلَيْهِمْ غَيْرُ  
الْمَغْضُوبِ عَلَيْهِمْ وَلَا الصَّارِثِينَ

سَبَّحَ بِلِلَّهِ مَا فِي السَّمَاوَاتِ وَالْأَرْضِ وَهُوَ الْعَزِيزُ  
الْعَكِيرُ

لَهُ مُلْكُ السَّمَاوَاتِ وَالْأَرْضِ «يُخْيِي وَيُمُوتُ»  
وَهُوَ عَلَى كُلِّ شَيْءٍ قَدِيرٌ

هُوَ الْأَوَّلُ وَالْآخِرُ الْفَاعِلُ وَالْبَاكِطُ وَهُوَ  
يُحْكِمُ شَيْءًا عَلَيْهِ

هُوَ الْأَذِي خَلَقَ السَّمَاوَاتِ وَالْأَرْضَ فِي سِتَّةِ  
آيَاتِهِ شُقِّا شُقَّا عَلَى الْعَرْشِ «يَعْلَمُ مَا يَلْبِسُ فِي  
الْأَرْضِ وَمَا يَخْرُجُ مِنْهَا وَمَا يَنْزَلُ مِنَ  
السَّمَاءِ وَمَا يَغْرِبُ فِيهَا وَهُوَ مَحْكُمٌ إِنَّمَا  
كُلُّ شَيْءٍ وَاللَّهُ بِمَا تَعْمَلُونَ بَصِيرٌ

لَهُ مُلْكُ السَّمَاوَاتِ وَالْأَرْضِ وَلَهُ اللَّهُ  
تُرْجَمُ الْأُمُورُ

ਉਹ ਰਾਤ ਨੂੰ ਦਿਨ ਵਿਚ ਤੇ ਦਿਨ ਨੂੰ ਰਾਤ ਵਿਚ  
ਦਾਖਲ ਕਰਦਾ ਰਹਿੰਦਾ ਹੈ ਅਤੇ ਘਟ ਘਟ ਦਾ  
ਜਾਣਨਹਾਰ ਹੈ ।

ਹੋ ਲੋਕੇ ! ਐਲਾਹ ਤੇ ਉਸ ਦੇ ਰਸੂਲ ਤੇ ਸਰਧਾ  
ਧਾਰਨ ਕਰੋ ਅਤੇ ਜਿਨ੍ਹਾਂ (ਜਾਇਦਾਦਾਂ) ਦਾ  
(ਪਹਿਲੀਆਂ ਜਾਤੀਆਂ ਮਗਰੋਂ) ਤੁਹਾਨੂੰ ਮਾਲਕ  
ਬਣਾਇਆ ਗਿਆ ਹੈ, ਓਹਨਾਂ ਵਿੱਚੋਂ ਖਰਚ ਕਰਦੇ  
ਰਹੋ ਅਤੇ ਤੁਹਾਡੇ ਵਿੱਚੋਂ ਜੋ ਸਰਧਾਲੂ ਹਨ ਅਤੇ  
ਐਲਾਹ ਦੇ ਰਾਹ ਵਿਚ ਖਰਚ ਕਰਦੇ ਰਹਿੰਦੇ ਹਨ,  
ਓਹਨਾਂ ਨੂੰ ਬਹੁਤ ਵੱਡਾ ਫਲ ਮਿਲੇਗਾ ।

(ਸ: ੫੭, ਆ: ੨-੮)

ਸਾਰੇ ਅਕਾਸ਼ਾਂ ਤੇ ਪਤਾਲਾਂ ਵਿਚ ਜੋ ਕੁਝ ਵੀ ਹੈ,  
ਉਹ ਐਲਾਹ ਦੀ ਸਿਫ਼ਤ-ਸਲਾਹ ਵਰਣਨ ਕਰ ਰਿਹਾ  
ਹੈ । ਸਾਰੀ ਪਾਤਸ਼ਾਹੀ ਵੀ ਉਸੇ ਦੀ ਹੈ ਅਤੇ ਉਹੋ  
ਹੀ ਹਰੇਕ ਉਪਮਾ ਦਾ ਅਧਿਕਾਰੀ ਵੀ ਹੈ, ਅਰਥਾਤ  
ਉਹ ਸਰਬ ਕਲਾ ਸਮਰਥ ਹੈ ।

ਉਸੇ ਨੇ ਹੀ ਤੁਹਾਨੂੰ ਸਾਜਿਆਂ ਹੈ । ਸੋ ਤੁਹਾਡੇ ਵਿੱਚੋਂ  
ਕੋਈ ਤਾਂ ਇਨਕਾਰੀ ਬਣ ਜਾਂਦਾ ਹੈ ਤੇ ਕੋਈ ਸ਼ਰਧਾਲੂ  
ਬਣ ਜਾਂਦਾ ਹੈ ਅਤੇ ਐਲਾਹ ਤੁਹਾਡੀਆਂ ਕਰਣੀਆਂ  
ਦਾ ਵੇਖਣਹਾਰ ਹੈ ।

ਉਸੇ ਨੇ ਸਾਰੇ ਅਕਾਸ਼ ਤੇ ਪਤਾਲ ਕਿਸੇ ਖਾਸ ਮਨੋਰਥ  
ਲਈ ਸਾਜੇ ਹਨ । ਉਸੇ ਨੇ ਹੀ ਤੁਹਾਡੀਆਂ (ਅੱਡ  
ਅੱਡ) ਸ਼ਕਲਾਂ ਵੱਡੀਆਂ ਸੋਹਣੀਆਂ ਬਣਾਈਆਂ ਹਨ  
ਤੇ ਉਸੇ ਦੇ ਹਜੂਰ ਤੁਸੀਂ ਵਾਪਸ ਪਰਤ ਕੇ ਜਾਣਾ  
ਹੈ ।

ਸਾਰੇ ਅਕਾਸ਼ਾਂ ਤੇ ਪਤਾਲਾਂ ਵਿਚ ਜੋ ਕੁਝ ਵੀ ਹੈ,  
ਉਹ ਉਸ ਦਾ ਜਾਣਨਹਾਰ ਹੈ । ਉਹ ਉਸ ਦਾ ਵੀ

يُؤْلِجُ الَّيْلَ فِي النَّهَارِ فَوْلِجْ النَّهَارَ فِي  
الَّيْلِ، وَهُوَ عَلَيْنَا مِنْذَادٍ الصُّدُورِ

أَمْنُوا بِاللَّهِ وَرَسُولِهِ وَأَنْفَقُوا مِمَّا جَعَلَكُمْ  
مُّسْتَخْلِفِينَ نَبِيُّهُ فَالَّذِينَ أَمْنُوا مِنْكُمْ  
أَنْفَقُوا الْهُمَّ أَجْزَأَ كِبِيرًا

الحدید : ۸-۲

يُسْتِحِمُ بِلِلَّهِ مَا فِي السَّمَاوَاتِ وَمَا فِي الْأَرْضِ لَهُ  
الْمُلْكُ وَلَهُ الْحَمْدُ، وَهُوَ عَلَىٰ كُلِّ شَيْءٍ قَدِيرٌ

هُوَ أَذِي خَلْقَكُمْ فَمَنْ كُمْ كَافِرَ وَمِنْكُمْ مُّؤْمِنٌ.  
وَإِنَّ اللَّهَ بِمَا تَعْمَلُونَ بَصِيرٌ

خَلَقَ السَّمَاوَاتِ وَالْأَرْضَ مِنَ الْحَقِّ وَصَوَّرَ كُمْ  
فَأَخْسَنَ صُورَهُمْ وَإِلَيْهِ الْمُصِيرُ

يَعْلَمُ مَا فِي السَّمَاوَاتِ وَالْأَرْضِ وَيَعْلَمُ مَا يَسْرُدُونَ

ਜਾਣਨਹਾਰ ਹੈ, ਜੋ ਤੁਸੀਂ ਲੁਕਾਉਂਦੇ ਜਾਂ ਪਰਗਟ ਕਰਦੇ ਹੋ, ਅਰਥਾਤ ਐਲਾਹ ਘਟ ਘਟ ਦਾ ਜਾਣਨ-ਹਾਰ ਹੈ। (س: ۶۸، آ: ۲-۴)

ਬੇਸ਼ੱਕ ਐਲਾਹ ਦਾਣਿਆਂ ਤੇ ਗਿਟਕਾਂ ਨੂੰ ਦੁਫ਼ਾੜ ਕਰਦਾ ਹੈ। ਉਹ ਜੀਉਂਦੇ (ਪ੍ਰਾਣੀ) ਮੁਰਦਿਆਂ ਵਿੱਚੋਂ ਕੱਢਦਾ ਹੈ ਅਤੇ ਮੁਰਦਿਆਂ ਨੂੰ ਜੀਉਂਦਿਆਂ ਵਿੱਚੋਂ। ਇਹ ਤੁਹਾਡਾ ਐਲਾਹ ਹੈ। ਸੋ ਤੁਸੀਂ ਇਹ ਦੱਸੋ ਕਿ ਤੁਸੀਂ ਕਿੱਥੋਂ ਮੁੜ ਪਰਤਾਏ ਜਾਓਗੇ ? ।

ਉਹ ਸਵੇਰ ਪਰਗਟ ਕਰਦਾ ਹੈ ਤੇ ਉਸੇ ਨੇ ਹੀ ਰਾਤ ਆਰਾਮ ਦਾ ਸਾਧਾਨ ਬਣਾਈ ਹੈ, ਅਰਥਾਤ ਸੂਰਜ ਤੇ ਚੰਨ ਨੂੰ ਲੇਖ ਦਾ ਕਾਰਣ ਸਾਜਿਆ ਹੈ। ਇਹ ਉਸ ਦਾ ਅਨੁਮਾਨ ਹੈ, ਜੋ ਵੱਡਾ ਬਲਵਾਨ ਤੇ ਜਾਣਨਹਾਰ ਹੈ।

ਅਤੇ ਉਹੋ ਹੀ ਹੈ, ਜਿਸ ਨੇ ਤੁਹਾਡੇ ਲਈ ਤਾਰੇ ਹੋਂਦ ਵਿਚ ਆਂਦੇ ਹਨ; ਤਾਂ ਜੋ ਤੁਸੀਂ ਉਹਨਾਂ ਦੁਆਰਾ ਜਲ ਬਲ ਦੀਆਂ ਅਕੂੜਾਂ ਵਿਚ ਰਸਤਾ ਮਲੂਮ ਕਰ ਸਕੋ। ਅਸੀਂ ਸੂਝਵਾਨ ਜਾਤੀ ਲਈ ਵਿਸਥਾਰ ਨਾਲ ਨਿਸ਼ਾਨ ਵਰਣਨ ਕਰ ਦਿੱਤੇ ਹਨ।

ਉਹੋ ਹੀ ਹੈ, ਜਿਸ ਨੇ ਤੁਹਾਨੂੰ ਇਕ ਜਿੰਦ ਤੋਂ ਪੈਦਾ ਕੀਤਾ ਹੈ। ਵੇਰ ਉਸੇ ਨੇ ਹੀ ਇਕ ਆਰਜੀ ਠਹਿਰਣ ਦਾ ਟਿਕਾਣਾ ਤੇ ਇਕ ਲੰਮੇ ਸਮੇਂ ਤਕ ਰਹਿਣ ਦਾ ਅਸਥਾਨ ਨੀਅਤ ਕੀਤਾ ਹੈ। ਅਸੀਂ ਸੂਝਵਾਨ ਲਈ ਆਪਣੇ ਨਿਸ਼ਾਨ ਵਿਸਥਾਰ ਨਾਲ ਵਰਣਨ ਕਰ ਦਿੱਤੇ ਹਨ।

ਅਤੇ ਉਹੋ ਹੀ ਹੈ, ਜਿਸ ਨੇ ਅਕਾਸ਼ ਤੋਂ ਵਰਖਾ ਵਰ੍ਗਾਈ ਹੈ। ਫੇਰ (ਵੇਖ ਕਿ ਕਿਸ ਤਰ੍ਹਾਂ) ਉਸ ਦੁਆਰਾ ਅਸੀਂ ਹਰੇਕ ਚੀਜ਼ ਦੀ ਹਰਿਆਵਲ ਉਗਾਉਂਦੇ ਹਾਂ ਤੇ ਉਸ ਰਾਹੀਂ ਖੇਤੀ ਉਤਪਨ ਕਰਦੇ ਹਾਂ, ਜਿਸ ਤੋਂ ਤਹਿ ਬਤਹਿ ਦਾਣੇ ਕੱਢਦੇ ਹਾਂ, ਅਰਥਾਤ ਖਜੂਰਾਂ

وَمَا تَعْلَمُونَ وَاللَّهُ عَلَيْمٌ بِمَا أَتَى الصُّدُورِ  
التغابن : ۵-۶

إِنَّ اللَّهَ فِيلُقُ الْحَيَّ وَالْمَوْتَىٰ يُخْرِجُ الْحَيَّ مِنَ  
الْمَيِّتِ وَمُخْرِجُ الْمَيِّتِ مِنَ الْحَيَّ ذَلِكُمُ اللَّهُ  
فَأَنَّىٰ تُؤْفَكُونَ

فَالْأَنْقَاصُ الْأَضْبَارُ وَجَعَلَ اللَّيْلَ سَكَناً لِالشَّمْسِ  
وَالْقَمَرَ حُسْبَانًا ذَلِكَ تَقْرِيرُ الْعَزِيزِ  
الْعَلِيِّ

وَهُوَ الَّذِي جَعَلَ لَكُمُ النُّجُومَ لِتَهْتَدُوا  
إِنَّمَا فِي ظُلُمِتِ الْبَرِّ وَالْبَحْرِ قَدْ فَضَّلْنَا  
الْأَيْتَ لِقَوْمٍ يَعْلَمُونَ

وَهُوَ الَّذِي أَنْشَأَكُمْ مِنْ نَفْسٍ وَاحِدَةً  
فَمَسْتَقْرِرُّوْ مُشْتَدِعُوْ قَدْ فَضَّلْنَا الْأَيْتَ  
لِقَوْمٍ يَفْقَمُونَ

وَهُوَ الَّذِي أَنْزَلَ مِنَ السَّمَاءِ مَاءً فَأَخْرَجَنَا  
إِنَّمَا تَحْتَ كُلِّ شَيْءٍ فَأَخْرَجَنَا مِنْهُ تَعْظِيرًا  
تُخْرِجُ مِنْهُ حَبَّاً مُثَرَّكَبًا وَمِنَ التَّخْلِيلِ مِنْ

ਵਿੱਚੋਂ, ਅਰਥਾਤ ਉਸ ਦੇ ਗਾਂਭੇ ਵਿੱਚੋਂ ਝੁੱਕੇ ਹੋਏ ਫਲ . (ਉਗਾਊਂਦੇ) ਹਾਂ ਅਤੇ ਅੰਗੂਰ, ਜੈਤੂਨ ਤੇ ਅਨਾਰਾਂ ਦੇ ਬਾਗ (ਕੱਢਦੇ ਹਾਂ), ਜਿਨ੍ਹਾਂ ਵਿੱਚੋਂ ਕਈ ਆਪਸ ਵਿਚ ਮਿਲਦੇ ਜੁਲਦੇ ਹੁੰਦੇ ਹਨ ਤੇ ਕਈ ਅੱਡੇ ਅੱਡਰੇ । ਜਦ ਓਹਨਾਂ ਵਿੱਚੋਂ ਹਰੇਕ ਕਿਸਮ ਦੇ ਦਰਖਤ ਨੂੰ ਫਲ ਲਗਦਾ ਹੈ, ਤਾਂ ਉਸ ਦੇ ਫਲ ਨੂੰ ਤੇ ਉਸ ਦੇ ਪੱਕਣ (ਦੀ ਦਸ਼ਾ) ਨੂੰ ਵੇਖੋ । ਇਸ ਵਿਚ ਸ਼ਰਧਾਲੂਆਂ ਲਈ ਬੇਸ਼ੱਕ ਕਈ ਚਮਤਕਾਰ ਹਨ ।

ਅਤੇ ਓਹਨਾਂ ਨੇ ਐਲਾਹ ਦੇ ਨਾਲ ਜਿਨ-ਭੂਤਾਂ ਨੂੰ ਬਰਾਬਰੀ ਦੇ ਦਿੱਤੀ ਹੈ; ਹਾਲਾਂਕਿ ਉਸ (ਪ੍ਰਤੀ) ਨੇ ਓਹਨਾਂ ਨੂੰ ਸਾਜਿਅਾ ਹੈ ਅਤੇ ਓਹਨਾਂ ਨੇ ਉਸ ਦੇ ਵਾਸਤੇ ਝੂਠੇ ਤੌਰ ਤੇ ਬਿਨਾਂ ਗਿਆਨ ਦੇ ਹੀ ਪੁੱਤਰ ਤੇ ਧੀਆਂ ਬਧ ਦਿੱਤੇ ਹਨ । ਉਹ (ਪ੍ਰਤੀ) ਪਾਕ ਹੈ, ਜੋ ਕੁਝ ਉਹ ਕਹਿੰਦੇ ਹਨ, ਉਸ ਤੋਂ ਅਗام ਤੇ ਅਗੋਚਰ ਹੈ । (ਸ: ਈ, ਆ: ੯੯-੧੦੧)

ਐਲਾਹ ਉਹ ਹੈ, ਜਿਸ ਤੋਂ ਛੁੱਟ (ਹੋਰ) ਕੋਈ ਵੀ ਇਸ਼ਟ ਨਹੀਂ । ਉਹ ਸਦਾ ਸਲਾਮਤਿ, (ਆਪਣੇ ਆਪ ਵਿਚ) ਅਚਲ (ਤੇ ਸਭ ਦਾ) ਅਧਾਰ ਹੈ । ਉਸ ਨੂੰ ਨਾ ਤਾਂ ਕਦੇ ਉਂਘ ਆਉਂਦੀ ਹੈ ਤੇ ਨਾ (ਉਸ ਨੂੰ) ਨੀਂਦ (ਦੀ ਮੁਹਤਾਜ਼ੀ ਹੈ) ।

ਜੋ ਕੁਝ ਸਾਰੇ ਅਕਾਸ਼ਾਂ ਤੇ ਪਤਾਲਾਂ ਵਿਚ ਹੈ, (ਉਹ ਸਭ ਕੁਝ) ਉਸੇ ਦਾ ਹੀ ਹੈ । ਕੋਣ ਹੈ? ਜੋ ਉਸ ਦੀ ਆਗਿਆ ਤੋਂ ਬਿਨਾਂ ਉਸ ਦੀ ਹਜੂਰੀ ਵਿਚ ਕਿਸੇ ਦੀ (ਕੋਈ) ਸਫ਼ਾਰਸ਼ ਕਰ ਸਕੇ? ਜੋ ਕੁਝ (ਓਹਨਾਂ ਦੇ) ਸਮੁੱਲੇ ਹੈ ਤੇ ਜੋ ਕੁਝ (ਓਹਨਾਂ ਤੋਂ) ਉਹਲੇ ਹੈ, ਉਹ (ਸਭ ਦਾ) ਜਾਣਨਹਾਰ ਹੈ ਅਤੇ ਉਹ ਉਸ ਦੀ ਇੱਛਾ ਤੋਂ ਛੁੱਟ ਉਸ ਦੇ ਗਿਆਨ ਦੇ ਕਿਸੇ ਹਿੱਸੇ ਨੂੰ (ਵੀ) ਪ੍ਰਾਪਤ ਨਹੀਂ ਕਰ ਸਕਦੇ । ਉਸ ਦਾ ਗਿਆਨ

طَلَبَهَا قَنْوَانٌ دَائِيَّةٌ وَجَحْشٌ مِنْ آعْنَابٍ  
وَالْمُهْمَنُونَ وَالرُّمَانُ مُشْتَهَىٰ مَا غَيْرَ مُتَشَابِهٍ  
أَنْفُرُدُوا لِلثَّمَرَةِ إِذَا أَثْمَرَ وَيَئِنِّيهِ مَارَ  
فِي ذِلِّكُمْ لَا يَلِيهِ لَقَوْمٌ يُؤْمِنُونَ ۝

وَجَعَلُوا بِلِيو شُرَكَاءَ الْجِنَّ وَخَلَقَهُمْ  
خَرْقُوا لَهُ بَينَيْنَ وَبَنِيَتِ بِغَيْرِ عِلْمٍ  
سَبَّحُنَّهُ وَتَعَلَّمَ عَمَّا يَصْفُونَ ۝

الانعام: ۹۶-۱۰۱

أَنْتَ لَا إِلَهَ لَا هُوَ، أَلْحَمُ الْقَيُومُهُ كَمَا  
تَأْخُذُ كَاسْتَهُ وَلَا تَنْوِي لَهُ كَمَا فِي السَّمَوَاتِ  
وَمَا فِي الْأَرْضِ، مِنْ ذَا الَّذِي يَشْفَعُ عِنْهُ كَمَا  
إِلَّا بِإِذْنِهِ، يَعْلَمُ مَا بَيْنَ أَيْدِيهِمْ وَمَا  
خَلْفُهُمْ، وَلَا يُحِيطُونَ بِشَيْءٍ، مِنْ عِلْمِهِ  
إِلَّا بِمَا شَاءَ، وَسِيمَ كُرْسِيُّهُ السَّمَوَاتِ

ਸਾਰੇ ਅਕਾਸ਼ਾਂ ਤੇ (ਵੀ) ਤੇ ਪਤਾਲਾਂ ਤੇ (ਵੀ) ਭਾਰੂ  
ਹੈ ਅਤੇ ਓਹਨਾਂ ਦੀ ਰਾਖੀ ਉਸ ਨੂੰ ਬਕਾਊਂਦੀ  
ਨਹੀਂ, ਅਰਥਾਤ ਉਹ ਅਗਮ ਤੇ ਅਗੋਚਰ ਹੈ।

(ਸ: ੨, ਆ: ੨੫੯)

ਐਲਾਹ ' ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ ਹੈ।  
ਉਹ ਗੁਪਤ ਤੇ ਪਰਗਟ ਦਾ ਜਾਣਨਹਾਰ ਹੈ। ਵੱਡਾ  
ਦਿਆਲ੍ਹੂ ਤੇ ਕਿਰਪਾਲ੍ਹੂ ਹੈ।

(ਅਸਲੀਅਤ ਏਹੋ ਹੈ ਕਿ) ਐਲਾਹ ਤੋਂ ਛੁੱਟ ਹੋਰ  
ਕੋਈ ਵੀ ਇਸ਼ਟ ਨਹੀਂ ਹੈ। ਉਹ ਪਾਤਸ਼ਾਹ ਹੈ।  
(ਆਪ ਵੀ) ਪਾਕ ਹੈ (ਤੇ ਦੂਜਿਆਂ ਨੂੰ ਵੀ ਪਾਕ  
ਕਰਦਾ ਹੈ)। (ਆਪ ਵੀ) ਹਰੇਕ ਉਨ੍ਹਤਾਈ ਤੋਂ  
ਸਲਾਮਤਿ ਹੈ (ਤੇ ਦੂਜਿਆਂ ਦੀ ਵੀ ਸਲਾਮਤੀ ਦਾ  
ਕਾਰਣ ਹੈ)। ਸਾਰਿਆਂ ਨੂੰ ਅਮਨ ਦੇਣ ਵਾਲਾ ਹੈ ਤੇ  
ਸਾਰਿਆਂ ਦਾ ਨਿਗਰਾਨ ਹੈ। ਵੱਡਾ ਬਲਵਾਨ ਤੇ  
ਸਾਰੇ ਟੱਟੇ ਹੋਏ ਦਿਲਾਂ ਦਾ ਜੋੜਨਹਾਰ ਹੈ। ਉਹ  
ਛੱਡੀ ਸ਼ਾਨ ਵਾਲਾ ਹੈ, ਜਿਨ੍ਹਾਂ ਚੀਜ਼ਾਂ ਨੂੰ ਏਹ ਲੋਕ  
ਉਸ ਦੀ ਬਰਾਬਰੀ ਦਿੰਦੇ ਹਨ, ਓਹਨਾਂ ਤੋਂ ਉਹ ਵੱਡਾ  
ਨਿਰਾਲਮ ਹੈ।

(ਅਸਲੀਅਤ ਏਹੋ ਹੈ ਕਿ) ਐਲਾਹ ਹਰੇਕ ਚੀਜ਼ ਦਾ  
ਰਚਨਹਾਰ ਹੈ ਤੇ ਘੜਨਹਾਰ ਵੀ ਹੈ, ਅਰਥਾਤ ਹਰੇਕ  
ਚੀਜ਼ ਦਾ ਸੁਆਰਨਹਾਰ ਵੀ ਹੈ। ਉਸ ਦੇ ਸਾਰੇ ਗੁਣ  
ਚੰਗੇ ਹਨ। ਸਾਰੇ ਅਕਾਸ਼ਾਂ ਤੇ ਪਤਾਲਾਂ ਵਿਚ ਜੋ  
ਕੁਝ ਵੀ ਹੈ, ਉਸੇ ਦੀ ਸਿਫ਼ਤ-ਸਲਾਹ ਕਰ ਰਿਹਾ  
ਹੈ। ਉਹ ਬਲਵਾਨ ਤੇ ਯੁਕਤੀਮਾਨ ਹੈ।

(ਸ: ੫੯, ਆ: ੨੩—੨੫)

وَالْأَرْضَ، وَلَا يَنْهُوُدَةَ حَفَظْهُمَا، وَهُوَ الْعَزِيزُ  
الْعَظِيمُ ۝

البقرة : ٢٥٦

هُوَ اللَّهُ الَّذِي لَا إِلَهَ إِلَّا هُوَ، عَلِيهِ الْغَنِيَّةُ  
الشَّهِيدَةُ، هُوَ الرَّحْمَنُ الرَّحِيمُ ۝

هُوَ اللَّهُ الَّذِي لَا إِلَهَ إِلَّا هُوَ، الْمَلِكُ  
الْقُدُّوسُ السَّلَمُ الْمُؤْمِنُ الْمُهَمِّنُ الْعَزِيزُ  
الْعَجَيْبُ الْمُتَكَبِّرُ سُبْحَانَ اللَّهِ عَمَّا يُشَرِّكُونَ ۝

هُوَ اللَّهُ أَنَّهَا لِقُوبَاتِي الْمُصَوَّرُ لَهُ أَلَّا شَمَاءٌ  
الْخَسْنَى، يُسَتَّمُ كَمَا فِي السَّمَوَاتِ وَ  
الْأَرْضِ، وَهُوَ الْعَزِيزُ الْحَكِيمُ ۝

الحضر : ٢٣-٢٥

## ੨) ਫਰਿਸ਼ਤੇ

ਅਰਥੀ ਭਾਸ਼ਾ ਵਿਚ ਫਰਿਸ਼ਤੇ ਸ਼ਬਦ ਲਈ “ਮਲਕ” ਦਾ ਸ਼ਬਦ ਵਰਤਿਆ ਗਿਆ ਹੈ, ਜਿਸਦੇ ਅਰਥ ਸੰਦੇਸ਼ ਪਹੁੰਚਾਉਣ ਵਾਲਾ ਤੇ ਪ੍ਰਤੀਨਿਧ ਦੇ ਹਨ। ਇਸ ਤੋਂ ਫਰਿਸ਼ਤਿਆਂ ਦੀ ਪੈਦਾਇਸ਼ ਦਾ ਮਨੋਰਥ ਪਰਗਟ ਹੁੰਦਾ ਹੈ। ਫਰਿਸ਼ਤੇ ਅੱਲਾਹ ਦਾ ਪੈਗਾਮ ਲਿਆਉਂਦੇ ਤੇ ਉਸ ਦੇ ਹੁਕਮਾਂ ਨੂੰ ਸ਼ਿਸ਼ਟੀ ਵਿਚ ਜਾਰੀ ਕਰਦੇ ਹਨ। ਚੁਨਾਂਚਿ ਫਰਿਸ਼ਤੇ ਸ਼ਿਸ਼ਟੀ ਦਾ ਇਕ ਭਾਗ ਹੀ ਹਨ, ਜਿਨ੍ਹਾਂ ਨੂੰ ਅੱਲਾਹ ਨੇ ਲੋਕਿਕ ਤੇ ਅਲੋਕਿਕ ਦੁਨੀਆਂ ਵਿਚ ਆਪਣੇ ਹੁਕਮਾਂ ਨੂੰ ਜਾਰੀ ਕਰਨ ਲਈ ਨਿਯੁਕਤ ਕੀਤਾ ਹੈ।

ਅਲੋਕਿਕ ਸੰਸਾਰ ਉੱਤੇ ਇਹਨਾਂ ਦਾ ਪ੍ਰਭਾਵ ਸਿੱਧਾ ਪੈਂਦਾ ਹੈ, ਕਿਸੇ ਦਾ ਓਹਨਾਂ ਵਿਚ ਦਖਲ ਨਹੀਂ ਰੁੰਦਾ। ਫਰਿਸ਼ਤਿਆਂ ਤੇ ਵਿਸ਼ਵਾਸ ਨਾ ਕਰਨ ਦਾ ਮਤਲਬ ਇਹ ਹੋਇਗਾ ਕਿ ਅੱਲਾਹ ਵੱਲੋਂ ਇਨਸਾਨ ਤਕ ਪਹੁੰਚਣ ਵਾਲੀ ਰੋਸ਼ਨੀ ਦੇ ਸਾਧਨ ਤੋਂ ਇਨਕਾਰ ਕੀਤਾ ਜਾਏ।

ਹਰੇਕ ਉਪਮਾ ਦਾ ਅਧਿਕਾਰੀ ਅੱਲਾਹ ਹੀ ਹੈ, ਜੋ ਸਾਰੇ ਅਕਾਸ਼ਾਂ ਤੇ ਪਤਾਲਾਂ ਦਾ (ਇਕ ਨਵੀਨ ਪ੍ਰਬੰਧ ਅਨੁਸਾਰ) ਸਾਜਨਹਾਰ ਹੈ (ਅਤੇ) ਫਰਿਸ਼ਤਿਆਂ ਨੂੰ ਅਜਿਹੀ ਹਾਲਤ ਵਿਚ ਰਸੂਲ ਬਣਾ ਕੇ ਭੇਜਦਾ ਹੈ, ਜਦ ਕਿ ਕਦੇ ਤੁਂ ਓਹਨਾਂ ਦੇ ਦੋ-ਦੋ ਪਰ ਹੁੰਦੇ ਹਨ ਤੇ ਕਦੇ ਤਿੰਨ-ਤਿੰਨ ਤੇ ਕਦੇ ਚਾਰ-ਚਾਰ (ਅਤੇ ਓਹਨਾਂ ਫਰਿਸ਼ਤਿਆਂ ਦਾ ਪਰਾਂ ਦੀ) ਸਾਜਨਾ ਵਿਚ ਜਿੰਨਾ ਉਹ ਅੱਲਾਹ ਯੋਗ ਸਮਝਦਾ ਹੈ, ਵਾਧਾ ਕਰਦਾ ਹੈ। ਬੇਸ਼ੱਕ ਅੱਲਾਹ ਹਰੇਕ ਗੱਲ ਤੇ ਸਮਰਥ ਹੈ।

الْحَمْدُ لِلّٰهِ رَبِّ السَّمَاوَاتِ وَالْأَرْضِ جَمِيعِ  
الْمَلِكَةِ دُسْلًا أُولئِيَّ الْجِنْحَةِ مَشْفِيَ وَثُلَّتَ  
وَرْبَةٌ، يَزِينُهُ فِي الْخَلْقِ مَا يَشَاءُ مِنْ أَنْ شَاءَ  
عَلَى كُلِّ شَيْءٍ قَدْ يُرِيهُ

فاطਰ: ۲

ਤੂ ਓਹਨਾਂ ਨੂੰ ਇਹ ਆਖ ਕਿ ਜੋ ਪ੍ਰਾਣੀ (ਹਜ਼ਰਤ) ਜਬਰਾਈਲ ਦਾ ਇਸ ਲਈ ਵੇਰੀ ਹੈ ਕਿ ਉਸ ਨੇ ਅੱਲਾਹ ਦੇ ਹੁਰਮ ਨਾਲ ਤੇਰੇ ਦਿਲ ਤੇ ਇਹ (ਪੁਸਤਕ) ਕਿਉਂ ਉਤਾਰੀ ਹੈ ? ਜੋ ਆਪਣੇ ਤੋਂ ਪਹਿਲੀ (ਬਾਣੀ) ਦੀ ਪੁਸ਼ਟੀ ਕਰਦੀ ਹੈ ਅਤੇ ਸ਼ਰਧਾਲੂਆਂ ਲਈ ਸੁਮਾਰਗ ਤੇ ਪ੍ਰਸ਼ਖਬਰੀ ਹੈ ।

(ਤਾਂ ਉਸ ਨੂੰ ਚੇਤੇ ਰਹੇ ਕਿ) ਜੋ (ਵੀ) ਪ੍ਰਾਣੀ ਅੱਲਾਹ ਤੇ ਉਸ ਦੇ ਰਸੂਲਾਂ-ਜਬਰਾਈਲ, ਤੇ ਮੇਕਾਈਲ ਦਾ ਵੇਰੀ ਹੈ, ਬੋਸ਼ਕ (ਅਜੇਹੇ) ਇਨਕਾਰੀਆਂ ਦਾ ਅੱਲਾਹ ਵੀ ਵੇਰੀ ਹੈ ।

ਤੁਹਾਡਾ ਕੇਵਲ ਚੜ੍ਹਦੇ ਜਾਂ ਲਹਿਰਦੇ ਵਲ ਮੂੰਹ ਕਰ ਲੈਣਾ ਕੋਈ ਵੱਡੀ ਨੌਕੀ ਨਹੀਂ, ਸਗੋਂ ਪੂਰਨ ਭਲਾ ਪੁਰਖ ਉਹ ਹੈ, ਜੋ ਅੱਲਾਹ, ਕਿਆਮਤ, ਫਰਿਸਤਿਆਂ, (ਰੱਬਿ) ਪੁਸਤਕ ਤੇ (ਸਾਰੇ) ਨਥੀਆਂ ਨੂੰ ਮਨਦਾ ਹੈ ਅਤੇ ਕੇਵਲ ਉਸ (ਪ੍ਰਤੀ) ਦੇ ਪਿਆਰ ਕਰਕੇ ਆਪਣੇ ਸਾਰੇ ਸ਼ਾਕ-ਸੰਬੰਧੀਆਂ, ਅਨਾਥਾਂ, ਨਿਰਧਨਾਂ, ਮੁਸਾਫਰਾਂ, ਮੰਗਤਿਆਂ ਤੇ ਗੁਲਾਮਾਂ (ਦੀ ਆਜ਼ਾਦੀ) ਲਈ ਆਪਣਾ ਧਨ-ਪਦਾਰਥ ਅਰਪਣ ਕਰਦਾ ਹੈ ਅਤੇ ਨਿਮਾਜ਼ ਪੜ੍ਹਦਾ ਰਹਿੰਦਾ ਹੈ ਤੇ ਜ਼ਕਾਤ ਦਿੰਦਾ ਰਹਿੰਦਾ ਹੈ ਅਤੇ ਜਦ ਕਦੇ ਕੋਈ ਪ੍ਰਣ ਕਰਦਾ ਹੈ, ਤਾਂ ਉਸ ਨੂੰ ਪੂਰਾ ਕਰਦਾ ਹੈ ਅਤੇ ਨੰਗ-ਭੁਖ, ਰੋਗ ਤੇ ਯੁੱਧ ਸਮੇਂ ਧੀਰਜ ਤੋਂ ਕੰਮ ਲੈਂਦਾ ਹੈ । ਏਹੋ ਜੇਹੇ ਲੋਕ ਹੀ ਸਚਿਆਰ ਹਨ ਤੇ ਏਹੋ ਹੀ ਪੂਰਨ ਸੰਜਮੀ ਹਨ ।

ਜੋ ਕੁਝ ਵੀ ਇਸ ਰਸੂਲ ਉੱਤੇ ਇਸ ਦੇ ਸਾਜਨਹਾਰ ਤੇ ਪਾਲਨਹਾਰ ਵੱਲੋਂ ਉਤਾਰਿਆ ਗਿਆ ਹੈ, ਉਸ ਤੇ ਇਹ (ਆਪ ਵੀ) ਸ਼ਰਧਾ ਰੱਖਦਾ ਹੈ ਤੇ (ਦੂਜੇ) ਸ਼ਰਧਾਲੂ ਵੀ (ਸ਼ਰਧਾ ਰੱਖਦੇ ਹਨ),

(ਸ: ੨, ਆ: ੯੯, ੯੯, ੨੯੬, ੨੯੬)

فُلْ مَنْ كَانَ عَدُوًّا لِّجِنْدِيَلْ فَإِنَّهُ تَرَكَهُ عَلَىٰ  
قَلْبِكَ يَرَا ذُنُوبَ النَّاسِ مُصَدِّقًا لِّمَا بَيَّنَ يَهُوَ وَ  
هُدًّا وَّبُشْرَى لِلْمُؤْمِنِينَ ۝

مَنْ كَانَ عَدُوًّا لِّإِلَهٍ وَّمَلِكِكَتِهِ وَ رُسُلِهِ وَ  
جِنْدِيَلْ وَ مِنْكُلَ فَإِنَّهُ عَدُوًّا  
لِلْعَفْرِيَنَ ۝

البقرة : ۹۸ - ۹۹

كَيْسَ الْبَرَّ أَنْ شَوَّلُوا وَ جُوْهَكُمْ قَبَلَ  
الْمَشْرِقَ وَ الْمَغْرِبَ وَ لَكِنَّ الْبَرَّ مَنْ أَمَنَ  
بِإِلَهٍ وَ الْيَوْمِ الْآخِرِ وَ الْمُلْكَةِ وَ الْكِتْبَةِ  
النَّيْنِيَنَ وَ أَنَّ الْمَالَ عَلَىٰ حُكْمِهِ ذَوِي الْقُرْبَى وَ  
الْيَتَمِيَّةِ الْمَسْكِيَّةِ وَ ابْنِ السَّيِّدِلْ وَ  
السَّائِلِيَّنَ وَ فِي الرِّقَابِ، وَ أَقَامَ الْأَصْلُوَةَ  
وَ أَنَّ الرِّكْوَةَ، وَ الْمُؤْفَنَ بِعَهْدِ هَمْرَادَا  
عَاهَدُوا، وَ الشَّمِيرِيَّنَ فِي الْأَبْنَاءِ وَ الْأَصْرَاءِ  
وَ حِينَ الْبَأْسِ، أَوْ لَيْلَكَ الْلَّزِينَ صَدَ قُوَّا  
وَ أَوْلَيْلَكَ هُمُ الْمُتَفَقُونَ ۝

البقرة : ۱۷۸

أَمَنَ الرَّسُولُ بِمَا أُنزِلَ لِلَّيْوَ مِنْ رَبِّهِ وَ  
الْمُؤْمِنُونَ، كُلُّ أَمَنَ بِإِلَهٍ وَ مَلِكِكَتِهِ  
وَ كُلُّهُ وَ رُسُلِهِ ۝

البقرة : ۲۸۶

ਅੱਲਾਹ (ਸਮੇਂ ਸਮੇਂ) ਫਰਸਤਿਆਂ ਵਿੱਚੋਂ ਆਪਣੇ  
ਰਸੂਲ ਚੁਣਦਾ ਰਹਿੰਦਾ ਹੈ ਤੇ (ਇਸੇ ਤਰ੍ਹਾਂ) ਮਨੁੱਖਾਂ  
ਵਿੱਚੋਂ (ਵੀ)। ਬੇਸ਼ੱਕ ਅੱਲਾਹ ਵੱਡਾ ਸੁਣਨਹਾਰ ਤੇ  
ਵੇਖਣਹਾਰ ਹੈ। (ਸ: ੨੨, ਆ: ੭੯)

آمُلَّهُ يَضْطَفِنِي مِنَ الْمَلَكَةِ دُسْلَةً وَ مِنَ  
الثَّالِثِ، إِنَّ اللَّهَ سَمِيعٌ بِوَصِيرٍ  
الحج: ٧٦

ਹੋ ਸ਼ਰਧਾਲੂਓ! ਅੱਲਾਹ ਤੇ ਉਸ ਦੇ ਰਸੂਲ (ਉੱਤੇ),  
ਅਰਥਾਤ ਇਸ ਪੁਸਤਕ ਤੇ ਜੋ ਅਸੀਂ ਆਪਣੇ ਰਸੂਲ  
ਉੱਤੇ ਉਤਾਰੀ ਹੋਏ, ਅਤੇ ਉਸ ਪੁਸਤਕ ਉੱਤੇ ਜੋ ਉਸ  
ਨੇ (ਇਸ ਤੋਂ) ਪਹਿਲਾਂ ਉਤਾਰੀ ਸੀ, ਸ਼ਰਧਾ ਧਾਰਨ  
ਕਰ ਲਓ। ਜੋ ਪ੍ਰਾਣੀ ਅੱਲਾਹ, ਉਸ ਦੇ ਫਰਸਤਿਆਂ,  
ਉਸ ਦੀਆਂ ਪੁਸਤਕਾਂ, ਤੇ ਉਸ ਦੇ ਰਸੂਲਾਂ ਤੇ ਕਿਆਮਤ  
ਦੇ ਦਿਹਾੜੇ ਦਾ ਇਨਕਾਰ ਕਰਦਾ ਹੈ। (ਸਮਝ ਲਈ  
ਕਿ) ਉਹ ਪਰਲੇ ਦਰਜੇ ਦਾ ਕੁਰਾਹੀਆ ਹੈ।

(ਸ: ੪, ਆ: ੧੩੨)

يَا أَيُّهَا الَّذِينَ آمَنُوا إِذَا مَلَأُوا بَارِثَةَ رَسُولِهِ  
وَالْكِتَبِ الَّذِي نَزَّلَ عَلَى رَسُولِهِ وَالْكِتَبِ  
الَّذِي نَزَّلَ مِنْ قَبْلِهِ، وَمَنْ يَعْفُرْ بِإِيمَانِ  
دَمَلَّيْكَتِهِ وَكُتُبِهِ وَرُسُلِهِ وَالْيَوْمِ  
الْآخِرِ فَقَدْ ضَلَّ ضَلَالًا بَعِيدًاً  
النساء: ۱۳۷

### ੩) ਪਵਿੱਤਰ ਕੁਰਆਨ ਮਜੀਦ

‘ਕੁਰਆਨ ਮਜੀਦ’ ਉਸ ਪੁਸਤਕ ਦਾ ਨਾਂ ਹੈ ਜਿਹੜੀ ਅੱਲਾਹ ਵੱਲੋਂ ਹਜ਼ਰਤ ਮੁਹੰਮਦ ਸੱਲਲਾਹੁ ਅਲ੍ਲਾਹਿ ਵਸਲ੍ਹਮ ਤੇ ਉਤਾਰੀ ਗਈ ਸੀ ਜਿਹੜੀ ਸਰਬ ਮਨੁੱਖਤਾ ਲਈ ਅੰਤਮ ਧਾਰਮਿਕ ਕਾਨੂੰਨ ਹੈ। ਕੁਰਆਨ ਦਾ ਅਰਥ ਹੈ ਪੜੀ ਜਾਣ ਵਾਲੀ ਪੁਸਤਕ। ਵਾਸਤਵ ਵਿਚ ਕੁਰਆਨ ਉਹ ਪੁਸਤਕ ਹੈ ਜਿਹੜੀ ਦੁਨੀਆਂ ਵਿਚ ਸਭ ਤੋਂ ਵਧ ਪੜ੍ਹੀ ਜਾਂਦੀ ਹੈ।

ਇਸ ਸ਼ਬਦ ‘ਕੁਰਆਨ’ ਤੋਂ ਮੁਰਾਦ ਪੁਸਤਕ ਜਾਂ ਪੈਗਾਮ ਵੀ ਹੈ, ਜਿੰਨ੍ਹਾਂ ਸਰਬ ਮਨੁੱਖਤਾ ਤਕ ਪਹੁੰਚਾਉਣਾ ਵੀ ਇਸਦੇ ਅਰਥਾਂ ਵਿਚ ਹੀ ਸ਼ਾਮਿਲ ਹੈ।

ਪਵਿੱਤਰ ਕੁਰਆਨ ਹੈ ਇਕ ਅਜਿਹੀ ਅਕਾਸ਼ੀ ਪੁਸਤਕ ਹੈ ਜਿਸ ਦਾ ਪੈਗਾਮ ਤੇ ਸਿਖਿਆ ਸਰਬ ਮਨੁੱਖਤਾ ਲਈ ਹੈ ਅਤੇ ਇਸ ਦੇ ਹੁਕਮਾਂ ਤੇ ਸਿਖਿਆ ਤੇ ਚਲਣ ਲਈ ਕਿਸੇ ਤੇ ਵੀ ਕੋਈ ਪਾਬੰਦੀ ਨਹੀਂ ਹੈ। ਜਦ ਕਿ ਦੂਜੀਆਂ ਧਾਰਮਕ ਪੁਸਤਕਾਂ ਇਕ ਵਿਸ਼ੇਸ਼ ਸਮੇਂ ਤੇ ਖਾਸ ਜਾਤੀ ਲਈ ਸਨ, ਪਰ ਕੁਰਆਨ ਸਾਰੇ ਸਮੇਂ ਤੇ ਸਰਬ ਮਨੁੱਖਤਾ ਲਈ ਹੈ। (ਸ: ੩੬, ਆ: ੨੯)

“ਅਲਛ,” “ਲਾਮ,” “ਮੀਮ” ।

الْمَ

ਅਰਥਾਤ “ਮੈਂ ਅੱਲਾਹ ਸਭ ਤੋਂ ਵਧੀਕ ਜਾਣਕਾਰ” ਹੈ।

ذلِكُ الْكِتَبُ لَرَبِّبِ شَرِيفٍ فِيهَا هُدًى  
لِّلْمُتَّقِينَ

البقرة : ۲-۳

ਧਸ਼ਕ ਇਹ ਕੁਰਾਨ ਵੱਡੀ ਸਾਨ ਵਾਲਾ ਹੈ।

إِنَّهُ لِقُرْآنٌ كَرِيمٌ

ਅਤੇ ਇਕ ਲੁਪਤ ਪੁਸਤਕ ਵਿਚ ਵਿਦਮਾਨ ਹੈ ।

(ਸ: ੫੯, ਆ: ੭੮, ੭੯)

فِي كِتَبٍ مَخْنُونٍ ۝

الواقعة : ٧٩-٧٨

‘ਇਸ ਪੁਸਤਕ ਵਿਚ ਸਦਾ ਸਲਾਮਤਿ ਰਹਿਣ ਵਾਲੇ

فِيهَا كُتُبٌ قَيِّمَةٌ ۝

ਹੁਕਮ ਹਨ । (ਸ: ੮੮, ਆ: ੪)

البيتنة : ٤

ਅੱਲਾਹ ਉਹ ਹੈ, ਜਿਸ ਨੇ ਚੰਗੀ ਤੋਂ ਚੰਗੀ ਗੱਲ,  
ਅਰਬਾਤ ਉਹ ਪੁਸਤਕ ਉਤਾਰੀ ਹੈ, ਜੋ ਅਲੰਕਾਰਕ  
ਵੀ ਹੈ ਤੇ ਉਸ ਦੇ ਵਿਸ਼ੇ ਅਤਿ ਉੱਚੇ ਵੀ ਹਨ ,  
ਜੋ ਲੋਕ ਆਪਣੇ ਸਾਜਨਹਾਰ ਤੇ ਪਾਲਨਹਾਰ ਤੋਂ  
ਭਰਦੇ ਹਨ, ਇਸ ਦੇ ਪੜ੍ਹਨ ਸਮੇਂ ਓਹਨਾਂ ਦੇ ਲੂੰ  
ਕੰਡੇ ਹੋ ਜਾਂਦੇ ਹਨ । ਫੇਰ ਓਹਨਾਂ ਦੇ ਸਰੀਰ ਤੇ  
ਦਿਲ ਮੌਮ ਹੋ ਕੇ ਅੱਲਾਹ ਦੇ ਸਮਰਨ ਵਲ ਝੁਕ  
ਜਾਂਦੇ ਹਨ । ਇਹ (ਕੁਰਾਨ) ਅੱਲਾਹ ਦਾ ਸੁਮਾਰਗ  
ਹੈ, (ਅਰਬਾਤ ਇਹ ਕੁਰਾਨ ਜੋ ਸੁਮਾਰਗ ਦਸਦਾ  
ਹੈ, ਉਹ ਅੱਲਾਹ ਦਾ ਸੁਮਾਰਗ ਹੈ) ਜਿਸ ਰਾਹੀਂ  
ਉਹ, ਜਿਸ ਨੂੰ ਯੋਗ ਸਮਕਦਾ ਹੈ, ਸੁਮਾਰਗ ਵਲ  
ਲਾਉਂਦਾ ਹੈ ਤੇ ਜਿਸ ਨੂੰ ਅੱਲਾਹ ਕੁਰਾਹੀਆ  
ਕਰਾਰ ਦੇ ਦੇਵੇ, ਉਸ ਨੂੰ ਕੋਈ ਸੁਮਾਰਗ ਵਲ ਨਹੀਂ  
ਲਾ ਸਕਦਾ । (ਸ: ੮੯, ਆ: ੨੪)

ਹਮੀਦ = (ਉਪਮਾਯੋਗ) ਤੇ ਮਜ਼ੀਦ = (ਵਡਿਆਈ  
ਯੋਗ, ਅੱਲਾਹ ਵੱਲੋਂ ਇਹ ਸੂਰਤ ਉਤਾਰੀ ਗਈ  
ਹੈ) ।

حَمَّ

ਅਸੀਂ ਇਸ ਪੁਸਤਕ ਦੀ ਕਸਮ ਚੁੱਕ ਕੇ ਇਹ ਗੱਲ  
ਕਹਿੰਦੇ ਹਾਂ (ਅਰਬਾਤ ਇਸ ਨੂੰ ਗਵਾਹ ਦੇ ਤੌਰ ਤੇ  
ਪੇਸ਼ ਕਰਦੇ ਹਾਂ) ਕਿ ਇਹ ਆਪਣੇ ਵਿਸਥਾਰ  
ਨਾਲ ਵਰਣਨ ਕਰਨ ਵਾਲੀ ਹੈ ।

وَ أَنَّكُشِبُ الْمُؤْنِينَ ۝

ਅਸੀਂ ਇਸ ਪੁਸਤਕ ਨੂੰ ਕੁਰਾਨ ਬਣਾਇਆ ਹੈ (ਅਤੇ  
ਕੁਰਾਨ ਵੀ ਅਜਿਹਾ ) ਜੋ ਅਰਬੀ ਹੈ; ਤਾਂ ਜੇ ਤੁਸੀਂ  
ਸਮਝ ਸਕੋ ।

لَا تَأْجَعَلْنَا فُزُراً نَاعِرَيِّا لَعَلَّكُمْ تَنْفِعُونَ ۝

ਅਤੇ ਉਹ, (ਅਰਥਾਤ ਕੁਰਾਨ) ਪੁਸਤਕਾਂ ਦੀ ਮਾਂ  
ਹੈ ਅਤੇ ਸਾਡੇ ਨਜ਼ਦੀਕ ਵੱਡੀ ਸ਼ਾਨ ਵਾਲਾ ਤੇ  
ਯੁਕਤੀਆਂ ਭਰਪੂਰ ਹੈ। (ਸ: ੪੩, ਆ: ੨—੫)

وَلَمْ يَأْتِ فِي أُفُقِ الْكِتَابِ لَذَّةٌ مِنَ الْغَرَبَةِ حَتَّى يَمْرُدَ  
الزُّخْرُفُ : ۵-۶

ਅਸੀਂ ਪੂਰਨ ਅਮਾਨਤ (ਸਰੀਅਤ) ਨੂੰ ਸਾਰੇ ਅਕਾਸ਼ਾਂ,  
ਪਤਾਲਾਂ ਤੇ ਪਹਾੜਾਂ ਅਗੇ ਪੇਸ਼ ਕੀਤਾ ਸੀ, ਪਰ  
ਉਹਨਾਂ ਨੇ ਇਸ ਭਾਰ ਨੂੰ ਚੁੱਕਣ ਤੋਂ ਨਹੀਂ ਕਰ  
ਦਿੱਤੀ ਸੀ ਅਤੇ ਉਸ ਤੋਂ ਵੱਡੇ ਕੋਈ ਹੋ ਗਏ  
ਸਨ, ਪਰ ਮਨੁਖ ਨੇ ਉਸ ਨੂੰ ਚੁੱਕ ਲਿਆ ਸੀ।  
ਨਿਰਸੰਦੇਹ ਉਹ ਜੁਲਮ ਕਰਨ ਵਾਲਾ ਤੇ ਸਿੱਟੇ ਤੋਂ  
ਬੇਪਰਵਾਹ ਸੀ।

(ਸਾਡੇ ਇਸ ਸਰੀਅਤ ਦੇ ਭਾਰ ਲੱਦਣ ਦਾ) ਸਿੱਟਾ  
ਇਹ ਨਿਕਲਿਆ ਸੀ ਕਿ ਕਪਟੀ ਮਰਦਾਂ ਤੇ ਕਪਟੀ  
ਤੀਵੀਆਂ, ਅਰਥਾਤ ਮੁਸ਼ਰਿਕ ਮਰਦਾਂ ਤੇ ਮੁਸ਼ਰਿਕ  
ਤੀਵੀਆਂ ਨੂੰ ਅੱਲਾਹ ਨੇ ਕਸ਼ਟ ਦਿੱਤਾ ਸੀ ਅਤੇ  
ਧਰਮੀ ਮਰਦਾਂ ਤੇ ਧਰਮੀ ਤੀਵੀਆਂ ਤੇ ਕਿਰਪਾ ਕੀਤੀ  
ਸੀ ਅਤੇ ਅੱਲਾਹ ਹੀ ਵੱਡਾ ਬਖਸ਼ਣਹਾਰ ਤੇ ਕਿਰਪਾ-  
ਨਿਧਾਨ ਹੈ।

ਤੂੰ (ਉਹਨਾਂ ਨੂੰ) ਇਹ ਕਹਿ ਦੇ ਕਿ ਜੇ ਸਾਰੇ ਮਨੁਖ  
(ਵੀ) ਤੇ ਜਿੰਨ (ਵੀ) ਇਸ ਕੁਰਾਨ ਦੀ ਉਦਾਹਰਣ  
ਲਿਆਉਣ ਲਈ ਇਕੱਤਰ ਹੋ ਜਾਣ, ਤਾਂ (ਫੰਦ ਵੀ)  
ਓਹ ਇਸ ਦੀ ਉਦਾਹਰਣ ਲਿਆਉਣ ਤੇ ਸਮਰਥ  
ਨਹੀਂ ਹੋ ਸਕਣਗੇ; ਭਾਵੇਂ ਓਹ ਸਾਰੇ ਹੀ ਇਕ ਦੂਜੇ  
ਦੇ ਸਹਾਇਕ (ਹੀ ਕਿਉਂ ਨਾ) ਬਣ ਜਾਣ।

(ਸ: ੩੩, ਆ: ੧੩, ੧੪)

ਅਤੇ ਬੰਸੱਕ ਅਸੀਂ ਇਸ ਕੁਰਾਨ ਵਿਚ ਹੋਰੇ  
(ਜ਼ਰੂਰੀ ਤੇ ਲੜੀਂਦੀ) ਗੱਲ ਨੂੰ ਅੱਡ ਅੱਡ ਢੇਰਾਂ  
ਨਾਲ ਵਰਣਨ ਕਰ ਦਿੱਤਾ ਹੈ। ਸੋ ਫੇਰ (ਵੀ)

إِنَّا عَرَضْنَا لِلْأَمَانَةَ عَلَى السَّمَوَاتِ وَ  
الْأَرْضِ وَأَنْجَبَاهُ فَأَبَيْنَ أَنْ يَحْمِلُنَّهَا وَ  
آشْفَقْنَاهُمْ مِنْهَا وَحَمَلَهَا الْإِنْسَانُ إِنَّهُ كَانَ  
ظَلُومًا جَهُولًا

لَيُعَذَّبَ الْمُنْفِقِينَ وَالْمُنْفَقِتَةَ  
الْمُشْرِكِينَ وَالْمُشْرِكَتَ كَيْتُوبَ اللَّهُ عَلَى  
الْمُؤْمِنِينَ وَالْمُؤْمِنَاتِ وَكَانَ اللَّهُ غَفُورًا  
رَّحِيمًا

الاحزاب : ٧٤ - ٧٣

فَلَلَّئِنْ اجْتَمَعَتِ الْكُلُّ شُ وَالْجِنُّ عَلَى آن  
يَأْتُوا بِمِثْلِ هَذَا الْقُرْآنِ لَا يَأْتُونَكُمْ بِمِثْلِهِ  
وَلَوْكَانَ بِخَصْمُمُ لِيَتَغَضِّ ظَمِيرًا

وَكَفَذَ صَرَّفَنَا يَلْتَامِسَ فِي هَذَا الْقُرْآنِ مِنْ

ਵਧੇਰੇ ਲੋਕਾਂ ਨੇ ਇਸ ਬਾਰੇ (ਇਨਕਾਰ ਦਾ ਰਾਹ ਅਪਨਾਉਣ) ਤੋਂ ਛੁੱਟ ਹਰ ਇਕ ਗੱਲ ਦਾ ਇਨਕਾਰ ਕਰ ਦਿੱਤਾ ਹੈ। (ਸ: ੨੭, ਆ: ੯੯, ੯੦)

كُلَّ مَشْكُلٍ وَ فَابِكَ أَكْثَرُ النَّاسِ لَا يَكْفُرُوا ۝  
بنی اسراءيل : ٩٠ - ٩١

ਜੇ ਕੀ ਉਹ (ਪ੍ਰਾਣੀ) ਜੋ ਆਪਣੇ ਸਾਜਨਹਾਰ ਤੇ ਪਾਲਨਹਾਰ ਵੱਲੋਂ ਇਕ ਸਪਸ਼ਟ ਦਲੀਲ ਉੱਤੇ (ਕਾਇਮ) ਹੈ ਤੇ ਜਿਸ ਦੇ ਮਗਰੋਂ ਉਸ ਵੱਲੋਂ ਇਕ ਗਵਾਹ ਆਏਗਾ, (ਜੋ ਉਸ ਦਾ ਆਗਿਆਕਾਰੀ ਹੋਵੇਗਾ ) ਅਤੇ ਉਸ ਤੋਂ ਪਹਿਲਾਂ ਵੀ “ਮੂਸਾ” ਦੀ ਪੁਸਤਕ (ਆ ਚੱਕੀ) ਹੈ, (ਜੋ ਉਸ ਦੀ ਪਸ਼ਟੀ ਕਰ ਰਹੀ ਸੀ।) ਜੋ (ਇਸ ਬਾਣੀ ਤੋਂ ਪਹਿਲਾਂ) ਲੋਕਾਂ ਵਾਸਤੇ ਇਕ ਇਮਾਮ (ਆਗੂ) ਤੇ ਰਹਿਮਤ ਸੀ। (ਇਕ ਝੂਠੇ ਦਾਅਵੇਦਾਰ ਜਿਹਾ ਹੋ ਸਕਦਾ ਹੈ) ਉਹ (ਮੂਸਾ” ਦੇ ਸੱਚੇ ਸੰਚਾਲੀ) ਇਸ ਤੋਂ (ਇਕ ਦਿਨ) ਜ਼ਰਰ ਸਰਧਾ ਧਾਰਨ ਕਰਨਗੇ ਅਤੇ ਏਹਨਾਂ ਵਿਰੋਧੀ ਧਾਰਿਆਂ ਵਿੱਚੋਂ ਜਿਹੜਾ ਇਨਕਾਰ ਕਰਦਾ ਰਹੇਗਾ, ਨਰਕ (ਉਮ) ਦਾ ਨੀਅਤ ਟਿਕਾਣਾ ਹੋਵੇਗਾ। ਸੋ (ਹੋ ਪ੍ਰਾਣੀ) ਤੂੰ ਇਸ ਬਾਰੇ ਕੋਈ ਸੰਦੇਹ ਨਾ ਕਰ। ਬੇਸ਼ੱਕ ਇਹ ਇਕ (ਅੱਟਲ) ਸੱਚਾਈ ਹੈ, ਜੋ ਤੇਰੇ ਸਾਜਨਹਾਰ ਤੇ ਪਾਲਨਹਾਰ ਵੱਲੋਂ ਹੈ, ਪਰ ਵਧੇਰੇ ਲੋਕ ਸਰਧਾ ਧਾਰਨ ਨਹੀਂ ਕਰਦੇ। (ਸ: ੧੧, ਆ: ੧੮)

أَنَّمَنْ كَانَ عَلَىٰ بَيِّنَةٍ مِّنْ رَّبِّهِ وَيَشْلُوْهُ شَاهِدٌ  
إِنَّمَنْ وَمِنْ قَبْلِهِ كَتُبْ مُؤْسَىٰ لِمَا مَأْمَدَ رَحْمَةً  
أُولَئِنَّا كَيْوُمُونَتٍ بِهِ وَمِنْ يَكْفُرُ بِهِ مِنَ  
الْأَخْرَاجِ فَالنَّارُ مَوْعِدُهُ فَلَا تَنْكِنْ فِي مِزِيَّةٍ  
إِنَّمَنْ وَرَاهُ الْحَقُّ وَمِنْ رَّبِّكَ وَلِكِنَّ أَكْثَرَ النَّاسِ  
لَا يُؤْمِنُونَ ۝

ਹੋਂਦ : ੧੪

ਅਤੇ ਇਹ (ਕੁਰਾਨ ਸਰੀਫ) ਇਕ (ਮਹਾਨ) ਪੁਸਤਕ ਹੈ, ਜਿਸ ਨੂੰ ਅਸੀਂ ਉਤਾਰਿਆ ਹੈ (ਅਤੇ ਇਹ) ਬਰਕਤਾਂ ਦੀ ਸਮੁਦਾਇ ਹੈ ਅਤੇ ਜੋ ਬਾਣੀ ਇਸ ਤੋਂ ਪਹਿਲਾਂ ਸੀ, ਉਸ ਨੂੰ ਪੂਰਾ ਕਰਨ ਵਾਲੀ ਹੈ (ਅਤੇ ਅਸੀਂ ਇਸ ਨੂੰ ਇਸ ਲਈ ਉਤਾਰਿਆ ਕਿ ਤੂੰ ਇਸ ਦੁਆਰਾ ਲੋਕਾਂ ਨੂੰ ਉਪਦੇਸ਼ ਕਰਿਆ ਕਰ),

وَهَذَا كَتْبٌ آتَنَا لَنَا مُبَرَّكٌ مُّصَوِّرٌ  
الَّذِي يَبْيَنَ يَدَيْهِ وَلِتُنَذِّرَ أُمَّةً أُلْقَرِيَّ

ਮੌਜੂਦਾ: ۹۳

الانعام:

ਅਰਬਾਤ ਤਾਂ ਜੁ ਤੂੰ “ਉਮ੍ਲੇ ਕੁਰਾ” (ਮਕੇ ਦੇ ਵਸਨੀਕਾਂ) ਨੂੰ ਅਤੇ ਜੇਹੜੇ ਇਸ ਦੇ ਆਲੇ ਦੁਆਲੇ (ਰਹਿੰਦੇ) ਹਨ, ਉਹਨਾਂ ਨੂੰ ਭੈ-ਭੀਤ ਕਰੋ।  
(ਸ: ੬, ਆ: ੯੩)

ਅੱਜ ਮੈਂ ਤੁਹਾਡੇ (ਭਲੇ) ਲਈ ਤੁਹਾਡਾ ਧਰਮ ਪੂਰਨ ਕਰ ਦਿੱਤਾ ਹੈ ਅਤੇ ਤੁਹਾਡੇ ਲਈ ਆਪਣਾ ਇਨਾਮ ਵੀ ਪੂਰਨ ਕਰ ਦਿਤਾ ਹੈ, ਅਰਬਾਤ ਤੁਹਾਡੇ ਲਈ ਧਰਮ ਵਜੋਂ ਇਸਲਾਮ ਨੂੰ (ਹੀ) ਪਸੰਦ ਕੀਤਾ ਹੈ, (ਸ: ੫, ਆ: ੪)

أَلَيْوْمَا كُمْلِتُ لَكُمْ ۚ يَنْكُمْ وَأَشْمَمْ  
عَلَيْكُمْ زَغْمَتِي وَرَضِيَتُ لَكُمْ الْإِسْلَامَ  
ۚ يَنْتَأْ  
السਾਠਦਾ: ۴

ਅਤੇ ਇਹ (ਕੁਰਾਨ ਸਰੀਫ) ਉਹ ਪੁਸਤਕ ਹੈ, ਜਿਸ ਨੂੰ ਅਸੀਂ ਉਤਾਰਿਆ ਹੈ ਅਤੇ ਇਹ ਵੱਡੀ ਬਰਕਤ ਵਾਲੀ ਹੈ। ਸੋ ਇਸ ਦੇ ਅਨੁਸਾਰੀ ਬਣੋ ਅਤੇ ਸੰਜਮਤਾ ਧਾਰਨ ਕਰੋ; ਤਾਂ ਜੁ ਤੁਹਾਡੇ ਤੇ ਮਿਹਰ ਕੀਤੀ ਜਾਏ। (ਸ: ੬, ਆ: ੧੫੬)

وَهَذَا أَكْتَبْتُ لَكُمْ مُبَرَّكَ فَاتَّبِعُوهُ  
وَاتَّقُوا الْعَلَّمَ مُتَرَحِّمُونَ  
الانعام: ۱۵۶

## ੪) ਪੈਰਿਬਰ [ਅਵਤਾਰ]

ਕੁਰਆਨ ਮਜੀਦ ਇਸ ਗਲ ਦੀ ਹਾਮੀ ਭਰਦਾ ਹੈ ਕਿ ਅੱਲਾਹ ਨੇ ਹਰ ਇਕ ਜਾਤੀ ਦੀ ਅਗਵਾਈ ਲਈ ਸਾਧਨ ਕੀਤਾ ਹੈ ਅਤੇ ਏਸੇ ਤਰ੍ਹਾਂ ਕੁਰਆਨ ਮਜੀਦ ਹਰ ਇਕ ਪੈਰਿਬਰ ਦੀ ਪਵਿੱਤਰਤਾ ਤੇ ਸੱਚਾਈ ਦੀ ਵੀ ਹਾਮੀ ਭਰਦਾ ਹੈ । ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਹਰ ਇਕ ਜਾਤੀ ਵਲ ਹਰ ਸਮੇਂ ਵਿਚ ਅਵਤਾਰਾਂ ਨੂੰ ਭਿਜਵਾਇਆ ਗਿਆ, ਤਾਂ ਜੋ ਉਹ ਲੋਕਾਂ ਦਾ ਧਿਆਨ ਅੱਲਾਹ ਵਲ ਫੌਰ ਸਕਣ ।

ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵਸੱਲਮ ਸ਼ਰੀਅਤ (ਯਾਰਮਕ ਕਾਨੂੰਨ) ਲਿਆਉਣ ਵਾਲੇ ਪੈਰਿਬਰਾਂ ਵਿੱਚੋਂ ਆਖਰੀ ਪੈਰਿਬਰ ਸਨ ਏਸੇ ਤਰ੍ਹਾਂ ਇਸਲਾਮ ਇਕ ਪੂਰਨ ਸੰਦੇਸ਼ ਹੈ ਅਤੇ ਸਾਰੀਆਂ ਪੁਰਾਣੀਆਂ ਸ਼ਰੀਅਤਾਂ (ਯਾਰਮਕ ਕਾਨੂੰਨਾਂ) ਦਾ ਇਕੱਠ ਹੈ । ਹੁਣ ਪੈਰਿਬਰ ਤਾਂ ਆ ਸਕਣਗੇ, ਪਰ ਕੇਵਲ ਇਸਲਾਮ ਵਿਚ । ਪੈਰਿਬਰ ਹੁਣ ਏਸ ਲਈ ਆਉਣਗੇ ਕਿ ਓਹ ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵਸੱਲਮ ਦੀ ਲਿਆਈ ਹੋਈ ਸਿੱਖਿਆ ਨੂੰ ਦੁਨੀਆਂ ਵਿਚ ਫੈਲਾਉਣ, ਹੁਣ ਪੈਰਿਬਰ ਨਵੀਂ ਸ਼ਰੀਅਤ (ਯਾਰਮਕ ਕਾਨੂੰਨ) ਨਹੀਂ ਲਿਆਉਣਗਾ ।

ਕੁਰਆਨ ਮਜੀਦ ਪੈਰਿਬਰਾਂ ਦੀ ਕੇਵਲ ਰੋਸ਼ਨ ਅਵਸਥਾ ਨੂੰ ਹੀ ਵਰਨਾਂ ਨਹੀਂ ਕਰਦਾ ਸਗੋਂ ਓਹਨਾਂ ਦੀ ਵਿਰੋਧਤਾ ਦੀ ਓਸ ਸੂਰਤ ਨੂੰ ਵੀ ਵਰਨਾਂ ਕਰਦਾ ਹੈ ਜਿਹੜੀ ਕਿ ਸਾਰੇ ਪੈਰਿਬਰਾਂ ਨਾਲ ਹੁੰਦੀ ਚਲੀ ਆਈ ਹੈ ।

ਕੁਰਆਨ ਮਜੀਦ ਅਨੁਸਾਰ ਫਿਰਾਂਨ ਓਹਨਾਂ ਸ਼ਕਤੀਆਂ ਦਾ ਚਿੰਨ੍ਹ ਹੈ ਜਿਨ੍ਹਾਂ ਨੇ ਪੈਰਿਬਰਾਂ ਦੀ ਵਿਰੋਧਤਾ ਕੀਤੀ ।

ਅੱਲਾਹ (ਸਮੇਂ ਸਮੇਂ) ਫਰਿਜ਼ਤਿਆਂ ਵਿੱਚੋਂ ਆਪਣੇ  
ਰਸੂਲ ਚੁਣਦਾ ਰਹਿੰਦਾ ਹੈ ਤੇ (ਇਸੇ ਤਰ੍ਹਾਂ) ਮਨੁੱਖਾਂ  
ਵਿੱਚੋਂ (ਵੀ)। ਬੇਸ਼ਕ ਅੱਲਾਹ ਵੱਡਾ ਸੁਣਨਹਾਰ ਤੇ  
ਵੇਖਣਹਾਰ ਹੈ। (ਸ: ੨੨, ਆ: ੧੯)

آللہ یَضْطَفِنِی مِنَ الْمُلْكَةِ رُسُلًا وَمِنَ النَّاسِ  
إِنَّ اللَّهَ سَوِيمٌ بِصَيْرٌ

الحجج: ٧٦

ਅਰਥਾਤ ਬੇਸ਼ਕ ਅਸੀਂ ਹਰੇਕ ਜਾਤੀ ਵਿਚ (ਕੋਈ  
ਨਾ ਕੋਈ) ਰਸੂਲ (ਇਹ ਹੁਕਮ ਦੇ ਕੇ) ਭੇਜਿਆ ਹੈ  
ਕਿ (ਹੋ ਲੋਕੇ !) ਤੁਸੀਂ ਅੱਲਾਹ ਦੀ ਹੀ ਬੰਦਗੀ  
ਕਰਦੇ ਰਿਹਾ ਕਰੋ ਅਤੇ ਹੱਦੋਂ ਟੱਪਣ ਵਾਲਿਆਂ<sup>1</sup>  
ਤੋਂ ਅੱਡ ਰਿਹਾ ਕਰੋ। ਇਸ ਤੇ ਓਹਨਾਂ ਵਿੱਚੋਂ  
ਕਈ (ਤਾਂ) ਅਜੇਹੇ (ਵੱਡੇ ਚੰਗੇ ਸਿਧ) ਹੋਏ ਸਨ ਕਿ  
ਅੱਲਾਹ ਨੇ ਓਹਨਾਂ ਨੂੰ ਸੁਮਾਰਗ ਵਲ ਲਾ ਦਿੱਤਾ  
ਸੀ। ਪਰ ਕਈ ਅਜੇਹੇ (ਹੋਏ ਸਨ) ਕਿ ਓਹਨਾਂ  
ਉੱਤੇ ਤਬਾਹੀ ਆ ਗਈ ਸੀ। ਸੋ ਤੁਸੀਂ (ਸਾਰੇ) ਜਗ  
ਦਾ ਰਟਨ ਕਰ ਕੇ ਵੇਖ ਲਓ ਕਿ ਸਾਡੇ ਨਹੀਂਆਂ ਦੇ  
ਨਿਚਕਾਂ ਦਾ ਕੇਹਾ (ਬਿਆਨਕ) ਅੰਤ ਹੋਇਆ  
ਸੀ। (ਸ: ੧੯, ਆ: ੩੧)

ਅਤੇ (ਹੋ ਸ੍ਰੋਤ !) ਉਹ ਸਮਾਂ ਯਾਦ ਕਰ) ਜਦ ਕਿ  
ਤੇਰੇ ਸਾਜਨਹਾਰ ਤੇ ਪਾਲਨਹਾਰ ਨੇ ਫਰਿਜ਼ਤਿਆਂ ਨੂੰ  
ਇਹ ਕਿਹਾ ਸੀ ਕਿ ਮੈਂ ਧਰਤੀ ਤੇ ਇਕ “ਖਲੀਫ਼”  
ਸਥਾਪਨ ਕਰਨਾ ਚਾਹੁੰਦਾ ਹਾਂ। (ਤਾਂ) ਓਹਨਾਂ ਨੇ  
ਇਹ ਕਿਹਾ ਸੀ (ਕਿ) ਕੀ ਤੂੰ ਇਸ ਵਿਚ ਅਜਿਹੀ  
(ਵਿਅਕਤੀ ਵੀ) ਸਾਜੇਂਗਾ, ਜੋ ਇਸ (ਧਰਤੀ) ਤੇ  
ਫਸਾਦ ਮਚਾਈਗੀ ਤੇ ਰਤ ਵਗਾਈਗੀ। ਅਸੀਂ ਤੇਰੀ  
ਉਪਮਾ ਭਰਿਆ ਸਿਮਰਨ ਕਰਦੇ ਰਹਿੰਦੇ ਹਾਂ,  
ਅਰਥਾਤ ਤੇਰੇ ਵਿਚ ਸਭ ਵਡਿਆਈਆਂ ਹੋਣ ਦੇ  
ਇਕਰਾਰੀ ਹਾਂ। (ਇਸ ਤੇ ਪ੍ਰਭੂ ਨੇ) ਇਹ ਕਿਝਾ ਸੀ  
ਕਿ ਬੇਸ਼ਕ ਮੈਂ ਉਹ ਕੁਝ ਜਾਣਦਾ ਹਾਂ, ਜਿਸ ਦਾ  
ਤੁਹਾਨੂੰ ਕੋਈ ਬਹੁ-ਪਤਾ ਨਹੀਂ। (ਸ: ੨, ਆ: ੩੧)

وَلَقَدْ بَعَثْنَا فِي كُلِّ أُمَّةٍ رَسُولًا أَنِ اعْبُدُوا  
اللَّهَ وَاجْتَنِبُوا الطَّاغُوتَ، فَمِنْهُمْ مَنْ  
كَفَرَ وَمِنْهُمْ مَنْ حَقَّتْ عَلَيْهِ الضَّلَالُ،  
فَوَسِيرُوا فِي الْأَرْضِ فَإِنْظُرُوهُا كَيْفَ كَانَ  
عَاقِبَةُ الْمُكَذِّبِينَ

النحل: ٢٧

وَإِذَا كَأَلَ رَبِّكَ لِلْمُلْكَةِ رَبِّيْ جَاءَكُلُّ فِي  
الْأَرْضِ خَلِيقَةً، قَالُوا أَتَجْعَلُ فِيهَا مَنْ  
يُفْسِدُ فِيهَا وَيَسْفِلُ الْمَاءَ، وَتَحْنُ  
نُسَيْمُ بِحَمِكَ وَنُقْرُسُ لَكَ، قَالَ رَبِّيْ  
أَعْلَمُ مَا لَا تَعْلَمُونَ

البقرة: ٢١

ਬੇਸ਼ਕ ਅਸੀਂ ਤੇਰੇ ਉੱਤੇ (ਵੀ) ਉਸੇ ਤਰ੍ਹਾਂ (ਹੀ) ਅਕਾਸ਼ ਬਾਣੀ ਉਤਾਰੀ ਹੈ; ਜਿਸ ਤਰ੍ਹਾਂ ਕਿ ਅਸੀਂ “ਨੂੰਹ”, ਤੇ ਉਸ ਤੋਂ ਮਗਰੋਂ (ਆਉਣ ਵਾਲੇ) ਸਾਰੇ ਨਭੀਆਂ ਤੇ ਅਕਾਸ਼ ਬਾਣੀ (ਉਤਾਰੀ) ਸੀ, ਅਰਥਾਤ ਤੇਰੇ ਤੇ (ਵੀ) ਅਸੀਂ ਅਕਾਸ਼ ਬਾਣੀ (ਉਤਾਰੀ) ਹੈ, ਤੇ ਅਸੀਂ “ਇਬਰਾਹੀਮ”, “ਇਸਮਾਈਲ”, “ਇਸਹਾਕ”, ਤੇ “ਯਾਕੂਬ” ਅਤੇ (ਉਸ ਦੀ) ਸੰਤਾਨ ਤੇ, ਅਰਥਾਤ “ਈਸਾ”, “ਅੱਜੂਬ”, “ਯੂਨਸ”, “ਹਾਰੂਨ” ਤੇ “ਸੁਲੈਮਾਨ” ਤੇ (ਵੀ) ਅਕਾਸ਼ ਬਾਣੀ ਉਤਾਰੀ ਸੀ ਅਤੇ ਅਸੀਂ “ਦਾਊਦ” ਨੂੰ (ਵੀ) ਜ਼ਬੂਰੰ ਦਿੱਤੀ ਸੀ।

ਅਤੇ ਕਈ ਰਸੂਲ ਅਜੇਹੇ ਹਨ, ਜਿਨ੍ਹਾਂ ਦਾ ਬਿਤਾਂਤ ਅਸੀਂ (ਇਸ ਤੋਂ) ਪਹਿਲਾਂ ਤੇਰੇ ਅੱਗੇ ਵਰਣਨ ਕਰ ਚੁੱਕੇ ਹਾਂ ਅਤੇ ਕਈ ਰਸੂਲ ਅਜੇਹੇ ਹਨ, ਜਿਨ੍ਹਾਂ ਦਾ ਵਰਣਨ ਅਸੀਂ ਤੇਰੇ ਅੱਗੇ ਨਹੀਂ ਕੀਤਾ, ਅਰਥਾਤ ਅੱਲਾਹ ਨੇ “ਮੂਸਾ” ਨਾਲ ਵੀ ਚੰਗੀ ਤਰ੍ਹਾਂ ਬਚਨ-ਬਿਲਾਸ ਕੀਤਾ ਸੀ। (ਸ: ੪, ਆ: ੧੯੪, ੧੯੫)

ਅਤੇ ਉਹ ਸਮਾਂ ਵੀ ਯਾਦ ਕਰੋ ਜਦ ਕਿ (ਹਜ਼ਰਤ) ਇਬਰਾਹੀਮ ਦੀ ਉਸ ਦੇ ਸਾਜਨਹਾਰ ਤੇ ਪਾਲਨਹਾਰ ਨੇ ਕਈ ਗੱਲਾਂ ਰਾਹੀਂ ਪਰਖ ਕੀਤੀ ਸੀ ਅਤੇ ਉਸ ਨੇ ਓਹਨਾਂ ਨੂੰ ਪੂਰਾ ਕਰ ਦਿੱਤਾ ਸੀ। ਇਸ ਤੇ ਅੱਲਾਹ ਨੇ ਇਹ ਫਰਮਾਇਆ ਸੀ ਕਿ ਬੇਸ਼ਕ ਮੈਂ ਤੈਨੂੰ ਲੋਕਾਂ ਦਾ ਇਮਾਮ (ਆਗੂ) ਬਣਾਵਾਂਗਾ। (ਇਸ ਤੇ ਹਜ਼ਰਤ ਇਬਰਾਹੀਮ) ਨੇ ਇਹ ਕਿਹਾ ਸੀ ਕਿ ਮੇਰੀ ਸੰਤਾਨ ਨੂੰ ਵੀ (ਬਣਾਉਣਾ), ਪ੍ਰਕੂ ਨੇ ਇਹ ਫਰਮਾਇਆ ਸੀ ਕਿ (ਹਾਂ, ਪਰ) ਮੇਰਾ ਇਹ ਬਚਨ ਜਾਲਮਾ ਲਈ ਨਹੀਂ ਹੋਵੇਗਾ।

ਅਤੇ ਨਿਰਸੋਦੇਹ ਅਸੀਂ (ਹਜ਼ਰਤ) “ਮੂਸਾ” ਨੂੰ ਪੁਸਤਕ

إِنَّا أَوْحَيْنَا لَكَ كَمَا أَوْحَيْنَا لَهُ نُوحٌ وَ  
الثَّئِينَ مِنْ بَعْدِهِ، وَأَوْحَيْنَا لَهُ إِبْرَاهِيمَ وَ  
رَاسِمُعِيلَ وَلَاسْحَقَ وَيَعْقُوبَ وَالْأَسْبَاطَ وَ  
عِيسَى وَأَتْيَوْبَ وَيُونُسَ وَهُرُونَ وَسُلَيْمَانَ،  
وَأَتَيْنَا دَاؤَدَ زَبُوْدَا<sup>۱</sup>

وَذُسْلَانَذَقَصَضْنَهُمْ عَلَيْكَ مِنْ قَبْلٍ  
وَذُسْلَانَذَقَصَضْنَهُمْ عَلَيْكَ، وَكَلَّمَ  
اللَّهُ مُوسَى تَكْلِيهِمَا<sup>۲</sup>

النَّسَاءُ : ۱۶۴ - ۱۶۵

وَإِذَا بَتَّلَ إِبْرَاهِيمَ رَبُّهُ يُكَلِّمُهٗ  
فَأَتَمَّهُنَّ، قَالَ رَبِّنِي جَاءَكَ عِنْكَ لِلنَّاسِ  
إِمَامًا، قَالَ وَمَنْ ذُرِّيَّتِي، قَالَ لَا يَنْكُلُ  
عَهْدِي الظَّلِيمِينَ<sup>۳</sup>

البقرة : ۱۳۵

وَكَفَدَ أَتَيْنَا مُوسَى الْكِتَبَ وَقَفَنَّا مِنْ

ਦਿੱਤੀ ਸੀ ਤੇ ਉਸ ਤੋਂ ਮਗਰੋਂ ਅਸੀਂ ਓਹਨਾਂ ਰਸੂਲਾਂ ਨੂੰ (ਜਿਨ੍ਹਾਂ ਤੋਂ ਤੁਸੀਂ ਗਿਆਤ ਹੋ, ਇਸ ਦੇ ਮਗਰੋਂ) ਭੇਜਿਆ ਸੀ। ਮਰੀਅਮ ਦੇ ਪੁੱਤਰ (ਹਜ਼ਰਤ) 'ਈਸਾ' ਨੂੰ ਅਸੀਂ ਸਪਸ਼ਟ ਚਮਤਕਾਰ ਦਿੱਤੇ ਸਨ, ਅਰਥਾਤ “ਰੂਹੁਲ ਕੁਦੱਸ” ਦੁਆਰਾ ਉਸ ਨੂੰ ਬਲ ਦਿੱਤਾ ਸੀ। (ਪਰ ਤੁਸੀਂ ਸਾਰੇ ਹੀ ਰਸੂਲਾਂ ਦੀ ਡਟ ਕੇ ਵਿਰੋਧਤਾ ਕਰਦੇ ਰਹੇ) ਤੁਸੀਂ ਆਪ ਹੀ ਸੋਚੋ ਕਿ ਕੀ (ਇਹ ਗੱਲ ਅਯੋਗ ਨਹੀਂ ਕਿ) ਜਦ ਤੁਹਾਡੇ ਵਲ (ਮੇਰਾ) ਕੋਈ ਰਸੂਲ ਉਹ ਸਿੱਖਿਆ ਲੇ ਕੇ ਆਵੇ, ਜਿਸ ਨੂੰ ਤੁਹਾਡੇ ਮਨ ਮੰਨਣ ਲਈ ਤਿਆਰ ਨਾ ਹੋਣ, ਤਾਂ ਤੁਸੀਂ ਹੰਕਾਰ ਤੇ ਅਭਿਮਾਨ ਪਰਗਟ ਕਰੋ? ਸੋ ਤੁਸੀਂ ਕਈ ਰਸੂਲਾਂ ਦੀ ਨਿੰਦਾ ਕੀਤੀ ਸੀ ਤੇ ਕਈਆਂ ਦਾ ਅਜਾਈਂ ਘਾਤ ਵੀ ਕੀਤਾ ਸੀ।

(ਸ: ੨, ਆ: ੧੨੫, ੮੮)

ਅਤੇ ਅਸੀਂ ਇਸਰਾਈਲ ਕੁਲ ਦੇ ਲੋਕਾਂ ਨੂੰ ਸਮੁੰਦਰ ਤੋਂ (ਪਾਰ) ਲੰਘਾ ਦਿੱਤਾ ਸੀ, ਤਾਂ “ਫਿਰਾਉਨ” ਤੇ ਉਸ ਦੀਆਂ ਫੌਜਾਂ ਨੇ ਵਧੀਕੀਆਂ ਤੇ ਜੂਲਮ ਦੁਆਰਾ ਓਹਨਾਂ ਦਾ ਪਿੱਛਾ ਕੀਤਾ ਸੀ; ਇੱਥੋਂ ਤਕ ਕਿ ਡੋਬ ਦੇਣ ਦੀ ਬਿਪਤਾ ਨੇ ਉਸ ਨੂੰ (ਤੇ ਉਸ ਦੀ ਫੌਜ ਨੂੰ) ਆ ਦਰੋਚਿਆ ਸੀ, ਤਾਂ ਉਸ ਨੇ ਇਹ ਕਿਹਾ ਸੀ ਕਿ ਮੈਂ ਉਸ ਪ੍ਰਭੂ ਤੇ ਸਰਧਾ ਧਾਰਨ ਕਰਦਾ ਹਾਂ, ਜਿਸ ਦੇ ਸਰਧਾਲੂ ਇਸਰਾਈਲ ਕੁਲ ਦੇ ਲੋਕ ਹਨ। ਉਸ ਤੋਂ ਛੁੱਟ (ਹੋਰ) ਕੋਈ (ਵੀ) ਇਸ਼ਟ ਨਹੀਂ ਹੈ, ਅਰਥਾਤ ਮੈਂ (ਸੱਚੇ) ਆਗਿਆਕਾਰੀਆਂ ਨਾਲ ਰਲਦਾ ਹਾਂ।

(ਅਸੀਂ ਇਹ ਕਿਹਾ ਸੀ ਕਿ) ਕੀ (ਤੂੰ) ਹੁਣ (ਸਰਧਾ ਧਾਰਨ ਕਰਦਾ ਹੈ? ) ਹਾਲਾਂਕਿ (ਇਸ ਤੋਂ) ਪਹਿਲਾਂ ਤੂੰ ਅਵੱਗਿਆ ਹੀ ਕੀਤਾ ਕਰਦਾ ਸੀ ਤੇ ਤੂੰ ਫਸਾਦੀਆਂ ਵਿੱਚੋਂ ਸੀ।

بَعْدُهُ يَالرُّسُلِ رَوَاتَنِي عَيْتَنَا ابْنَ  
مَزِيمَ الْبَيْتِ وَأَيَّدَنَهُ بِرُوحِ الْقَدْسِ،  
أَفَكُلَّا جَاءَكُمْ رَسُولٌ إِنَّا لَا نَهْوَى  
أَنْفُسَكُمْ أَسْتَكْبِرُّمْ، فَقَرِيْقًا كَذَبَتُمْ  
فَرِيقًا تَشْتَلُونَ ○

البقرة : ۸۸

وَجَاءَوْزَنَا بِبَرْنَيْ لِشَرَائِيلَ الْبَحْرَ  
فَأَثْبَعْهُمْ فَرْعَوْنُ وَجُنُوْدُهُ بَخِيَاوَ  
عَذْوَا، حَتَّىٰ رَدَّا آدَرَكُهُ الْغَرْقُ، قَالَ أَمْتَ  
أَنَّهُ لَا إِلَهَ إِلَّا اللَّوْهُي أَمْتَ بِهِ  
بَئْنُوا لِشَرَائِيلَ وَأَنَا مِنَ الْمُسْلِمِينَ ○

آئُنَّ وَكَذَ عَصَيْتَ قَبْلُ وَكُنْتَ مِنَ  
الْمُفْسِدِينَ ○

ਸੇ ਹੁਣ ਅਸੀਂ ਤੇਰੇ ਸਰੀਰੇ<sup>1</sup> ਨੂੰ (ਬਾਕੀ) ਰੱਖ ਕੇ ਤੇਣੂੰ  
(ਇਕ ਜੁਜਵੀ) ਛੁਟਕਾਰਾ ਦੇ ਦਿਆਂਗੇ ਤਾਂ ਜੁ  
ਮਗਰੋਂ ਆਉਣ ਵਾਲੇ ਲੋਕਾਂ ਲਈ ਤੂੰ ਇਕ ਚਮਤਕਾ  
ਕਾਰ ਬਣੋਂ। ਬੇਸ਼ਕ ਵਧੇਰੇ ਲੋਕ ਸਾਡੇ ਚਮਤਕਾਰਾਂ  
ਤੋਂ ਅਗਿਆਤ ਹੀ ਰਤਿੰਦ੍ਰੀ ਹਨ।

(ਸ: ੧੦, ਆ: ੮੧—੮੩)

ਅਤੇ ਤੂੰ (ਇਸ) ਪੁਸਤਕ ਵਿਚ “ਮਰੀਅਮ” ਦਾ (ਜੇ)  
ਵਰਣਨ ਕੀਤਾ ਗਿਆ ਹੈ, (ਉਸ ਨੂੰ ਵੀ) ਬਿਆਨ  
ਕਰ। (ਖਾਸ ਕਰ ਕੇ ਉਸ ਗੱਲ ਨੂੰ ਕਿ) ਜਦ ਉਹ  
ਆਪਣੇ ਪਰਵਾਰ ਤੋਂ ਅੱਡ ਹੋ ਕੇ ਇਕ ਪੂਰਬੀ  
ਅਸਥਾਨ (ਵੱਲ ਇਕ ਥਾਂ) ਚਲੀ ਗਈ ਸੀ।

ਅਤੇ (ਉਸ ਨੇ) ਓਹਨਾਂ (ਸਾਕ-ਸੰਬੰਧੀਆਂ) ਅੱਗੇ  
ਪੜਦਾ ਬਣਾ ਲਿਆ ਸੀ, (ਅਰਥਾਤ ਓਹਨਾਂ ਨਾਲੋਂ  
ਆਪਣਾ ਸੰਬੰਧ ਤੋੜ ਕੇ ਇਕਾਂਤ ਵਾਸ ਕਰ ਲਿਆ  
ਸੀ।) ਉਸ ਵੇਲੇ ਅਸੀਂ ਉਸ ਵੱਲ ਆਪਣੀ ਅਕਾਸ਼  
ਬਾਣੀ ਲਿਆਉਣ ਵਾਲਾ ਫਰਿਸਤਾ, (ਅਰਥਾਤ  
“ਜ਼ਬਰਾਈਲ”) ਭੇਜਿਆ ਸੀ ਅਤੇ ਉਹ ਉਸ ਦੇ ਅੱਗੇ  
ਇਕ ਨਵੇਂ-ਨਰੋਏ ਮਨੁੱਖ ਦੇ ਰੂਪ ਵਿਚ ਪਰਗਟ  
ਹੋਇਆ ਸੀ।

(“ਮਰੀਅਮ” ਨੇ ਉਸ ਨੂੰ) ਇਹ ਕਿਹਾ ਸੀ ਕਿ ਮੈਂ  
ਤੇਰੇ ਪਾਸੋਂ ਦਿਆਲੂ ਪ੍ਰਭੂ ਦੀ ਪਨਾਹ ਮੰਗਦੀ ਹਾਂ।  
ਜੇ ਤੇਰੇ ਅੰਦਰ ਕੁਝ ਵੀ ਸੰਜਮਤਾ ਹੈ।

(ਇਸ ਤੇ ਉਸ ਫਰਿਸਤੇ ਨੇ ਇਹ) ਕਿਹਾ ਸੀ ਕਿ  
ਮੈਂ ਤਾਂ ਕੇਵਲ ਤੇਰੇ ਸਾਜਨਹਾਰ ਤੇ ਪਾਲਨਹਾਰ ਦਾ  
ਕੇਜਿਆ ਹੋਇਆ ਇਕ ਦੂਤ ਹਾਂ; ਤਾਂ ਜੁ ਮੈਂ ਤੇਣੂੰ  
(ਅਕਾਸ਼ ਬਾਣੀ ਅਨੁਸਾਰ) ਇਕ ਪਵਿੱਤਰ ਸਪੁੱਤਰ  
ਬਖਸ਼ਾਂ। (ਜੇ ਯਹਾਂ ਅਵਸਥਾ ਨੂੰ ਪ੍ਰਾਪਤ  
ਹੋਵੇਗਾ)।

فَالْيَوْمَ نُنْجِيلكَ بِبَدَنَكَ لِتَكُونَ لِمَثَلِ  
خَلْقَكَ أَيَّهُ، وَإِنَّ كَثِيرًا مِّنَ النَّاسِ عَنْ  
أَيِّتَنَا لَغَفِلُوتٌ ۝

یونس : ۹۳-۹۴

وَأَذْكُرْ فِي الْكِتَابِ مَزِيمَةً إِذَا تَكَبَّدَتْ مِنْ  
آهِمَّاً مَّا كَانَ شَرْقِيًّا ۝

فَأَنْجَدْتَ مِنْ دُؤُبِهِ حِجَابًا يُؤْفَى زَلَّتَ  
رَأْيَهَا رُؤْحَنَا تَتَمَثَّلُ لَهَا بَشَرًا سُوِّيًّا ۝

فَالْأَشْرَقِيَّ أَعْوَذُ بِالرَّحْمَنِ مِنْكَ رَأْنَكُنْتَ  
تَقْبِيًّا ۝

فَأَلْ رَأْنَمَا آنَا رَسُولُ رَبِّكِ لَا هَبَّ لَكِ  
فُلُمَّا زَكَّيًّا ۝

(ਇਸ ਤੇ "ਮਰੀਅਮ" ਨੇ ਵੱਡੇ ਅਚੰਭੇ ਨਾਲ ਇਹ) ਕਿਹਾ ਸੀ ਕਿ ਮੈਂਨੂੰ ਸਪੁੱਤਰ ਕਿਵੇਂ ਹੋ ਸਕਦਾ ਹੈ; ਜਦ ਕਿ ਅਜੇ ਤਕ ਮੈਂਨੂੰ ਕਿਸੇ ਪੁਰਖ ਨੇ ਛੋਹਿਆ ਤਕ ਵੀ ਨਹੀਂ ਤੇ ਨਾ ਮੈਂ ਕਦੇ ਵਿਭਚਾਰ ਹੀ ਕੀਤਾ ਹੈ।

(ਉਸ ਫਰਿਸ਼ਤੇ ਨੇ) ਇਹ ਕਿਹਾ ਸੀ ਕਿ (ਗੱਲ) ਇਸੇ ਤਰ੍ਹਾਂ ਹੀ ਹੈ; (ਜਿਸ ਤਰ੍ਹਾਂ ਕਿ ਤੂੰ ਕਹਿੰਦੀ ਹੈ), ਪਰ ਤੇਰੇ ਸਾਜਨਹਾਰ ਤੇ ਪਾਲਨਹਾਰ ਨੇ ਇਹ ਕਿਹਾ ਹੈ ਕਿ ਇਹ (ਕੰਮ) ਮੇਰੇ ਲਈ (ਵੱਡਾ) ਸੌਖਾ ਹੈ ਅਤੇ (ਅਸੀਂ ਇਸ ਲਈ ਇਹ ਸਪੁੱਤਰ ਪੈਦਾ ਕਰਾਂਗੇ) ਕਿ ਉਸ ਨੂੰ ਲੋਕਾਂ ਵਾਸਤੇ ਇਕ ਨਿਸ਼ਾਨ ਬਣਾ ਸਕੀਏ ਅਤੇ ਆਪਣੇ ਵੱਲੋਂ ਇਕ ਮਿਹਰ (ਦਾ ਕਾਰਣ ਵੀ ਬਣਾ ਸਕੀਏ), ਅਰਥਾਤ ਅਸੀਂ ਇਸ (ਗੱਲ) ਦਾ ਛੈਸਲਾ ਕਰ ਚੁੱਕੇ ਹਾਂ।

ਸੋ ਉਹ (ਮਰੀਅਮ) ਗਰਬਵਤੀ ਹੋ ਗਈ ਸੀ। ਫੇਰ ਉਹ ਉਸ ਗਰਭ ਨਾਲ ਹੀ ਉੱਥੋਂ ਇਕ ਹੋਰ ਦੁਰ ਅਸਥਾਨ ਵੱਲ ਚਲੀ ਗਈ ਸੀ।

ਸੋ (ਜਦ ਉਹ ਉੱਥੋਂ ਪੁੱਜੀ ਸੀ, ਤਾਂ) ਉਸ ਨੂੰ ਪ੍ਰਸੂਤਗੀ ਦੀਆਂ ਪੀੜ੍ਹਾਂ (ਉੱਠੀਆਂ ਸਨ ਤੇ ਉਸ ਨੂੰ) ਬੰਬਸ ਕਰ ਕੇ ਇਕ ਖਜੂਰ ਦੇ ਤਣੇ ਵੱਲ ਲੈ ਗਈਆਂ ਸਨ। (ਜਦ "ਮਰੀਅਮ" ਨੂੰ ਇਹ ਨਿਸਚਾ ਹੋ ਗਿਆ ਸੀ ਕਿ ਉਸ ਦੀ ਕੁੱਖੋਂ ਬਾਲਕ ਹੋਣ ਵਾਲਾ ਹੈ, ਤਾਂ ਉਸ ਨੇ ਲੋਕਾਂ ਦੇ ਮਿਰਣਿਆਂ ਦਾ ਵੀਚਾਰ ਕਰ ਕੇ) ਇਹ ਕਿਹਾ ਸੀ ਕਿ ਕਾਸ਼, ਮੈਂ ਇਸ ਤੋਂ ਪਹਿਲਾਂ ਮਰ ਗਈ ਹੁੰਦੀ ਤੇ ਮੈਂ ਲੋਕਾਂ ਨੂੰ ਭੁੱਲ-ਭੁਲਾ ਗਈ ਹੁੰਦੀ।

ਸੋ (ਫਰਿਸ਼ਤੇ ਨੇ) ਉਸ ਨੂੰ ਉਸ ਤਣੇ ਦੇ ਹੋਠੋਂ ਇਹ

قَالَ أَنْتَ أَئِيْكُونُ لِيْ عَلَمْ وَلَمْ يَمْسَسْنِي بَشَرٌ  
وَلَمْ آتَ بَخِيًّا ॥

قَالَ كَذِيلِكٌ ۝ قَالَ رَبِّكٌ حَوَّلَتِيْ حَيْنَ وَ  
لِنَجْعَلَهُ آيَةً لِلنَّاسِ وَرَحْمَةً مُنَّا ۝ وَكَانَ أَمْرًا  
مَفْضِيًّا ॥

نَحْمَدَنَّهُ فَأَنْتَ بَدَأْتِ بِهِ مَكَانًا تَصِيًّا ॥

فَأَجَاءَهَا الْمَحَاشُ إِلَى جَذْعِ النَّخْلَةِ ۝ قَالَ  
لِيَنْتَزُونِي مِثْ قَبْلَ هَذَا ۝ وَكُنْتَ نَسِيًّا  
مَنْسِيًّا ॥

فَتَنَادَ سَهَاهِنَ تَحْتِهِمَا آلَّا تَعْزِزَنِي قَدْ جَعَلَ

رَبِّيْتَ تَخْتَلِيْتَ سَرِّيْاً ۝

ਅਵਾਜ਼ ਦਿੱਤੀ ਸੀ ਕਿ (ਹੋ ਤੀਵੀਂ !) ਤੂੰ ਕੋਈ ਚਿੱਤਾਂ ਨਾ ਕਰ। ਬੇਸ਼ੱਕ ਤੇਰੇ ਸਾਜਨਹਾਰ ਤੇ ਪਾਲਨ-ਹਾਰ ਨੇ ਤੇਰੇ (ਪੈਰਾਂ) ਹੇਠਾਂ<sup>1</sup> (ਪਾਣੀ ਦਾ) ਇਕ ਸੌਮਾ ਬਣਾਇਆ ਹੋਇਆ ਹੈ। (ਉੱਥੇ ਜਾ ਅਤੇ ਆਪਣੀ ਤੇ ਇਸ ਬਾਲਕ ਦੀ ਸਫ਼ਾਈ ਕਰ)।

ਅਤੇ (ਉਸ) ਖਜੂਰ ਦੀ, (ਜੋ ਤੇਰੇ ਲਾਗੇ ਹੀ ਹੈ), ਟਹਿਣੀ ਫੜ ਕੇ ਆਪਣੇ ਵੱਲ ਹਿਲਾ, ਉਹ ਤੇਰੇ ਵੱਲ ਤਾਜ਼ੀਆਂ ਤੇ ਪੱਕੀਆਂ ਖਜੂਰਾਂ ਸੁੱਟੇਗੀ।

ਸੋ ਓਹ (ਖਜੂਰਾਂ) ਖਾ ਤੇ (ਸੇਮੇ ਦਾ ਪਾਣੀ ਵੀ) ਪੀ, (ਅਰਥਾਤ ਆਪ ਅਸ਼ਨਾਨ ਕਰ ਕੇ ਤੇ ਬਚੇ ਨੂੰ ਅਸ਼ਨਾਨ ਕਰਾ ਕੇ) ਆਪਣੀਆਂ ਅੱਖਾਂ ਠੰਢੀਆਂ ਕਰ। ਫੇਰ ਜੇ (ਇਸ ਸੇਮੇ) ਤੂੰ ਕਿਸੇ ਮਰਦ ਨੂੰ ਵੇਖੋ, ਤਾਂ ਉਸ ਨੂੰ ਇਹ ਕਹਿ ਦੇਈਂ ਕਿ ਮੈਂ ਦਿਆਲੂ (ਪ੍ਰਭੂ) ਵਾਸਤੇ (ਇਕ) ਰੋਜ਼ੇ ਦੀ ਸੁਖਣਾ ਸੁਖੀ ਹੋਈ ਹੈ। ਸੋ ਅੱਜ ਮੈਂ ਕਿਸੇ ਵੀ ਮਰਦ ਨਾਲ (ਕੋਈ) ਗੱਲ ਨਹੀਂ ਕਰ ਸਕਦੀ।

ਇਸ ਦੇ ਮਗਰੋਂ ਉਹ ਉਸ ਨੂੰ ਆਪਣੀ ਜਾਤੀ ਵੱਲ ਸਵਾਰ<sup>2</sup> ਕਰਾ ਕੇ ਲਿਆਏ ਸੀ। ਓਹਨਾਂ ਨੇ ਇਹ ਕਿਹਾ ਸੀ ਕਿ ਹੇ “ਮਰੀਅਮ” ਤੂੰ ਇਹ ਬਹੁਤ ਹੀ ਭੈੜਾ ਕੰਮ ਕੀਤਾ ਹੈ।

ਹੇ “ਹਾਰੂਨ” ਦੀ ਭੈਣ ! ਤੇਰਾ ਪਿਤਾ ਤਾਂ ਭੈੜਾ ਆਦਮੀ ਨਹੀਂ ਸੀ ਅਤੇ ਤੇਰੀ ਮਾਤਾ ਵੀ ਵਿਭਚਾਰਣ ਨਹੀਂ ਸੀ।

ਇਸ ਤੇ ਉਸ ਨੇ ਉਸ (ਬਾਲਕ) ਵੱਲ ਸੈਣਤ ਕੀਤੀ ਸੀ, ਤਾਂ ਓਹਨਾਂ ਲੋਕਾਂ ਨੇ ਇਹ ਕਿਹਾ ਸੀ ਕਿ

وَ حَزِّيَ رَأْيَكُ بِجُذُورِ النَّخْلَةِ تُسْقِطُ عَنِّيْكُ  
رُطَّبَاجِنِيْا ۝

نَحْكِيْنَ وَ اشْرَبِنَ وَ قَرِّيْنَ عَيْنِيْا ۝ نَيْمَا تَرَبِّيْنَ  
وَ مَنَ الْبَشَرِ أَحَدٌ أَفْقُولِيْيَ إِنِّي نَذَرْتُ  
لِلرَّحْمَنِ صَوْمًا فَلَدَنْ أَكْلَمَ الْيَوْمَ لَنِيْيَا ۝

فَآتَشِيْهِ قَوْمَهَا تَخْمُولْهُ ، قَالُوا يَتَزَيْمُ  
لَقَذِجِئْتِ شَيْئَ فِرِّيْيَا ۝

يَا تَحْتَ هُرُونَ مَا كَانَ أَبُوكِ امْرَأَ سَوْءٌ وَ مَا  
كَانَ أُمْلِكِ بَغْيَيَا ۝

فَآشَارَثِ رَأْيِهِ ، قَالُوا كَيْفَ نُحَلِّمُ مَنْ كَانَ

ਅਸੀਂ ਇਸ ਨਾਲ ਕਿਵੇਂ ਗੱਲ ਕਰੋਏ, ਜੋ ਕਿ  
(ਕਲ ਤਕ) ਪੰਘੂੜੇ ਵਿਚ ਬੈਠਣ ਵਾਲਾ ਬਾਲਕ  
ਸੀ।

(ਇਹ ਸੁਣ ਕੇ “ਮਰੀਅਮ” ਦੇ ਪੁੱਤਰ ਨੇ) ਇਹ ਕਿਹਾ  
ਸੀ (ਕਿ) ਮੈਂ ਅੱਲਾਹ ਦਾ ਬੰਦਾ ਹਾਂ ਅਤੇ ਉਸ ਨੇ  
ਮੈਨੂੰ ਪੁਸਤਕ ਦਿੱਤੀ ਹੈ ਤੇ ਮੈਨੂੰ ਨਭੀ (ਵੀ) ਬਣਾਇਆ ਹੈ।

ਅਤੇ ਜਿੱਥੇ ਵੀ ਮੈਂ ਰਹਾਂਗਾ, ਉਸ ਨੇ ਮੈਨੂੰ ਬਰਕਤ  
ਵਾਲਾ ਬਣਾਇਆ ਹੈ, ਅਰਥਾਤ ਜਦ ਤਕ ਮੈਂ  
ਜਿੰਦਾ ਰਹਾਂ, ਉਸ ਨੇ ਮੈਨੂੰ ਨਿਮਾਜ਼ (ਪੜ੍ਹਦੇ ਰਹਿਣ)  
ਤੇ ਜਕਾਤ (ਦਿੰਦੇ ਰਹਿਣ) ਦੀ ਪੱਕਿਆਈ ਕੀਤੀ  
ਹੈ।

ਅਤੇ ਮੈਨੂੰ ਆਪਣੀ ਮਾਤਾ ਨਾਲ ਚੰਗਾ ਵਰਤਾਉ  
ਕਰਨ ਵਾਲਾ ਬਣਾਇਆ ਹੈ, ਅਰਥਾਤ ਜਾਲਮ ਤੇ  
ਬਦ ਕਿਸਮਤ ਨਹੀਂ ਬਣਾਇਆ।

ਅਤੇ ਜਿਸ ਦਿਨ ਮੈਂ ਜਨਮ ਲਿਆ ਸੀ, ਉਸ ਦਿਨ  
ਵੀ ਮੇਰੇ ਉੱਤੇ ਸਲਾਮਤੀ ਉਤਰੀ ਸੀ ਅਤੇ ਜਦ ਮੈਂ  
ਮਰਾਂਗਾ ਤੇ ਜਦ ਫੇਰ ਮੁੜ ਸੁਰਜੀਤ ਕਰ ਕੇ  
ਉਠਾਇਆ ਜਾਵਾਂਗਾ, (ਉਸ ਸਮੇਂ ਵੀ ਮੇਰੇ ਤੇ  
ਸਲਾਮਤੀ ਹੀ ਹੋਵੇਗੀ)।

(ਵੇਖੋ !) ਇਹ “ਮਰੀਅਮ” ਦਾ ਪੁੱਤਰ “ਈਸਾ” (ਸੱਚਾ)  
ਹੈ ਤੇ (ਉਸ ਦਾ ਸੱਚਾ) ਪੁਸ਼ਟ ਹੈ, ਜਿਸ ਬਾਰੇ ਓਹ  
ਲੋਕ ਮਿਤਿਭੇਦ ਕਰਦੇ ਹਨ।

(ਸ: ੧੯, ਆ: ੧੭—੩੫)

ਅਤੇ (ਉਸ ਸਮੇਂ ਨੂੰ ਵੀ ਯਾਦ ਕਰੋ) ਜਦ ਕਿ ਅੱਲਾਹ  
ਨੇ (ਪੁਸਤਕ ਦੇ ਅਨੁਸਾਰੀਆਂ ਤੋਂ) ਸਾਰੇ ਨਭੀਆਂ  
ਵਾਲਾ ਇਹ ਪੱਕਾ ਪ੍ਰਣ ਲਿਆ ਸੀ ਕਿ ਜੋ ਵੀ

فِ الْمَهْدِ صِبَّيْتُ

وَجَعَلْنِي مُبِرَّحًا أَيْنَ مَا كُنْتُ وَأَذْصَنْتِي  
بِالصَّلْوَةِ وَالزَّكْوَةِ مَا دُمْتُ حَيًّا

قَالَ رَبِّي عَبْدُ اللَّهِ أَتَيْنِي الْكِتَبَ وَجَعَلَنِي  
نَيِّنًا

وَبَرَّأَ بَوَالَدَتِي وَلَمْ يَجْعَلْنِي جَيَّارًا شَيْئًا

وَالسَّلَمُ عَلَيَّ يَوْمَ الْيُدُودُ وَيَوْمَ الْأَمُوذُ وَيَوْمَ  
أُبَكْتُ حَيَّانٌ

ذَلِكَ عِنِّي سَابِنُ مَزِيمَةٍ قَوَّلَ الْعَقِيقَ الَّذِي فِينِي  
يَقْتَرُونَ

مریم: ۳۵-۱۷

وَلَذَا خَذْ أَنْتَ اللَّهُ مِنْتَاقَ النَّبِيِّنَ لَمَّا  
أَتَيْتُكُمْ مِنْ كِتَبٍ وَحِكْمَةٍ ثُمَّ جَاءَكُمْ

ਪੁਸਤਕ ਤੇ ਯੁਕਤੀਆਂ ਵਿੱਚੋਂ ਤੁਹਾਨੂੰ ਦਿੱਤਾ ਜਾਏ, ਫੇਰ ਤੁਹਾਡੇ ਕੋਲ ਕੋਈ (ਅਜਿਹਾ) ਰਸਲ ਆਵੇ, ਜੋ ਉਸ ਬਾਣੀ ਨੂੰ ਪੂਰਾ ਕਰਨ ਵਾਲਾ ਹੋਵੇ, ਜੋ ਤੁਹਾਡੇ ਕੋਲ ਹੈ, ਤਾਂ ਤੁਸੀਂ ਜ਼ਰੂਰ<sup>2</sup> ਹੀ ਉਸ ਦੇ ਸ਼ਰਧਾਲੂ ਬਣ ਜਾਣਾ ਤੇ ਜ਼ਰੂਰ ਹੀ ਉਸ ਦੀ ਸਹਾਇਤਾ ਕਰਨੀ (ਅਤੇ) ਇਹ ਵੀ ਕਿਹਾ ਸੀ ਕਿ ਕੀ ਤੁਸੀਂ ਇਸ ਦਾ ਇਕਰਾਰ ਕਰਦੇ ਹੋ ? ਤੇ ਇਸ ਬਾਰੇ ਮੇਰੀ (ਵੱਲੋਂ) ਜ਼ਿੰਮੇਵਾਰੀ ਪਰਵਾਨ ਕਰਦੇ ਹੋ ? ਤਾਂ ਓਹਨਾਂ ਨੇ ਇਹ ਕਿਹਾ ਸੀ ਕਿ ਹਾਂ, ਅਸੀਂ ਇਕਰਾਰ ਕਰਦੇ ਹਾਂ। (ਇਸ ਤੇ ਉਸ ਨੇ ਇਹ) ਕਿਹਾ ਸੀ ਕਿ ਹੁਣ ਤੁਸੀਂ ਗਵਾਹ ਰਹੋ, ਤੇ ਮੈਂ ਵੀ ਤੁਹਾਡੇ ਨਾਲ ਗਵਾਹਾਂ ਵਿੱਚੋਂ (ਇਕ ਗਵਾਹ) ਹਾਂ।

(ਸ: ੩, ਆ: ੮੨)

ਅਤੇ (ਉਹ ਸਮਾਂ ਚੱਤੇ ਕਰੋ,) ਜਦ ਕਿ ਅਸੀਂ ਸਾਰੇ ਨਥੀਆਂ ਤੋਂ ਓਹਨਾਂ ਦੇ ਜ਼ਿੰਮੇ ਲਾਈ ਗਈ ਇਕ ਗੱਲ ਦਾ ਪ੍ਰਣ ਲਿਆ ਸੀ ਤੇ ਤੇਰੇ ਪਾਸੋਂ ਵੀ ਉਹ ਪ੍ਰਣ ਕਰਾਇਆ ਸੀ, ਅਰਥਾਤ “ਨੂੰਹ”, “ਇਬਰਾਹੀਮ”, “ਮੂਸਾ” ਤੇ “ਮਰੀਅਮ” ਦੇ ਪੁੱਤਰ “ਈਸਾ” ਤੋਂ ਵੀ ਅਤੇ ਆਸੀਂ ਓਹਨਾਂ ਸਾਰਿਆਂ ਤੋਂ ਹੀ ਇਕ ਪੱਕਾ ਪ੍ਰਣ ਲਿਆ<sup>1</sup> ਸੀ। (ਸ: ੩੩, ਆ: ੮)

رَسُولُ مُصَرِّفٌ لَكَ مَعْكُمْ لَتُؤْمِنُنَّ بِهِ  
وَلَتَنْصُرُنَّهُ۔ قَالَ إِنَّا فَرَزْنَا مَنْدَأَ وَ  
ذَلِيلَمْ رَاضِيَّهُ۔ قَالُوا إِنَّا فَرَزْنَاكَ، قَالَ  
فَآشَهُدُوا أَنَّا كَمَحْمُمْ صَدَ الشَّهُودَ يُبَيِّنُ  
أَلْعُمَرَانَ ۘ ۸۲

كَذَذَأَخْذَنَّا مِنَ النَّبِيِّنَ مِنْشَا قَهْمَ وَمِنْكَ وَ  
مِنْ ثُوُجَ وَلَابِرَ هَيْمَدَ مُوسَى وَعَيْسَى ابْنَ مَزِيمَ  
وَأَخْذَنَّا مِنْهُمْ مِنْشَا فَأَغْلَبِيظًا ۝  
الاحزاب : ۸

## ੫) ਇਸਲਾਮ ਧਰਮ ਦਾ ਪਵਿੱਤਰ ਨਬੀ [ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵ-ਸੱਲਮ]

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵ-ਸੱਲਮ ਮੱਕਾ ਵਿਚ ਅਗਸਤ 570 ਨੂੰ ਪੈਦਾ ਹੋਏ, ਆਪ ਜੀ ਦਾ ਸੁਭ ਨਾਂ ਮੁਹੰਮਦ(ਸੱਲਲਾਹੁ ਅਲੈਹਿ ਵ-ਸੱਲਮ) ਰੱਖਿਆ ਗਿਆ। ਜਿਸਦੇ ਅਰਥ ਹਨ ਜਿਸ ਦੀ ਪ੍ਰਸੰਸਾ ਕੀਤੀ ਗਈ ਹੋਵੇ ।

ਜਦ ਆਪ ਤੀਹ ਸਾਲਾਂ ਦੇ ਹੋਏ ਤਾਂ ਆਪ ਅੱਲਾਹ ਦੀ ਮੁਰੰਬਤ ਵਿਚ ਅਧਿਕ ਤੋਂ ਅਧਿਕ ਲੀਨ ਹੁੰਦੇ ਗਏ ।

ਮੱਕਾ ਦੇ ਲੋਕਾਂ ਦੀਆਂ ਅਨਗਿਣਤ ਬਦੀਆਂ, ਖਾਸ ਕਰਕੇ ਬੁਤ-ਪੂਜਾ ਵਿਰੁਧ ਆਵਾਜ਼ ਉਠਾਉਂਦੇ ਹੋਏ, ਆਪ ਨੇ ਇਕ ਖੋਹ (ਗਾਰ) ਵਿਚ ਜਾ ਕੇ ਲਗਾਤਾਰ ਭਗਤੀ (ਇਬਾਦਤ) ਸੁਰੂ ਕਰ ਦਿੱਤੀ । ਇਹ ਖੋਹ (ਗਾਰ) ਮੱਕਾ ਤੋਂ ਤਿੰਨ ਮੀਲ ਦੁਰ ਸੀ ਅਤੇ ਜਦ ਆਪ ਚਾਲੀ ਵਰਿਊਆਂ ਦੇ ਹੋਏ ਤਾਂ ਆਪ ਨੂੰ ਅੱਲਾਹ ਵੱਲੋਂ ਪਹਿਲੀ ਵਹੀ (ਅਕਾਸ਼ਵਾਣੀ) ਹੋਈ ਜਿਹੜੀ ਕੁਰਆਨ ਮਜ਼ੀਦ ਦੀ ਸੂਰਾ ਦੂਦ ਵਿਚ ਵਰਨਣ ਕੀਤੀ ਗਈ ਹੈ,

ਆਪ ਨੂੰ ਏਸ ਵਹੀ ਵਿਚ ਹੁਕਮ ਦਿੱਤਾ ਗਿਆ ਹੈ ਕਿ ਅੱਲਾਹ ਇਕ ਹੈ ਜਿਸ ਨੇ ਮਨੁੱਖ ਨੂੰ ਪੈਦਾ ਕੀਤਾ ਅਤੇ ਉਸਦੇ ਸੁਭਾ ਵਿਚ ਆਪਣੀ ਮੁਰੰਬਤ ਦਾ ਬੀਜ ਬੀਜਿਆ ਤੇ ਭਵਿਸ਼ਟਬਾਣੀ ਕੀਤੀ ਕਿ ਮਨੁੱਖ ਨੂੰ ਕਲਮ ਦੁਆਰਾ ਗਿਆਨ ਸਿਖਾਇਆ ਜਾਏਗਾ ਇਹ ਆਇਤਾਂ (ਸੁਰਤੀਆਂ) ਕੁਰਆਨ ਮਜ਼ੀਦ ਦੀ ਸਿੱਖਿਆ ਦਾ ਨਿਚੋੜ ਹਨ ।

ਹੋ ਨਬੀ ! ਅਸੀਂ ਤੇਨੂੰ ਇਸ ਹਾਲਤ ਵਿਚ ਭੇਜਿਆ ਹੈ ਕਿ ਤੂ (ਸਾਰੇ ਜਗ ਦਾ) ਨਿਗਰਾਨ<sup>۴</sup> ਵੀ ਹੈਂ ਤੇ (ਸਰਧਾਲੂਆਂ ਨੂੰ) ਖੁਸ਼ਬੁਰੀ ਦੇਣ ਵਾਲਾ ਅਤੇ ਇਨਕਾਰੀਆਂ ਨੂੰ ਡਰਾਉਣ ਵਾਲਾ ਵੀ ਹੈਂ ।

ਇਸ ਤੋਂ ਛੁੱਟ ਅੱਲਾਹ ਦੇ ਹੁਕਮ ਨਾਲ ਉਸ ਵਲ ਸੱਦਣ ਵਾਲਾ ਤੇ ਇਕ ਲਿਸਕਦਾ ਹੋਇਆ ਸੂਰਜ<sup>੫</sup> ਬਣਾ ਕੇ (ਭੇਜਿਆ ਗਿਆ ਹੈ) ।

ਅਤੇ ਸਾਰੇ ਸਰਧਾਲੂਆਂ ਨੂੰ ਇਹ ਖੁਸ਼ਬੁਰੀ ਸੁਣਾ ਦੇ ਕਿ ਓਹਨਾਂ ਉੱਤੇ ਅੱਲਾਹ ਵੱਲੋਂ ਵੱਡੀ ਮਿਹਰ ਹੋਵੇਗੀ ।

(ਜ਼ਰਤ) “ਮੁਹੰਮਦ” (ਸਾਹਿਬ) ਤੁਹਾਡੇ ਵਿੱਚੋਂ ਕਿਸੇ ਵੀ ਗੁਰੂ ਦਾ ਪਿਤਾ ਨਹੀਂ ਸਨ ਤੇ ਨਾ ਹਨ, (ਨਾ ਹੋਣਗੇ?), ਪਰ ਅੱਲਾਹ ਦੇ ਰਸੂਲ ਹਨ; ਸਗੋਂ (ਇਸ ਤੋਂ ਵੀ ਵਧ ਕੇ ਸਾਰੇ) ਨਬੀਆਂ ਦੀ ਮੁਹਰ<sup>੬</sup> ਹਨ ਅਤੇ ਅੱਲਾਹ ਹਰੇਕ ਚੀਜ਼ ਦਾ ਜਾਣਨਹਾਰ ਹੈ ।

ਤੁਹਾਡੇ ਵਾਸਤੇ, (ਅਰਥਾਤ ਓਹਨਾਂ ਲੋਕਾਂ ਲਈ) ਜੋ ਅੱਲਾਹ ਤੇ ਪਰਲੋਕ ਦੇ ਦਿਨ ਦੇ ਮਿਲਣ ਦੀ ਆਸ ਰੱਖਦੇ ਹਨ, ਅਰਥਾਤ ਜੋ ਅੱਲਾਹ ਦਾ ਬਹੁਤ ਸਿਮਰਣ ਕਰਦੇ ਹਨ, ਅੱਲਾਹ ਦੇ ਰਸੂਲ ਵਿਚ ਇਕ ਵੱਡਾ ਨਮੂਨਾ ਹੈ, (ਜਿਸ ਦੀ ਅਗਵਾਈ ਹੇਠ ਤੁਹਾਨੂੰ ਲਲਣਾ ਚਾਹੀਦਾ ਹੈ) ।

ਬੇਸ਼ੱਕ ਅੱਲਾਹ ਇਸ ਨਬੀ<sup>੧</sup> ਤੇ ਆਪਣੀ ਮਿਹਰ ਉਤਾਰ ਰਿਹਾ ਹੈ ਤੇ ਉਸ ਦੇ ਫਰਿਸ਼ਤੇ ਵੀ (ਨਿਰਸੰ-ਦੇਹ) ਉਸ ਲਈ ਅਰਦਾਸ਼ਾਂ ਕਰ ਰਹੇ ਹਨ । ਸੋ ਹੋ ਸ਼ਰਧਾਲੂਓ ! ਤੁਸੀਂ ਵੀ ਇਸ ਨਬੀ ਤੇ ਦਰੂਦ ਭੇਜਦੇ ਰਿਹਾਂ ਕਰੋ ਤੇ ਅਰਦਾਸ਼ਾਂ ਕਰਦੇ ਰਿਹਾਂ ਕਰੋ

بِيَأْيُهَا النَّبِيُّ رَأَيْنَا أَرْسَلْنَاكَ شَاهِدًا  
مُبَشِّرًا وَتَذَيِّرًا ۝

وَدَاعِيًّا إِلَى الْتَّوْبَةِ وَسَارِجًا مُنْيِرًا ۝

وَبَشِّرِ الْمُؤْمِنِينَ بِإِنَّ لَهُمْ مِنَ اللَّهِ  
فَضْلًا كَبِيرًا ۝

الاحزاب : ۴۱ - ۴۲

مَا كَانَ مُحَمَّدًا أَبَا أَحَدٍ مِنْ رَجَائِكُمْ وَلِئَن  
رَسُولَ اللَّهِ وَخَاتَمَ النَّبِيِّنَ . وَكَانَ اللَّهُ  
يُكْلِلُ شَيْئًا عَلَيْمًا ۝

الاحزاب : ۴۱

لَقَدْ كَانَ لَكُمْ فِي رَسُولِ اللَّهِ أُشْوَفٌ  
حَسَنَةٌ لِمَنْ كَانَ يَزْجُو اللَّهَ وَآتَيَهُمْ  
الْأُخْرَى ۝ كَذَكَرَ اللَّهُ كَثِيرًا ۝

الاحزاب : ۲۲

إِنَّ اللَّهَ وَمَلَائِكَتَهُ يُصَلِّوْنَ عَلَى النَّبِيِّ ، بِيَأْيُهَا

ਅਤੇ (ਵੱਡੇ ਜੋਸ਼ ਨਾਲ) ਆਪ ਵਾਸਤੇ ਸਲਾਮਤੀ  
ਮੰਗਦੇ ਰਿਹਾ ਕਰੋ।

(ਸ: ੩੩, ਆ: ੪੬—੪੮, ੪੧, ੨੨, ੫੭)

الَّذِينَ آمَنُوا صَلُوةً عَلَيْهِ وَسَلَامًا  
الاحزاب : ٥٧

ਤੂ ਇਹ ਕਹਿ ਦੇ ਕਿ ਹੇ ਲੋਕੋ ! ਮੇਂ ਤੁਹਾਡੇ ਸਾਰਿਆਂ  
ਵਲ ਹੀ ਅੱਲਾਹ ਦਾ ਰਸੂਲ ਹਾਂ, ਜਿਸ ਦਾ (ਸਾਰੇ)  
ਆਕਾਸ਼ਾਂ ਤੇ ਪਾਤਾਲਾਂ ਵਿਚ ਰਾਜ ਹੈ। ਉਸ ਤੋਂ  
ਛੁੱਟ ਕੋਈ ਵੀ ਇਸ਼ਟ ਨਹੀਂ ਹੈ। ਉਹ ਜੀਵਾਲਨ-  
ਹਾਰ ਵੀ ਹੈ ਤੇ ਮਾਰਨਹਾਰ ਵੀ। ਸੋ ਅੱਲਾਹ  
ਤੇ ਉਸ ਦੇ ਰਸੂਲ ਤੇ ਸ਼ਰਧਾ ਧਾਰ ਲਏ। ਓਹ  
ਨਥੀ ਵੀ ਹੈ ਤੇ ਉਸੀ ਵੀ ਹੈ ਅਤੇ ਜਿਹੜਾ  
ਵੀ ਸ਼ਰਧਾ ਧਾਰਨ ਕਰਦਾ ਹੈ, ਅੱਲਾਹ ਤੇ, (ਉਸ ਦੇ  
ਰਸੂਲ ਤੇ) ਅਤੇ ਉਸ ਦੇ ਚਮਤਕਾਰਾਂ ਤੇ, ਉਸੇ  
(ਰਸੂਲ) ਦੀ ਪੈਰਵੀ ਕਰੋ, ਤਾਂ ਜੇ ਤੁਸੀਂ ਸੁਮਾਰਗ  
ਵਲ ਲਗ ਸਕੋ। (ਸ: ੨, ਆ: ੧੫੯)

ਅਤੇ ਅਸੀਂ ਤੇਨੂੰ ਸਾਰੀ ਮਨੁੱਖ ਜਾਤੀ ਵਲ—(ਜਿਸ  
ਵਿੱਚੋਂ ਇਕ ਵੀ ਤੇਰੀ ਰਸਾਲਤ ਤੋਂ ਬਾਹਰ ਨਾ ਰਹੇ,  
ਅਜਿਹਾ) ਰਸੂਲ ਬਣਾ ਕੇ ਭੇਜਿਆ ਹੈ, ਜੋ (ਸਰਧਾਲੂਆਂ  
ਨੂੰ) ਖੁਸ਼ਬੁਰੀ ਦਿੰਦਾ ਹੈ ਅਤੇ ਇਨਕਾਰੀਆਂ ਨੂੰ  
ਖ਼ਬਰਦਾਰ ਕਰਦਾ ਹੈ, ਪਰ ਵਧੇਰੇ ਲੋਕ ਇਸ  
ਅਸਲੀਅਤ ਤੋਂ ਅਗਿਆਤ ਹਨ। (ਸ: ੩੪, ਆ: ੨੯)

ਅਰਥਾਤ ਤੇਨੂੰ (ਪ੍ਰਭੂ ਵੱਲੋਂ) ਇਕ ਅਜਿਹਾ  
ਵਟਾਂਦਰਾ ਮਿਲੇਗਾ, ਜੋ ਕਦੇ ਵੀ ਨਹੀਂ ਮੁਕੰਤਾ। ।

(ਇਸ ਤੋਂ ਛੁੱਟ ਅਸੀਂ ਇਹ ਵੀ ਗਵਾਹੀ ਪੇਸ਼  
ਕਰਦੇ ਹਾਂ ਕਿ) ਤੂ (ਤੇਰੀ ਕਥਨੀ ਤੇ ਤੇਰੀ ਕਰਣੀ)

قُلْ يَأَيُّهَا النَّاسُ رَبِّي رَسُولُ اللَّهِ رَبِّكُمْ  
جَمِيعًا إِلَّا ذَوِي كَلْمَكُ السَّمْوَاتِ وَالْأَرْضِ  
لَا رَأَنَمْ رَأَى لَا هُوَ يُحْيِي وَيُمْيِتُ فَإِنَّمَّا بِالثُّوَّةِ  
رَسُولُكُمْ وَالنَّبِيُّ الْأَعْيُّ الَّذِي يُؤْتُ مِنْ بِالثُّوَّةِ  
كَلِمَتِهِ وَأَتَيْمُوهُ لَعَلَّكُمْ تَهْتَدُونَ

الاعرات : ۱۵۹

وَمَا آذَ سَلْنَكَ لَا حَافَّةً لِلنَّايسِ بَشِيرًا  
تَؤْيِرًا وَلِكُنْ أَكْثَرُ النَّايسِ لَا يَعْلَمُونَ ۝

سبا : ۲۹

وَلَئِكَ لَا جُرًا غَيْرَ مَمْنُوعٍ

وَلَئِكَ لَعْلَ

○ عَظِيمٌ

ਅਤਿ ਉੱਚੇ ਦਰਜੇ ਦੇ<sup>1</sup> ਸਦਾਚਾਰ ਤੇ ਨਿਰਭਰ ਹੈ :  
(ਸ: ੯੮, ਆ: ੪, ੫)

القلم: ٥-٤

ਤੂ ਇਹ ਆਖ ਕਿ (ਹੋ ਲੋਕੋ !) ਜੇ ਤੁਹਾਨੂੰ ਅੱਲਾਹ  
ਦਾ ਪ੍ਰੇਮ ਹੈ, ਤਾਂ ਮੇਰੇ ਪੂਰਣਿਆਂ ਤੇ ਚੱਲੋ । (ਇਸ  
ਤਰ੍ਹਾਂ) ਉਹ (ਵੀ) ਤੁਹਾਡੇ ਨਾਲ ਪਿਆਰ ਕਰੇਗਾ ਤੇ  
ਤੁਹਾਡੇ ਸਾਰੇ ਦੋਸ਼ ਮਾਫ਼ ਕਰ ਦੇਵੇਗਾ, ਅਰਥਾਤ  
ਅੱਲਾਹ ਵੱਡਾ ਬਖਸ਼ਣਹਾਰ ਤੇ ਕਿਰਪਾ-ਨਿਧਾਨ  
ਹੈ ।

ਤੂ ਇਹ ਆਖ (ਕਿ) ਅੱਲਾਹ ਤੇ ਇਸ ਰਸੂਲ ਦੀ  
ਆਗਿਆ ਦਾ ਪਾਲਣ ਕਰਦੇ ਰਹੋ । ਜੇ ਓਹ ਇਸ  
ਤੋਂ ਬੇਸੁਖ ਹੋ ਜਾਣ, ਤਾਂ (ਯਾਦ ਰੱਖੋ ਕਿ) ਅੱਲਾਹ  
ਇਨਕਾਰੀਆਂ ਨਾਲ ਕਦੇ ਵੀ ਪ੍ਰੇਮ ਨਹੀਂ  
ਕਰਦਾ । (ਸ: ੩, ਆ: ੩੨, ੩੩)

ਹੋ ਰਸੂਲ ! ਤੇਰੇ ਸਾਜਨਹਾਰ ਤੇ ਪਾਲਨਹਾਰ ਵੱਲੋਂ  
ਜੋ (ਬਾਣੀ ਵੀ) ਤੇਰੇ ਉੱਤੇ ਉਤਾਰੀ ਗਈ ਹੈ,  
ਉਸ ਨੂੰ (ਸਾਰੇ) ਲੋਕਾਂ ਤਕ ਪੂਰਾ ਅਤੇ ਜੇ ਤੂ (ਅਜਿਹਾ)  
ਨ ਕੀਤਾ, ਤਾਂ (ਜਾਣੋ ਕਿ) ਤੂ ਉਸ ਦਾ ਸੁਨੋਹਾ  
(ਉੱਕਾ ਹੀ) ਨਹੀਂ ਪੁਰਾਇਆ । ਅੱਲਾਨਾ ਤੈਨੂੰ  
ਆਪ ਲੋਕਾਂ (ਦੀਆਂ ਸਾਰੀਆਂ ਸ਼ਰਾਰਤਾਂ) ਤੋਂ  
ਬਚਾਏਗਾ । ਬੇਸ਼ੱਕ ਅੱਲਾਹ ਇਨਕਾਰੀਆਂ ਦੀ  
ਜਾਤੀ ਨੂੰ (ਕਦੇ ਵੀ ਸਫਲਤਾ ਦਾ) ਮਾਰਗ ਨਹੀਂ  
ਦੱਸੇਗਾ । (ਸ: ੫, ਆ: ੯੮)

(ਹਜ਼ਰਤ) “ਮੁਹੰਮਦ” (ਸਾਹਿਬ) ਅੱਲਾਹ ਦੇ ਰਸੂਲ  
ਹਨ ਅਤੇ ਜੋ ਲੋਕ ਆਪ ਦੇ ਅਨੁਸਾਈ ਹਨ, ਉਹ  
ਇਨਕਾਰੀਆਂ ਵਿਰੁਧ ਵੱਡਾ ਜੋਸ਼ ਰੱਖਦੇ ਹਨ, ਪਰ  
ਆਪਸ ਵਿਚ ਇਕ ਦੂਜੇ ਬਾਰੇ ਵੱਡੇ ਮੌਮ-ਦਿਲ ਹਨ ।  
ਤੂ ਉਹਨਾਂ ਨੂੰ ਸ਼ਿਰਕ ਤੋਂ ਪਾਕ ਤੇ ਅੱਲਾਹ ਦਾ  
ਆਗਿਆਕਾਰੀ ਹੀ ਵੇਖੋਗਾ । ਉਹ ਅੱਲਾਹ ਦੀ

قُلْ إِنْ كُنْتُمْ تُحْمِلُونَ اللَّهَ فَاتَّيْعُونِي  
يُخْبِئُكُمُ اللَّهُ وَيَعْفُرُكُمْ بُوْكُمْ وَإِنَّهُ  
عَلَوْرَجِينَ ○

قُلْ أَطِيعُوا اللَّهَ وَالرَّسُولَ، فَإِنْ تَوَلُّوا  
فَإِنَّ اللَّهَ لَا يُحِبُّ الْكُفَّارِ ○

آل عمران: ۳۲-۳۳

إِيَّاً يَأْمُرُهَا الرَّسُولُ بِإِلْغَاءِ مَا أُنْزِلَ لَإِنِّي لَكَ مِنْ  
رَّبِّكَ، وَإِنَّ لَهُمْ فَعَلَ فَمَا بَلَّغْتَ رِسْلَتَهُ،  
وَإِنَّ اللَّهَ يَعْصِمُكَ مِنَ النَّاسِ، إِنَّ اللَّهَ لَا يَهْدِي  
الْقَوْمَ الْكُفَّارِ ○

السادسة: ٦٨

مُحَمَّدٌ رَسُولُ اللَّهِ، وَالَّذِينَ مَعَهُ أَشَدُّ  
عَلَى الْكُفَّارِ رُحْمَاءُ بَيْتَهُمْ تَرَاهُمْ رُكْعًا  
سُجَّدًا، يَتَبَعَّنُونَ قَضَاؤُمَّ اسْتِيُّ وَرِضْوَانًا،  
يَسِّيَّتَهُمْ فِي دُجُونٍ هُمْ مِنْ أَثْرَ السُّجُودِ،  
ذَلِكَ مَشْكُومُهُ فِي التَّوْزِعَةِ ثُمَّ مَشْكُومُهُ فِي  
الْمَدْجَنِيلِ بِشَكْرَ زَعْجَ أَخْرَجَ بَشَطَاءَ فَازِرَةَ

ਮਿਹਰ ਤੇ ਰਜਾ ਦੇ ਚਾਹਵਾਨ ਰਹਿੰਦੇ ਹਨ। ਓਹਨਾਂ ਦੀ ਪਛਾਣ ਇਹ ਹੈ ਕਿ ਓਹਨਾਂ ਦੇ ਮੁਖਤਿਆਂ ਤੇ ਸਜਦਿਆਂ ਦੇ ਚਿੰਨ੍ਹ ਹਨ। ਓਹਨਾਂ ਦੀ ਇਸ ਅਵਸਥਾ ਦਾ ਵਰਣਨ ਤੌਰੈਤ ਤੇ ਅੰਜੀਲ<sup>1</sup> ਵਿਚ ਵੀ ਕੀਤਾ ਗਿਆ ਹੈ; ਜਿਹਾ ਕਿ ਉਹ ਇਕ ਖੇਤੀ<sup>2</sup> ਵਾਂਗ (ਹੋਣਗੇ) ਜੋ ਪਹਿਲਾਂ ਤਾਂ ਆਪਣੀ ਹਰਿਆਵਲ ਕੱਢਦੀ ਹੈ ਫੇਰ ਉਹ ਹਰਿਆਵਲ (ਅਰਸੀ ਤੇ ਫਰਸੀ ਗਿਆ ਨਾਲ) ਪੱਕੀ ਹੋ ਜਾਂਦੀ ਹੈ ਤੇ ਫੇਰ

تَأْشِفَلَظَّقَ شَتَّوِيَ عَلَى سُؤْقَمْ بَعْجَبْ  
الرُّزَّاعَ لِيَغْنِيَظَ يِهِمُ الْكُفَّارُ وَعَدَ اللَّهُ  
الَّذِينَ أَسْنَوا وَعَمِلُوا الصَّلِحَاتِ وَنَهَمُ  
مَخْفَرَةً وَآخِرًا عَظِيمَانِ<sup>3</sup>

الفتح : ۳۰

## ੬) ਭਗਤੀ[ਇਬਾਦਤ]

ਇਸਲਾਮ ਦੇ ਪੰਜਾਂ ਅਰਕਾਨਾਂ (ਬੰਮਾਂ) ਵਿਚੋਂ ਨਮਾਜ਼ ਦੂਜਾ ਰੁਕਨ (ਬੰਮ) ਹੈ। ਪਹਿਲਾ ਬੰਮ ਇਕ ਈਸ਼ਵਰ-ਵਾਦ ਤੇ ਯਕੀਨ ਰੱਖਣਾ। ਨਮਾਜ਼ ਅੱਲਾਹ ਨਾਲ ਸੰਬੰਧ ਪੈਦਾ ਕਰਨ ਤੇ ਉਹਦੀ ਨੇੜਤਾ ਪ੍ਰਾਪਤ ਕਰਨ ਦਾ ਇਕ ਚੰਗਾ ਸਾਧਨ ਹੈ, ਇਹ ਇਕ ਲਗਾਤਾਰ ਚੱਲਣ ਵਾਲੀ ਕ੍ਰਿਯਾ ਹੈ। ਅੱਕਾਹ ਸੁੰਨਦਾ ਹੈ ਤੇ ਉਤਰ ਵੀ ਦਿੰਦਾ ਹੈ।

ਇਸਲਾਮ ਦੀ ਭਗਤੀ ਦਾ ਅਸਲ ਇਹ ਹੈ ਕਿ ਭਗਤੀ ਕਰਨ ਵਾਲੇ ਦੀ ਆਤਮਾ ਆਸਮਾਨੀ ਪ੍ਰੀਤਮ ਸਾਮਣ ਉਸਦੀ ਕ੍ਰਿਧਾ, ਉਸਦੀ ਸ਼ਕਤੀ ਉਤੇ ਵਿਸ਼ਵਾਸ ਕਰਕੇ ਸਿੱਧਿਆਂ(ਡਾਇਰੈਕਟ) ਇਕ ਜੋਸ਼ ਨਾਲ ਸਜਦੇ (ਢੰਡੇਤ) ਕਰਦੀ ਰਹੇ।

ਇਬਾਦਤ ਵਿਚ ਮਨੁਖ ਤੇ ਉਸਦੇ ਖਾਲਕ ਵਿਚ ਕਿਸੇ ਵਿਚੋਲੇ ਜਾਂ ਸਹਾਰੇ ਦੀ ਲੋੜ ਨਹੀਂ

ਹਾਲਾਂਕਿ ਓਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਓਹ ਕੇਵਲ ਇੱਕੋ ਇਕ ਪ੍ਰਤੀ ਦੀ ਬੰਦਗੀ ਕੀਤਾ ਕਰਨ ਤੇ ਬੰਦਗੀ ਕੇਵਲ (ਪ੍ਰਤੀ) ਵਾਸਤੇ ਹੀ ਹੋਵੇ। (ਇਸ ਹਾਲਤ ਵਿਚ ਕਿ) ਓਹ ਆਪਣੇ ਨੇਕ ਭਾਵਾਂ ਵਿਚ ਦਿੜ੍ਹੂ ਵਿਸ਼ਵਾਸੀ ਹੋਣ (ਅਤੇ ਫੇਰ ਇਹ ਹੁਕਮ ਵੀ ਦਿੱਤਾ ਗਿਆ ਸੀ ਕਿ) ਜਮਾਤ ਨਾਲ ਰਲ ਕੇ ਨਮਾਜ਼ ਪੜ੍ਹਦੇ ਰਿਹਾ ਕਰਨ ਅਤੇ ਜ਼ਕਾਤ ਦਿੰਦੇ ਰਿਹਾ ਕਰਨ, ਅਰਥਾਤ ਏਹੋ ਹੀ (ਗਦਾ ਸੱਚਾਈ) ਕਾਇਮ ਰਹਿਣ ਵਾਲਾ ਦੀਨ-ਧਰਮ ਹੈ। (ਸ: ੯੮, ਆ: ੬)

ਮੈਂ ਸਾਰੇ ਜਿੰਨਾਂ ਤੇ ਮਨੁਖਾਂ ਨੂੰ ਕੇਵਲ ਆਪਣੀ ਬੰਦਗੀ ਲਈ ਹੀ ਸਾਜਿਆ ਹੈ। (ਸ: ੫੧, ਆ: ੫੭)

وَمَأْمُرُوا لَا يَنْعِبُدُوا إِلَيْهِ وَاللَّهُ مُخْلِصٌ لَهُ  
الرَّّيْنَ هُنَفَّاءٌ وَيُقْنِيمُوا الصَّلَاةَ وَ  
يُؤْتُوا الرِّزْكَوْهَ وَذَلِكَ عِينُ الْفَتْمَةِ  
البیتہ ۶

وَمَا خَلَقْتُ الْجِنَّتَ وَالْأَنْسَسَ لَا لِيَعْبُدُونِ ۝  
الْذُرْيَت ۵۷

ਤੂ ਸੂਰਜ ਦੇ ਢਲਣ (ਸਮੇਂ) ਤੋਂ ਲੈ ਕੇ ਰਾਤ ਦੇ ਚੰਗੀ ਤਰ੍ਹਾਂ ਅੰਨ੍ਹੇ ਹੋ ਜਾਣ (ਦੇ ਸਮੇਂ) ਤਕ (ਅੱਡ ਅੱਡ ਸਮਿਆਂ ਵਿਚ) ਨਿਮਾਜ਼ ਸੁਆਰ ਕੇ ਪਤਿਆਂ ਕਰ, ਅਰਥਾਤ ਸਵੇਰ ਵੇਲੇ (ਕੁਰਾਨ) ਵੀ (ਜ਼ਰੂਰ) ਪਤਿਆਂ ਕਰ। ਸਵੇਰ ਵੇਲੇ ਦਾ (ਕੁਰਾਨ) ਪੜ੍ਹਨਾ ਨਿਰਸੇਹ (ਪ੍ਰਭੂ ਦੇ ਹਜ਼ੂਰ) ਪਰਵਾਨ ਹੋਣ ਵਾਲਾ (ਇਕ) ਸੁਭ ਕਰਮ ਹੈ।

ਅਤੇ ਰਾਤ 'ਸਮੇਂ' ਵੀ ਤੂ ਇਸ (ਕਰਾਨ) ਦਾਹੀਂ ਕੱਝ ਸੌਂ ਲੈਣ ਮਗਰੋਂ ਜਾਗਾ ਕੀਤਾ ਕਰ। ਇਹ ਤੇਰੇ ਉੱਤੇ ਇਕ ਵਾਧੂ ਇਨਾਮ ਹੈ। (ਇਸ ਤਰ੍ਹਾਂ) ਸੰਭਵ ਹੈ ਕਿ ਤੇਰਾ ਸਾਜਨਹਾਰ ਤੇ ਪਾਲਨਹਾਰ ਤੈਨੂੰ ਉਪਮਾ ਵਾਲੇ ਅਸਥਾਨ ਤੇ ਪੁਚਾ ਦੇਵੇ। (ਸ: ੧੭, ਆ: ੨੯, ੮੦)  
ਅਤੇ ਤੁਸੀਂ ਸਾਰੇ ਹੀ (ਆਪਣੀਆਂ) ਨਿਮਾਜ਼ਾਂ ਦਾ ਤੇ (ਖਾਸ ਕਰਕੇ) ਦਰਮਿਆਨੀ ਨਿਮਾਜ਼ ਦਾ<sup>੧</sup> ਵੱਡਾ ਧਿਆਨਚੱਖਿਆ ਕਰੋ ਅਤੇ ਅੱਲਾਹ ਦੇ ਆਗਿਆਕਾਰੀ ਬਣਨ ਤੇ ਸਦਾ ਤਤਪਰ ਰਹੋ। (ਸ: ੨, ਆ: ੨੩੯)

أَقِمُ الصَّلَاةَ لِدُلُوْثِ السَّمَسِ إِلَى عَسْتِي الْيَلِ  
وَ قُرَّاَنَ الْفَجْرِ، رَبَّ قُرَّاَنَ الْفَجْرِ كَانَ  
مَشْفُوذًا ○

وَ مِنَ الْيَلِ فَتَمَحَّذَ بِهِ تَأْفِلَةً لَّكَ ۝ عَسْتِي  
آنَ يَبْعَثُكَ رَبُّكَ مَقَامًا مَّخْمُوذًا ○  
بَتَّی اسਰائیل: ٨٠-٧٩

حَفْظُوا عَلَى الصَّلَاةِ وَ الصَّلَاةُ الْوُشْطِيَّةُ  
وَ قُوْمُوا يَلِوْ قُرْتِيَّنَ ○  
البقرة: ٢٣٩

## ੭) ਰੋਜ਼ਾ

“ਰੋਜ਼ਾ” ਕੁਰਆਨ ਮਜੀਦ ਵਿਚ ਵਰਨਣ ਹੈ ਕਿ ਰਮਜ਼ਾਨ ਸ਼ਰੀਫ ਵਿਚ ਜਿਹੜਾ ਕਿ ਚੰਦ ਦਾ ਮਹੀਨਾ ਹੈ ਸਵੇਰ ਤੋਂ ਲੈ ਕੇ ਸੂਰਜ ਛੁਬਣ ਤਕ ਰੋਜ਼ਾ ਰੱਖਿਆ ਜਾਏ, ਇਹ ਸਿਖਲਾਈ ਦਾ ਇਕ ਸਾਧਨ ਹੈ, ਜਿਹੜਾ ਕਿ ਪਵਿਤਰਤਾਈ ਨੂੰ ਉਨ੍ਹਤੀ ਦਿੰਦਾ ਹੈ ਅਤੇ ਆਤਮਕ ਉਚਾਈ ਤੀਕ ਅਪੜਨਾ ਆਸਾਨ ਕਰ ਦਿਦਾ ਹੈ। ਰੋਜ਼ਾ ਰੱਖਣ ਵਾਲਾ (ਅੱਲਾਹ ਦੇ ਗੁਣਾਂ ਸਖ਼ਾਵਤ ਬਖ਼ਸ਼ਿਸ਼, ਰਹਿਮ ਆਦਿ ਤੋਂ ਜਾਣੂ ਹੋ ਜਾਂਦਾ ਹੈ, ਏਸੇ ਤਰ੍ਹਾਂ ਰੋਜ਼ਾ ਇਹਨਾਂ ਖੂਬੀਆਂ ਨੂੰ ਗ੍ਰਹਿਨ ਕਰਨ ਵਿਚ ਮਨੁਖ ਦੀ ਸਹਾਇਤਾ ਕਰਦਾ ਹੈ ।

ਹੇ ਸਰਧਾਲੂਚ ! ਤੁਹਾਡੇ ਤੇ (ਵੀ) ਰੋਜ਼ੇ ਰੱਖਣਾ  
(ਉਸੇ ਤਰ੍ਹਾਂ) ਫਰਜ਼ ਕੀਤੇ ਗਏ ਹਨ, ਜਿਸ ਤਰ੍ਹਾਂ ਜਿ  
ਓਹਨਾਂ ਲੋਕਾਂ ਤੇ ਫਰਜ਼ ਕੀਤੇ ਗਏ ਸਨ, ਜੋ ਤੁਹਾਥੋਂ  
ਪਹਿਲਾਂ ਬੀਤ ਚੁੱਕੇ ਹਨ; ਤਾਂ ਜੇ ਤੁਸੀਂ (ਆਤਮਕ  
ਤੇ ਸਦਾਚਾਰਕ ਉਣਤਾਈਆਂ ਤੋਂ ਬਚ ਕੇ) ਸੰਜਮੀ  
ਬਣ ਜਾਓ ।

(ਜੋ ਤੁਸੀਂ) ਕਉ ਗਿਣਤੀ ਦੇ ਦਿਨ (ਜ਼ਰੂਰ ਰੋਜ਼ੇ  
ਰੱਖਿਆ ਕਰੋ) ਪਰ ਜੇ ਤੁਹਾਡੇ ਵਿੱਚੋਂ ਕੋਈ ਸੱਜਣ  
ਰੋਗੀ ਹੋਵੇ, ਜਾਂ ਸਫਰ ਤੇ ਗਿਆ ਹੋਵੇ, ਤਾਂ (ਉਸ ਨੇ)  
ਇਹ ਗਿਣਤੀ ਦੂਜੇ ਦਿਨਾਂ ਵਿਚ (ਪੂਰੀ ਕਰਨੀ)  
ਹੋਵੇਗੀ ਅਤੇ ਓਹਨਾਂ ਲੋਕਾਂ ਤੇ ਜੋ ਇਸ (ਅਰਥਾਤ  
ਗੋਜ਼ਿਆਂ) ਦੀ ਸਮਰਥਾ ਨਾ ਰੱਖਦੇ ਹੋਣ, (ਓਹਨਾਂ  
ਲਈ ਵਟਾਂਦਰੇ ਵਜੋਂ) ਇਕ ਨਿਰਧਨ ਨੂੰ ਬੋਜਨ  
ਛਕਾਉਣਾ (ਆਪਣੀ ਤਾਕਤ ਅਨੁਸਾਰ) ਜ਼ਰੂਰੀ ਹੈ ।

يَا كَيْلَهَا الْوَزِينَ أَمْنُوا كُتُبَ عَلَيْكُمُ الْوِيَامُ  
كَمَا كُتُبَ عَلَى الَّذِينَ مِن قَبْلِكُمْ لَعَلَّكُم  
تَشَكَّوْنَ

أَيَّا مَا مَعْدُودٌ دُتٌ فَمَنْ كَانَ مِنْكُمْ مُّرِيبًا  
أَوْ عَلَى سَقَرٍ فَعِدَّةٌ مِّنْ أَيَّا مُّحَرَّرٌ وَعَلَى  
الْوَزِينَ يُطْبِقُونَهُ فِي ذِيَّهُ طَعَامٌ وَسَكِينٌ

અતે જે પૂણી પૂરી આગિਆકારી નાલ કોઈ  
બલા કરમ કરેગા, ઉસ લદી એહ વેંડા ચેગા  
હોવેગા । જે તુસીં ગિਆની હો, (તાં સમઝ સકદે  
હો કિ) તુહાડા રોજે રેખણા તુહાઢે (આપણે)  
લદી હો લાભદાટિક હૈ ।

(સ: ૨, આ: ૧૯૪, ૧૯૫)

فَمَنْ تَطَوَّعَ خَيْرًا فَهُوَ خَيْرٌ لَّهُ وَأَن  
تَصُومُوا خَيْرٌ لِّكُمْ إِن كُنْتُمْ تَخْلُمُونَ  
البقرة : ١٨٢-١٨٥

## ੮) ਰੱਬ ਦੀ ਫਾਹ ਵਿਚ ਧਨ ਖਰਚ ਕਰਨਾ

ਆਸਲ ਧਨ—ਦੇਲਤ ਉੱਤੇ ਜਿਸ ਟੈਕਸ ਦਾ ਕੁਰਆਨ ਮਜ਼ੀਦ ਵਿਚ ਵਰਨਣ ਹੈ, ਉਹਦਾ ਨਾਂ “ਜ਼ਕਾਤ” ਹੈ। “ਜ਼ਕਾਤ” ਦੇ ਸ਼ਬਦ ਤੋਂ ਹੀ ਇਸ ਦਾ ਮੰਤਵ ਪਰਗਟ ਹੋ ਜਾਂਦਾ ਹੈ, ਏਸ ਸ਼ਬਦ ਦੇ ਅਰਥ ਹਨ ਪਵਿੱਤਰ ਕਰਨਾ ਅਤੇ ਬੜਾਵਾ ਦੇਣਾ। ਆਪਣੇ ਧੰਨ ਦੇ ਹਿੱਸੇ ਵਿੱਚੋਂ ਜਮਾਤ (ਸੰਗਤ) ਦੇ ਹਿੱਸੇ ਨੂੰ ਅਡਰਿਆਂ ਕਰਕੇ ਬਾਕੀ ਧਨ ਨੂੰ ਵਰਤੋਂ ਵਿਚ ਲਿਆਉਣਾ ਅਤੇ ਜਮਾਤ (ਸੰਗਤ) ਦੇ ਹਿੱਸੇ ਨੂੰ ਜਮਾਤ ਦੀ ਸੇਵਾ ਵਿਚ ਲਾ ਕੇ ਜਮਾਤ ਦੀ ਉਨਤੀ ਦਾ ਕਾਰਨ ਬਨਣਾ।

“ਜ਼ਕਾਤ” ਇਸਲਾਮ ਦਾ ਤੀਜਾ ਰੁਕਨ (ਬੰਮ) ਜਾਂ ਅਸੂਲ ਹੈ ਅਤੇ ਇਹ ਇਸਲਾਮ ਵਿਚ ਇਕ ਦੂਜੇ ਤੇ ਪਾਈ ਗਈ ਜ਼ਿੰਮੇਵਾਰੀ ਦੀ ਵਿਸ਼ੇਸ਼ਤਾ ਦੱਸਦਾ ਹੈ।

ਨਿਮਾਜ਼ ਪੜ੍ਹਦੇ ਰਹੇ ਤੇ ਜ਼ਕਾਤ ਦਿੰਦੇ ਰਿਹਾ ਕਰੋ  
ਅਤੇ (ਪ੍ਰਭੂ ਦੀ) ਨਿਰੋਲ ਭਗਤੀ ਕਰਨ ਵਾਲਿਆਂ  
ਨਾਲ ਰਲ ਕੇ ਭਗਤੀ ਕਰਦੇ ਰਿਹਾ ਕਰੋ।

وَأَتِيْمُوا الصَّلَاةَ وَأَتُوا الزَّكُوْةَ وَ  
اذْكُوْمَا مَعَ الرَّاكِوْنِ ۝

البقرة : ٢٤

ਹੋ ਸ਼ਰਧਾਲੂਓ! ਜੋ ਕੁਝ ਅਸੀਂ ਤੁਹਾਨੂੰ ਦਿੱਤਾ ਹੈ,  
ਉਸ ਵਿੱਚੋਂ—ਉਸ ਦਿਨ ਦੇ ਆਉਣ ਤੋਂ ਪਹਿਲਾਂ—  
ਜਦ ਕਿ ਨਾ ਕਿਸੇ ਕਿਸਮ ਦਾ ਲੋਣ-ਦੇਣ ਹੋ ਸਕੇਗਾ,  
ਅਤੇ ਨਾ ਕੋਈ ਮਿੱਤਰਤਾ ਜਾਂ ਸਫ਼ਰਸ਼ (ਹੀ  
ਲਾਭਦਾਇਕ) ਹੋ ਸਕੇਗੀ—(ਪ੍ਰਭੂ ਦੇ ਲੇਖੇ ਜੋ ਕੁਝ  
ਹੋ ਸਕੇ)—ਖਰਚ ਕਰ ਲਓ ਅਤੇ ਇਸ ਹੁਕਮ ਤੋਂ  
ਬੇਖ਼ ਹੋਣ ਵਾਲੇ (ਆਪ ਹੀ ਆਪਣੇ ਆਪ ਉੱਤੇ)  
ਚੁਲਮ ਕਰ ਰਹੇ ਹਨ।

إِنَّهَا الْجُنَاحُ أَمْنُوا أَنْفُقُوا مِمَّا  
رَزَقْنَاكُمْ فِنْ قَبْلِ آنَّ يَأْتِيَ يَوْمَ لَا يَبْيَثُ  
فِيهِ وَلَا خُلْلَةٌ وَلَا شَفَاعَةٌ وَالْكُفَّارُونَ  
هُمُ الظَّالِمُونَ ۝

البقرة : ٢٥٥

ਜੋ ਲੋਕ ਆਪਣੇ ਧਨ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ, ਓਹਨਾਂ (ਦੇ ਇਸ ਕਰਮ) ਦੀ ਹਾਲਤ ਉਸ ਦਾਣੇ ਵਰਗੀ ਹੈ, ਜਿਸ ਤੋਂ ਸੱਤ ਸਿੱਟੇ ਉੱਗਦੇ ਹਨ ਅਤੇ ਹਰੇਕ ਸਿੱਟੇ ਵਿੱਚੋਂ ਸੇ (ਸੇ) ਦਾਣਾ ਉੱਗਦਾ ਹੈ, ਅਰਥਾਤ ਅੱਲਾਹ ਜਿਸ ਨੂੰ ਯੋਗ ਸਮਝਦਾ ਹੈ, ਇਸ ਤੋਂ (ਵੀ) ਵਧ (ਚੜ੍ਹ) ਕੇ ਦਿੰਦਾ ਹੈ ਅਤੇ ਅੱਲਾਹ ਵੱਡੀ ਖੁਲ੍ਹ੍ਹ-ਖੁਲ੍ਹ੍ਹ ਵਾਲਾ ਤੇ ਜਾਣਨਹਾਰ ਹੈ।

ਜੋ ਲੋਕ ਆਪਣਾ ਧਨ-ਪਦਾਰਥ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਅਤੇ ਇਸ ਖਰਚ ਕਰਨ ਮਹਾਰੇਂ ਕੋਈ ਇਹਸਾਨ ਨਹੀਂ ਜਤਾਉਂਦੇ ਤੇ ਨਾ ਕਿਸੇ ਤਰ੍ਹਾਂ ਦਾ ਕੋਈ ਦੁਖ ਹੀ ਦਿੰਦੇ ਹਨ, ਓਹਨਾਂ ਦੇ ਸਾਜਨਹਾਰ ਤੇ ਪਾਲਨਹਾਰ ਕੋਲ ਓਹਨਾਂ (ਦੀ ਇਸ ਸੁਭ ਕਰਣੀ) ਦਾ ਵੱਡਾ ਫਲ (ਸੁਰੱਖਿਅਤ) ਹੈ, ਅਰਥਾਤ ਓਹਨਾਂ ਨੂੰ ਕੋਈ ਸਹਿਮ ਨਹੀਂ ਹੋਵੇਗਾ ਤੇ ਨਾ ਉਹ ਚਿੰਤਾਤੁਰ ਹੀ ਹੋਣਗੇ।

ਅਤੇ ਜੋ ਲੋਕ ਆਪਣਾ ਧਨ-ਪਦਾਰਥ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਅਤੇ ਆਪਣੇ ਆਪ ਨੂੰ ਤਕੜਾ ਕਰਨ ਲਈ ਖਰਚ ਕਰਦੇ ਹਨ, ਓਹਨਾਂ (ਦੇ ਇਸ ਖਰਚ) ਦਾ ਹਾਲ ਉਸ ਬਾਗ ਜਿਹਾ ਹੈ, ਜੋ ਉੱਚੀ ਥਾਂ ਤੇ ਹੁੰਦਾ ਹੈ (ਤੇ) ਉਸ ਉੱਤੇ ਮੋਹਲੇਧਾਰ ਮੀਂਹ ਵਰ੍ਹਦਾ ਹੈ, ਜਿਸ ਕਰਕੇ ਉਸ ਨੂੰ ਢੂਣਾ ਫਲ ਲਗਦਾ ਹੈ, ਅਰਥਾਤ (ਉਸ ਦਾ ਇਹ ਹਾਲ ਹੁੰਦਾ ਹੈ ਕਿ) ਜੋ ਉਸ ਤੇ ਮੋਹਲੇਧਾਰ ਮੀਂਹ ਨਾ ਵੀ ਵੱਸੇ, ਤਾਂ ਥੋੜ੍ਹੀ ਜਿਹੀ ਵਰਧਾ (ਵੀ ਉਸ ਲਈ ਚੋਖੀ ਹੁੰਦੀ ਹੈ)। ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਦਾ ਵੇਖਣਹਾਰ ਹੈ।

ਜੋ ਲੋਕ ਆਪਣਾ ਧਨ-ਪਦਾਰਥ ਰਾਤ-ਦਿਨ ਗੁਪਤ (ਵੀ) ਤੇ ਪਰਗਟ (ਵੀ ਪ੍ਰਭੂ ਦੇ ਲੋਂਧੇ) ਖਰਚ ਕਰਦੇ ਹਨ, ਓਹਨਾਂ ਲਈ<sup>1</sup> ਓਹਨਾਂ ਦੇ ਸਾਜਨਹਾਰ

مَنْدُ الَّذِينَ يُنْفِقُونَ أَمْوَالَهُمْ فِي سَبِيلٍ  
إِنَّ اللَّهَ كَمِيلٌ حَجَبَةٌ أَنْبَتَ شَبَابَةً سَنَابِيلَ  
فِي كُلِّ سُنْبَلَةٍ مَاكِثٌ حَبَّةٌ وَاللَّهُ أَكْبَرُ  
يُضَوْفُ لِمَنِ يَشَاءُ وَاللَّهُ وَاسِعٌ عَلَيْهِمْ ۝

أَلَّذِينَ يُنْفِقُونَ أَمْوَالَهُمْ فِي سَبِيلٍ  
إِنَّ اللَّهَ ثُمَّ لَا يُشْبِعُونَ مَا أَنْفَقُوا إِنَّمَا  
أَنْفَقُوا مَا كَانُوا  
أَدْعَى ۝ لَهُمْ أَجْرٌ هُمْ عَنْهُمْ مَمْنُونُ ۝

۲۶۳ - ۲۶۴ : البقرة

وَمَنْدُ الَّذِينَ يُنْفِقُونَ أَمْوَالَهُمْ أَبْتِغَاءَ  
مَرْضَاتٍ إِنَّ اللَّهَ وَتَشْبِيهُنَا مِنْ أَنْفُسِهِمْ  
كَمِيلٌ جَنَّةٌ بِرَبِّوٌ أَصَابَهَا وَإِلَّا فَأَنْتَ  
أَكْلَمًا ضَعَفَيْنِ ۝ فَإِنَّ لَهُمْ يُؤْمِنُهَا وَإِلَّا  
فَطَلْ ۝ وَاللَّهُ بِمَا تَعْمَلُونَ بَصِيرٌ ۝

۲۶۶ : البقرة

أَلَّذِينَ يُنْفِقُونَ أَمْوَالَهُمْ بِأَلَّيْلٍ وَالنَّهَارَ  
سِرًا وَعَلَارَنِيَةً ۝ فَلَهُمْ أَجْرٌ هُمْ عَنْهُ

ਤੇ ਪਾਲਨਹਾਰ ਕੋਲ ਓਹਨਾਂ ਦਾ ਵੱਡਾ ਵਟਾਂਦਰਾ  
(ਸੁਰੱਖਿਤ) ਹੈ। ਓਹਨਾਂ ਨੂੰ ਨਾ ਕੋਈ ਸਹਿਮ ਹੋਵੇਗਾ  
ਤੇ ਨਾ ਓਹ ਚਿੰਤਾਤੁਰ ਹੀ ਹੋਣਗੇ।

ਸੋ ਜਦ ਪ੍ਰਭੂ ਖੁਲ੍ਹਾ-ਖੁਲ੍ਹਾ ਰਿਜਕ ਦੇਵੇ, ਤਾਂ (ਹੋ  
ਸੇਤੇ !) ਤੂੰ ਆਪਣੇ ਨੇੜੇ ਦੇ ਸਾਕ-ਸੰਬੰਧੀ, ਨਿਰਧਨ  
ਤੇ ਮੁਸਾਫਰ ਨੂੰ ਉਸ ਦਾ ਹੱਕ ਦਿੰਦਾ ਰਹੁ। ਇਹ  
ਗੱਲ ਓਹਨਾਂ ਲੋਕਾਂ ਲਈ, ਜੋ ਅੱਲਾਹ ਦੀ ਰਜਾ  
ਪ੍ਰਾਪਤ ਕਰਨ ਦੇ ਚਾਹਵਾਨ ਹਨ, ਬਹੁਤ ਹੀ ਚੰਗੀ  
ਹੈ ਅਤੇ ਉਹੋ ਹੀ ਸਫਲ ਹੋਣਗੇ। (ਸ: ੩੦ ਆ: ੩੯,)

ਅਤੇ ਉਹਨਾਂ ਦੇ ਧਨ-ਪਦਾਰਥਾਂ ਵਿਚ ਮੰਗਤਿਆਂ  
ਦਾ ਵੀ ਹਿੱਸਾ ਹੁੰਦਾ ਸੀ ਤੇ ਜੋ ਮੰਗਣ ਤੇ ਸਮਰਥ  
ਨਹੀਂ ਸਨ, ਓਹਨਾਂ ਦਾ ਵੀ ਹੱਕ ਸੀ।

(ਸ: ੫੧, ਆ: ੨੦,)

ਅਤੇ ਜਿਨ੍ਹਾਂ ਦੇ ਧਨ ਵਿਚ ਇਕ ਨੀਅਤ ਹਿੱਸਾ  
ਗ੍ਰਾਹੀਬ ਮੰਗਤਿਆਂ ਦਾ ਵੀ ਹੁੰਦਾ ਹੈ।

ਓਹਨਾਂ ਦਾ ਵੀ ਹੁੰਦਾ ਹੈ, ਜੋ ਮੰਗ ਨਹੀਂ ਸਕਦੇ; ।

(ਸ: ੧੦੫, ਆ: ੨੫, ੨੬ )

ਦਾਨ-ਪੁੰਨ ਤਾਂ ਕੇਵਲ ਨਿਰਧਨਾ ਤੇ ਕੰਗਾਲਾਂ ਲਈ  
ਹੀ ਹਨ ਅਤੇ ਓਹਨਾਂ ਲਈ ਵੀ ਜੋ ਦਾਨ-ਪੁੰਨ  
ਇਕੱਤਰ ਕਰਨ ਤੇ ਨੀਅਤ ਕੀਤੇ ਜਾਂਦੇ ਹਨ (ਤੇ  
ਜੋ ਉਸ ਰਾਹੀਂ ਲੇਖਾ ਪੱਤਾ ਰੱਖਦੇ ਹਨ।) ਇਸੇ ਤਰ੍ਹਾਂ  
ਓਹਨਾਂ ਵਾਸਤੇ ਵੀ ਹਨ, ਜਿਨ੍ਹਾਂ ਦੇ ਦਿਲ ਆਪਣੇ  
ਨਾਲ ਜੋੜਨ ਦੀ ਚਾਹਨਾ ਹੋਵੇ। ਅਤੇ ਇਸੇ ਤਰ੍ਹਾਂ  
ਕੇਵੀਂਾਂ ਤੇ ਕਰਜ਼ਦਾਰਾਂ ਲਈ ਅਤੇ ਓਹਨਾਂ ਲਈ  
ਜੋ ਅੱਲਾਹ ਦੇ ਮਾਰਗ (ਵਿਚ ਜੰਗ ਕਰਦੇ ਹਨ)  
ਅਤੇ ਮੁਸਾਫਰਾਂ ਵਾਸਤੇ ਇਹ ਫਰਜ਼ ਅੱਲਾਹ ਨੇ  
ਕੀਤਾ ਹੋਇਆ ਹੈ, ਅਰਥਾਤ ਅੱਲਾਹ ਵੱਡਾ ਜਾਣਨ-  
ਹਾਰ ਤੇ ਯਕਤੀਮਾਨ ਹੈ। (ਸ: ੯, ਆ: ੬੦)

رَبِّهِمْ وَلَا خَوْفٌ عَلَيْهِمْ وَلَا هُمْ  
يَخْزَنُونَ ۝

البقرة : ٢٢٥

فَاتَّ ذَا الْقُرْبَى حَقَّهُ وَالْمُسْكِينُونَ  
السَّيِّئِينَ ۚ ذَلِكَ حَيْرَانُ لِذِيْنَ يُرِيدُونَ  
وَجْهَ اللَّهِ وَأَوْلَئِكَ هُمُ الْمُفْلِحُونَ ۝

التورہ : ۳۹

وَفِي آمَوَالِهِمْ حَقٌ لِلسَّائِلِ وَالْمَحْرُوذُو ۝

الذریت : ۲۰

وَالَّذِينَ فِي آمَوَالِهِمْ حَقٌ تَعْلُو مُرْكَبٌ ۝

لِلسَّائِلِ وَالْمَحْرُوذُو ۝

المعاج : ۲۶-۲۵

إِنَّمَا الصَّدَقَةَ قُبْلَ لِلْفُقَرَاءِ وَالْمَسْكِينِ وَ  
الْعَمِيلِينَ عَلَيْهِمَا الْمُؤْتَمَةُ قُلُوبُهُمْ دَفِنَتِ  
الرِّقَابُ وَالْغَارِمِينَ وَفِي سِيقَلِ اللَّهِ وَ  
اَبْنِ السَّيِّئِينَ ۚ فَرِيقٌ شَرٌّ مِنَ النَّاسِ وَاللَّهُ  
عَلِيمٌ حَكِيمٌ ۝

التوبہ : ۶۰

ਸੁਣੋ ! ਤੁਸੀਂ ਓਹ ਲੋਕ ਹੋ, ਜਿਨ੍ਹਾਂ ਨੂੰ ਇਸ ਲਈ  
ਸੱਦਿਆ ਜਾਂਦਾ ਹੈ ਕਿ ਤੁਸੀਂ ਅੱਲਾਹ ਦੇ ਰਾਹ  
ਵਿਚ ਖਰਚ ਕਰਦੇ ਰਹੋ । ਪਰ ਤੁਹਾਡੇ ਵਿੱਚੋਂ  
ਕਈ ਲੋਕ ਅਜੇਹੇ ਵੀ ਹਨ, ਜੋ ਕੰਜਸ਼ਨੀ ਤੋਂ ਕੰਮ  
ਲੰਦੇ ਹਨ ਅਤੇ ਜਿਹੜਾ ਵੀ ਕੰਜਸ਼ਨੀ ਤੋਂ ਕੰਮ  
ਲਏਗਾ, ਉਹ ਆਪਣੇ ਨਾਲ ਹੀ ਕੰਜਸ਼ਨੀ ਕਰੇਗਾ ।  
ਨਹੀਂ ਤਾਂ ਅੱਲਾਹ ਵੱਡਾ ਬੇਮੁਹਤਾਜ਼ ਹੈ ਅਤੇ ਤੁਸੀਂ  
ਸਾਰੇ ਹੀ ਉਸ ਦੇ ਮੁਹਤਾਜ਼ ਹੋ ਅਤੇ ਜੇ ਤੁਸੀਂ  
ਬੇਮੁਖ ਹੋ ਜਾਓਗੇ, ਤਾਂ ਓਹ ਤੁਹਾਡੀ ਥਾਂ ਦਿਕ  
ਹੋਰ ਜਾਤੀ ਵਟਾ ਕੇ ਲੈ ਆਏਗਾ<sup>3</sup> ਅਤੇ ਓਹ ਤੁਹਾਡੇ  
ਵਾਂਗ (ਕਾਇਰਤਾ ਦੱਸਣ ਵਾਲੇ) ਨਹੀਂ ਹੋਣਗੇ ।

(ਸ:੪੭, ਆ: ੬੦)

أَنْتُمْ هُوَلَاءُ سُدَّعُونَ لِتُنْفِقُوا فِي سِينِي  
إِلَّا قَمِنْكُمْ مَنْ يَبْخَلُ۝ وَمَنْ يَبْخَلْ فَإِنَّمَا  
يَبْخَلُ عَنْ تَفْسِيهِ۝ وَإِنَّمَا الْغَنِيُّ وَآنْتُمْ  
الْفُقَرَاءُ۝ وَإِنْ يَكُونُوا يَسْتَهِنُلْ قَوْمًا  
غَيْرَكُمْ۝ ثُمَّ كَلَّا يَكُونُوا أَمْتَانَكُمْ۝

محمد: ੩੯

## ੯) ਹੱਜ

### [ਕਾਅਬਾ ਸ਼ਰੀਫ਼ ਦੀ ਪਵਿੱਤਰ ਯਾਤਰਾ]

ਕੁਰਆਨ ਮਜ਼ੀਦ ਸਰਬ ਮੁਸਲਮਾਨਾਂ ਨੂੰ ਇਹ ਹੁਕਮ ਦਿੰਦਾ ਹੈ ਕਿ ਓਹ ਆਪਣੀ ਜ਼ਿੰਦਗੀ ਵਿਚ ਇਕ ਵਾਰ ਜਾ ਕੇ ਹੱਜ ਕਰਨ। ਸ਼ਰਤ ਇਹ ਹੈ ਕਿ ਆਉਣ ਜਾਣ ਦਾ ਖਰਚਾ ਕਰ ਸਕਣ ਦੀ ਸ਼ਕਤੀ ਰੱਖਦੇ ਹੋਣ, ਇਸ ਦੇ ਨਾਲ ਹੀ ਸਫਰ ਕਰਨ ਦੇ ਹਾਲਾਤ ਵੀ ਸੁਰੱਖਸ਼ਤ ਹੋਣ। ਹੱਜ ਦਾ ਕੇਂਦਰੀ ਅਸਥਾਨ ਕਾਅਬਾ ਹੈ ਜਿਹੜਾ ਅੱਲਾਹ ਦਾ ਘਰ ਹੈ ਅਤੇ ਮੱਕਾ ਵਿਚ ਵਿਦਮਾਨ ਹੈ। ਕੁਰਆਨ ਮਜ਼ੀਦ ਅਨੁਸਾਰ ਇਹ ਪਹਿਲਾ ਘਰ ਹੈ ਜਿਹੜਾ ਅੱਲਾਹ ਦੀ ਇਖਾਦਤ (ਭਗਤੀ) ਲਈ ਬਨਾਇਆ ਗਿਆ ਹੈ। ਹੱਜ ਦਾ ਮੰਨਤਵ ਮੁਸਲਮਾਨਾਂ ਵਿਚ ਕੁਮਾਨਤ੍ਰੀ ਭਾਈ ਚਾਰੇ ਦੇ ਭਾਵ ਉਤਪੰਨ ਕਰਨਾ ਹੈ। ਅਤੇ ਕਈ ਇਕ ਧਾਰਮਿਕ ਰਸਮਾਂ ਅਦਾ ਕਰਕੇ ਹਾਜ਼ੀਆਂ ਦੇ ਦਿਲਾਂ ਵਿਚ ਇਹ ਭਾਵ ਪੈਦਾ ਕਰਨਾ ਹੈ ਕਿ ਓਹਨਾਂ ਦੇ ਜੀਵਨ ਦੀ ਕੇਂਦਰੀ ਉਤਸ਼ਾਨ ਕੇਵਲ ਅੱਲਾਹ ਹੀ ਹੈ।

---

ਪਰ ਜੋ ਲੋਕ ਇਨਕਾਰੀ ਹਨ ਅਤੇ ਦੂਜਿਆਂ ਨੂੰ ਅੱਲਾਹ ਦੇ ਮਾਰਗ ਤੋਂ ਤੇ ਉਸ “ਕਾਬੇ” ਵਲ ਜਾਣ ਚੁੰਹੇ—ਜਿਸ ਨੂੰ ਅਸੀਂ ਸਾਰੇ ਮਨੁੱਖਾਂ ਦੇ ਕਲੇ ਲਈ ਸਾਜਿਆ ਹੈ—ਰੋਕਦੇ ਹਨ; (ਹਾਲਾਂਕਿ ਉਹ “ਕਾਬਾ” ਅਜਿਹਾ ਹੈ, ਜਿਸ ਨੂੰ ਅਸੀਂ ਸਾਰੇ ਮਨੁੱਖਾਂ ਵਾਸਤੇ ਬਣਾਇਆ ਹੈ।) ਓਹਨਾਂ ਲਈ ਵੀ, ਜੋ ਉਸ ਵਿਚ ਬੈਠ ਕੇ ਪ੍ਰਭੂ ਦੀ ਬੰਦਗੀ ਕਰਦੇ ਹਨ ਅਤੇ ਓਹਨਾਂ ਵਾਸਤੇ ਵੀ ਜੋ ਜੰਗਲਾਂ ਵਿਚ ਵਸਦੇ ਹਨ ਅਤੇ

رَبَّ الْجِنَّاتِ كَفَرُوا وَيَصُدُّونَ عَنْ سَبِيلِ  
اللَّهِ وَالْمَسْجِدِ الْحَرَامِ الَّذِي جَعَلْنَاهُ  
لِلنَّاسِ سَوَاءٌ إِلَيْهِ الْعَاقِبَةُ فِيهِ وَالْبَادِئَةُ مِنْ

ਜਿਹੜਾ ਪ੍ਰਾਣੀ ਇਸ ਲੋਕ ਵਿਚ ਜੁਲਮ ਦੁਆਰਾ ਕੋਈ ਵਲ-ਵਿੰਗ ਪੈਦਾ ਕਰਨਾ ਚਾਹੇਗਾ, ਉਸ ਨੂੰ ਅਸੀਂ ਘੋਰ ਕਸ਼ਟ ਦਿਆਂਗੇ ।

ਅਤੇ (ਉਹ ਸਮਾਂ ਯਾਦ ਕਰੋ) ਜਦ ਕਿ ਅਸੀਂ “ਇਚਰਾਹੀਮ” ਨੂੰ ਇਸ “ਕਾਬੇ” ਦੇ ਅਸਥਾਨ ਤੇ ਵੱਸਣ ਦਾ ਸਮਾਂ ਦਿੱਤਾ ਸੀ ਅਤੇ (ਇਹ ਕਿਹਾ ਸੀ ਕਿ) ਕਿਸੇ ਚੀਜ਼ ਨੂੰ ਵੀ ਸਾਡੀ ਬਰਾਬਰੀ ਨਾ ਦੇਣਾ ਅਤੇ ਮੇਰੇ ਇਸ ਘਰ ਨੂੰ ਪ੍ਰਕਰਮਾ ਕਰਨ ਵਾਲਿਆਂ ਲਈ, ਖੜ੍ਹੇ ਹੋ ਕੇ ਬੰਦਰੀ ਕਰਨ ਵਾਲਿਆਂ ਲਈ ਤੇ ਝੁਕਣ ਵਾਲਿਆਂ ਲਈ ਤੇ ਮੱਥੇ ਟੇਕਣਾ<sup>1</sup> ਵਾਲਿਆਂ ਲਈ ਪਵਿੱਤਰ ਰੱਖਣਾ ।

ਅਤੇ (ਤੂੰ) ਸਾਰੇ ਲੋਕਾਂ ਵਿਚ ਇਹ ਐਲਾਨ ਕਰ ਦੇ ਕਿ ਓਹ ਹੱਜ ਕਰਨ ਦੀ ਇੱਛਾ ਨਾਲ ਪੈਦਲ ਵੀ ਤੇ ਓਹਨਾਂ ਸਵਾਰੀਆਂ ਤੇ ਵੀ ਜੋ ਲੰਮੇ ਸਫਰ ਦੇ ਕਾਰਣ ਬਕ ਗਈਆਂ ਹੋਣ, ਤੇਰੇ ਕੌਲ ਆਇਆ ਕਰਨ (ਅਤੇ ਅਜੇਹੀਆਂ ਸਵਾਰੀਆਂ) ਦੂਰ ਦੂਰ ਦੇ ਤੂੰਘੇ ਰਸਤਿਆਂ ਤੋਂ ਹੁੰਦੀਆਂ ਹੋਈਆਂ ਆਉਣਗੀਆਂ ।

ਤਾਂ ਜੁ ਓਹ (ਆਉਣ ਵਾਲੇ) ਓਹਨਾਂ ਲਾਭਾਂ ਨੂੰ ਵੇਖ ਸਕਣ, ਜੋ ਓਹਨਾਂ ਵਾਸਤੇ (ਨੀਅਤ ਕੀਤੇ ਗਏ) ਹਨ, ਅਰਥਾਤ ਕੁਝ ਨੀਅਤ ਦਿਨਾਂ ਵਿਚ ਅੱਲਾਹ ਦੇ ਓਹਨਾਂ ਉਪਕਾਰਾਂ ਦੇ ਕਾਰਣ ਸਿਮਰਣ ਕਰਨ, ਜੋ ਅਸੀਂ ਓਹਨਾਂ ਉੱਤੇ ਕੀਤੇ ਹਨ, (ਅਥਵਾ) ਵੱਡੇ ਪਸੂਆਂ ਦੀ ਕਿਸਮ ਤੋਂ (ਜਿਹਾ ਕਿ ਗਉ ਤੇ ਉੱਠ ਆਇ) ਸੇ ਓਹਨਾਂ ਨੂੰ ਇਹ ਚਾਹੀਦਾ ਹੈ ਕਿ ਓਹ ਓਹਨਾਂ ਦੇ ਮਾਸ<sup>1</sup> ਆਪ ਵੀ ਖਾਣ ਤੇ ਭੁੱਖੇ-ਨੰਗੇ ਨਿਰਧਨਾਂ ਨੂੰ ਵੀ ਖੁਆਉਣ ।

ਫੇਰ (ਅਸ਼ਨਾਨ ਕਰ ਕੇ) ਆਪਣੀ ਮੌਲ ਦੂਰ ਕਰਨ

يُرِدُّ فِيهِ بِالْحَمَاءُ بِظُلْمٍ تُذَفَّهُ مِنْ  
عَذَابٍ أَلِيمٍ ۝

وَرَأَدَّ بَوَانَاتٍ لَبَرًا هِينَمَ مَكَانَ الْبَئْتَتِ  
آنَ لَا تَشْرِيكَ لِي شَيْئًا وَ طَهْزَ بَيْتَتِي  
لِلْطَّائِفَيْنَ وَ الْقَائِمَيْنَ وَ الرُّكَّمَ  
السُّجُودُ ۝

وَأَذَانَ فِي التَّابِسِ بِالْحَجَّ يَأْتُوكَ رِجَالٌ وَّ  
عَلَى كُلِّ ضَامِرٍ يَأْتِيَنَّ مِنْ كُلِّ نَهَّ  
عَوْنَيقٍ ۝

لِيَشْهَدُوا مَنَافِعَ لَهُمْ وَيَذْكُرُوا اسْمَ  
الشَّوْفِيَّ آيَاتٍ مَغْلُومٍ عَلَى مَارَزَقَهُمْ مِنْ  
بَهِيمَةِ الْأَنْعَامِ، فَكُلُّوا مِنْهَا وَآطُوْمُوا  
الْبَاتِسَ الْمَقْيِزَ ۝

ثُمَّ لَيَقْصُدُوا تَقْتَمَهُ وَلَيُؤْفُوا نُذُذَهُمْ

ਤੇ ਆਪਣੀ ਮੰਨਤ ਭੇਟ ਕਰਨ, ਅਰਥਾਤ ਇਸ ਸਭ ਤੋਂ ਪੁਰਾਤਨ ਘਰ (ਕਾਬੇ) ਦੀ ਪ੍ਰਕਰਮਾ ਵੀ ਕਰਨ। (ਸ: ੨੨, ਆ: ੨੬—੩੦)

ਹੱਜ ਦੇ ਮਹੀਨੇ ਤੋਂ (ਸਾਰੇ ਹੀ) ਜਾਣੂੰ ਹਨ। ਸੋ ਜਿਹੜਾ ਪ੍ਰਾਣੀ ਏਹਨਾਂ ਵਿਚ ਹੱਜ (ਕਰਨ) ਦਾ ਪੱਕਾ (ਇਰਾਦਾ) ਕਰ ਲਵੇ, (ਉਸ ਨੂੰ ਇਹ ਚੇਤੇ ਰਹੋ ਕਿ) ਹੱਜ (ਦੇ ਦਿਨਾਂ) ਵਿਚ ਕੋਈ ਕਾਮ ਦੀ ਗੱਲ, ਨਾ ਕੋਈ ਅਵੱਗਿਆ ਤੇ ਨਾ ਕਿਸੇ ਪ੍ਰਕਾਰ ਦਾ ਭਗਤਾ-ਬਖੇਤਾ ਕਰਨਾ (ਯੋਗ) ਹੈ, ਅਰਥਾਤ ਤੁਸੀਂ ਭਲਾਈ (ਦਾ) ਜੋ ਵੀ (ਕੰਮ) ਕਰੋਗੇ, ਅੱਲਾਹ (ਜ਼ਰੂਰ) ਉਸ (ਦੀ ਕਦਰ) ਨੂੰ ਪਛਾਣ ਲਵੇਗਾ ਅਤੇ ਰਸਤੇ ਦਾ ਖਰਚ (ਪੱਲੇ ਬੰਨ੍ਹ) ਲਿਆ ਕਰੋ ਤੇ (ਇਹ ਵੀ ਚੇਤੇ ਰੱਖੋ ਕਿ) ਰਸਤੇ ਦਾ ਚੰਗਾ ਖਰਚ ਚੰਗਿਆਈਆਂ ਹੀ ਹਨ। ਹੋ ਬੁਧੀਵਾਨ ! (ਸਦਾ) ਮੇਰੇ ਪਾਸੋਂ ਹੀ ਡਰਦੇ ਰਹੋ। (ਸ: ੨, ਆ: ੧੯੮)

ਉਸ ਵਿਚ (ਕਈ) ਸਪਸ਼ਟ ਚਮਤਕਾਰ ਹਨ। (ਉਹ) ਇਥਰਾਹੀਮ ਦਾ ਨਿਵਾਸ ਅਸਥਾਨ ਹੈ ਅਤੇ ਜਿਹੜਾ ਵੀ ਪ੍ਰਾਣੀ ਉੱਥੋਂ ਜਾਂਦਾ ਹੈ, ਉਹ ਸਾਂਤੀ ਪ੍ਰਾਪਤ ਕਰਦਾ ਹੈ, ਅਤੇ ਅੱਲਾਹ ਨੇ ਉਹਨਾਂ ਲੋਕਾਂ ਤੇ—ਜੋ ਉੱਥੋਂ ਪੁੱਜਣ ਦੀ ਸਮਰਥਾ ਰੱਖਦੇ ਹਨ— ਇਹ ਫਰਜ਼ ਕਰ ਦਿੱਤਾ ਹੈ ਕਿ ਓਹ ਇਸ ਘਰ ਦਾ ਹੱਜ ਕੀਤਾ ਕਰਨ ਅਤੇ ਜੋ ਇਸ ਦਾ ਇਨਕਾਰ ਕਰੇਗਾ, ਉਹ ਇਹ ਯਾਦ ਰੱਖੋ ਕਿ ਅੱਲਾਹ ਸਾਰੇ ਜਹਾਨਾਂ ਤੋਂ ਬੇਪਰਵਾਹ ਹੈ। (ਸ: ੩, ਆ: ੯੮)

وَلِيَمْكُثُوا لِبَيْتِ الْحَجَّيْنِ ○  
الحج : ٢٠ - ٢١

أَلْحَجُّ أَشْهُرٌ مَعْلُومٌْ فَمَنْ فَرَضَ فِيهِنَّ  
الْحَجَّ فَلَا رَفَثٌ وَلَا فُسُوقٌ وَلَا جُدَادٌ فِي  
الْحَجَّ وَمَا تَفْعَلُوا مِنْ خَيْرٍ يَعْلَمُهُ  
اللَّهُ وَتَزَوَّدُوا فَإِنَّ خَيْرَ الرَّازِدِ  
الْتَّقْوَىٰ وَأَكْفَوْنَ يَأْوِلِ الْأَكْبَارِ ○  
البقرة : ١٩١

فِيهِ أَيْكُلُ بَيْسِنْتُ مَقَامٌ رَبِّرِهِمَةٌ وَمَنْ  
دَخَلَهُ كَانَ أَمَّاً، وَيُلْوِي عَلَى النَّاسِ جُنْجُونٌ  
الْبَيْتُ مَنِ اسْتَطَاعَ إِلَيْهِ سَبِيلًا، وَمَنْ  
كَفَرَ فِيْنَ اللَّهُ غَنِيٌّ عَنِ الْعَلَمِيْنِ ○  
آل عمران : ٩٨

## ੧੦) ਸਮੁੱਚੀ ਮਨੁਖਤਾ ਨੂੰ ਈਸ਼ਵਰੀ ਸੰਦੇਸ਼ ਪਹੁੰਚਾਉਣਾ

ਅੱਲਾਹ ਦੇ ਪੈਗਾਮ ਨੂੰ ਪਹੁੰਚਾਉਣ ਸਮੇਂ ਇਹ ਗਲ ਸਾਮਣੇ ਰੱਖਣੀ ਚਾਹੀਦੀ ਹੈ, ਕਿ ਉਹ ਉਸ ਵਿਅਕਤੀ ਤੇ ਪ੍ਰਭਾਵ ਪਾ ਸਕੇ ਜਿਸਨੂੰ ਪੈਗਾਮ ਦਿੱਤਾ ਜਾ ਰਿਹਾ ਹੈ। ਪੈਗਾਮ ਪਹੁੰਚਾਉਣ ਵੇਲੇ ਇਸ ਗਲ ਨੂੰ ਵੀ ਆਪਣੇ ਸਾਹਮਣੇ ਰੱਖਣਾ ਅਤਿ ਜ਼ਰੂਰੀ ਹੈ ਕਿ ਉਸ ਪੈਗਾਮ ਨੂੰ ਉਹ ਮਨੁਖ ਸਮਝ ਸਕੇ ਜਿੰਨ੍ਹੂੰ ਦਿੱਤਾ ਜਾ ਰਿਹਾ ਹੈ ਅਤੇ ਉਸ ਅਨੁਸਾਰ ਉਹ ਆਪਣੀ ਜ਼ਿੰਦਗੀ ਨੂੰ ਢਾਲ ਵੀ ਸਕੇ। ਇਹ ਅਸੂਲ ਓਹਨਾਂ ਹੁਕਮਾਂ ਵਿਚ ਮੌਜੂਦ ਹਨ, ਜੇਹੜੇ ਹਜ਼ਰਤ ਮੁਸਾ ਤੇ ਹਜ਼ਰਤ ਹਾਮਾਨ ਨੂੰ ਫਿਰਅੰਨ ਬਾਰੇ ਦਿੱਤੇ ਗਏ ਕਿ ਉਹ ਕਿਵੇਂ ਡਿਰਅੰਨ ਨਾਲ ਸੰਬੰਧ ਪੈਦਾ ਕਰਨ ਤੇ ਕਿਸ ਪ੍ਰਕਾਰ ਉਸ ਨਾਲ ਗਲਬਾਤ ਕਰਨ ।

---

ਅਤੇ ਉਸ ਤੋਂ ਵਧੀਕ ਚੰਗੀ ਗੱਲ ਕਿਸ ਦੀ ਹੋਵੇਗੀ,  
ਜੋ ਕਿ ਅੱਲਾਹ ਵਲ ਲੋਕਾਂ ਨੂੰ ਸੱਦਦਾ ਹੈ ? ਤੇ  
ਆਪਣੀ ਸ਼ਰਧਾ ਅਨੁਸਾਰ ਕਰਮ ਕਰਦਾ ਹੈ ?  
ਅਰਥਾਤ ਇਹ ਕਹਿੰਦਾ ਹੈ ਕਿ ਮੈਂ ਆਗਿਆਕਾਰੀਆਂ  
ਕਿੱਚੇਂ ਹਾਂ !

ਅਤੇ ਭਲਾਈ ਤੇ ਬੁਰਾਈ ਦਿਕ ਸਮਾਨ ਨਹੀਂ ਹੋ  
ਸਕਦੀ, ਅਰਥਾਤ ਤੂੰ ਬੁਰਾਈ ਦਾ ਉੱਤਰ ਅਤਿ  
ਚੰਗੇ ਵਰਤਾਉ ਨਾਲ ਦਿਆ ਕਰ। ਇਸ ਦਾ ਸਿੱਟਾ  
ਇਹ ਨਿਕਲੇਗਾ ਕਿ ਉਹ ਪ੍ਰਾਣੀ ਵੀ, ਜੋ ਤੇਰਾ  
ਵੇਰੀ ਹੈ, ਤੇਰੇ ਇਸ ਚੰਗੇ ਵਰਤਾਉ ਨੂੰ ਬੇਖ ਕੇ ਤੇਰਾ  
ਵੱਡਾ ਮਿੱਤਰ ਬਣ ਜਾਏਗਾ ।

وَمَنْ أَخْسَنْ فَوْلَادَ مَنْ دَعَ إِلَىٰ اللَّهِ وَعَمِلَ  
صَالِحًا وَقَالَ رَبِّنِي مِنَ الْمُشْلِمِينَ

ذَكَرَ تَشْتُوٰى الْحَسَنَةُ وَلَا السَّيِّئَةُ، إِذْنَهُ  
بِالْغَنِيٰ وَهُنَّ آخْسَنُ فَإِذَا الَّذِي بَيْتَنَكَ وَ  
بَيْتَنَهُ عَدَاؤُهُ كَانَهُ دَلِيلٌ حَمِيمٌ ۝

ਅਤੇ (ਜੂਲਮ ਸਹਿਣ ਦੇ ਬਾਵਜੂਦ) ਇਸ (ਕਿਸਮ ਦੇ ਵਰਤਾਉ) ਦੀ ਸਮਰਥਾ ਓਹਨਾਂ ਨੂੰ ਹੀ ਮਿਲਿਆ ਕਰਦੀ ਹੈ, ਜੋ ਵੱਡੇ ਸਬਰ ਕਰਨ ਵਾਲੇ ਹਨ ਅਤੇ ਜਾਂ ਛੇਰ ਓਹਨਾਂ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਪ੍ਰਭੂ ਵੱਲੋਂ ਭਲਾਈ ਦਾ ਇਕ ਵੱਡਾ ਹਿੱਸਾ ਪ੍ਰਾਪਤ ਹੁੰਦਾ ਹੈ। (ਸ: ੪੧, ਆ: ੩੪—੩੬)

ਅਤੇ (ਹੋ ਰਸੂਲ !) ਤੂੰ (ਲੋਕਾਂ ਨੂੰ) ਯੁਕਤੀ ਤੇ ਸੋਹਣੇ ਉਪਦੇਸ਼ਾਂ ਰਾਹੀਂ ਆਪਣੇ ਸਾਜਨਹਾਰ ਤੇ ਪਾਲਨਹਾਰ ਦੇ ਮਾਰਗ ਵਲ ਸੱਦਾ ਦੇ, ਅਰਥਾਤ ਉਸ ਢੰਗ ਨਾਲ, ਜੋ ਸਭ ਤੋਂ ਚੰਗਾ ਹੋਵੇ, ਓਹਨਾਂ ਨਾਲ ਓਹਨਾਂ ਦੇ ਮਤਿਕੇਂਦਰਾਂ ਬਾਰੋਂ ਵੀਰਾਗ-ਚਰਚਾ ਕਰ। ਬੋਸੱਕ ਤੇਰਾ ਸਾਜਨਹਾਰ ਤੇ ਪਾਲਨਹਾਰ ਓਹਨਾਂ ਦਾ (ਵੀ) ਜੋ ਉਸ ਦੇ ਮਾਰਗ ਤੋਂ ਭਟਕ ਗਏ ਹਨ, ਸਭ ਤੋਂ ਵਧੀਕ ਜਾਣਨਹਾਰ ਹੈ ਅਤੇ ਓਹਨਾਂ ਦਾ ਵੀ ਜੋ ਸੁਮਾਰਗ ਤੇ ਚਲ ਰਹੇ ਹਨ।

ਅਤੇ ਜੇ ਤੁਸੀਂ (ਵਧੀਕੀ ਕਰਨ ਵਾਲਿਆਂ ਨੂੰ) ਕੌਈ ਦੰਡ ਦੇਣ ਲੱਗੇ, ਤਾਂ ਜਿੰਨੀ ਤੁਹਾਡੇ ਉੱਤੇ ਵਧੀਕੀ ਕੀਤੀ ਗਈ ਹੈ, ਤੁਸੀਂ ਉੱਨਾਂ (ਗੀ) ਦੰਡ ਦੇ ਸਕਦੇ ਹੋ ਅਤੇ (ਸਾਨੂੰ ਆਪਣੇ ਆਪ ਦੀ ਕਸਮ ਹੈ) ਜੇ ਤੁਸੀਂ ਸਬਰ ਕਰ ਸਕੋ, ਤਾਂ ਸਬਰ ਕਰਨ ਵਾਲਿਆਂ ਦੇ ਹੱਕ ਵਿਚ ਇਹ (ਸਬਰ ਕਰਨਾ) ਵੱਡੀ ਚੰਗੀ ਗੱਲ ਹੋਵੇਗੀ।

ਅਤੇ (ਹੋ ਰਸੂਲ !) ਤੂੰ ਸਦਾ ਸਬਰ ਤੋਂ ਕੰਮ ਲਿਆ ਕਰ ਅਤੇ ਤੇਰਾ (ਇਹ) ਸਬਰ ਕਰਨਾ ਅੱਲਾਹ (ਦੀ ਸਹਾਇਤਾ) ਨਾਲ ਹੀ (ਸੰਬੰਧਤ) ਹੈ ਅਤੇ ਤੂੰ ਓਹਨਾਂ (ਲੋਕਾਂ ਦੀ ਹਾਲਤ) ਬਾਰੇ ਕੋਈ ਚਿੰਤਾ ਨਾ ਕਰ, ਅਰਥਾਤ ਜੋ ਗੋਂਦਾਂ ਓਹ ਗੁੰਦ ਰਹੇ ਹਨ, ਓਹਨਾਂ ਦੇ ਕਾਰਣ ਤੂੰ ਕੋਈ ਦੁਖ ਅਨੁਭਵ ਨਾ ਕਰ।

وَمَا يُلْقِيْهَا رَأْلَهُ الْجَنَّةِ صَبَرُوا وَمَا  
يُلْقِيْهَا رَأْلَهُ حَظِّ عَظِيمٍ  
حَمَّ السَّجْدَةُ : ۳۶-۳۷

أَذْعُ رَأْلَ سَيِّئِلَ رَبِّكَ بِالْحِكْمَةِ وَ  
الْمَؤْعِظَةِ الْحَسَنَةِ وَجَاءَ لَهُمْ بِالْتَّيْهِ هِيَ  
أَخْسَنُ دِرَانَ رَبَّكَ هُوَ أَعْلَمُ بِمَنْ ضَلَّ  
عَنْ سَيِّئِلِهِ وَهُوَ أَعْلَمُ بِالْمُهَتَّدِينَ ۰

وَلَمَّا قَبَتْمُ فَعَلِقُوا بِمُشَبِّثِ مَا عُوقِبُتُمْ  
بِهِ وَلَمَّا صَبَرُتُمْ لَهُمْ خَيْرٌ لِلصَّابِرِينَ ۰

وَاصْبِرُ وَمَا صَبَرْتَ رَأْلَهُ إِلَيْهِ وَلَا تَخْرُنْ  
عَلَيْهِمْ وَلَا تَكُنْ فِي ضَيْقٍ مِّمَّا يَنْكُرُونَ ۰

ਅਤੇ (ਇਹ ਵੀ ਸਦਾ ਯਾਦ ਰੱਖ ਕਿ) ਬੋਸ਼ਕ ਅੱਲਾਹ  
ਓਹਨਾਂ ਲੋਕਾਂ ਦੇ ਅੰਗ-ਸੰਗ ਹੁੰਦਾ ਹੈ, ਜੋ ਸੰਜਮੀ  
ਹੁੰਦੇ ਹਨ ਤੇ ਉਪਕਾਰ (ਦਾ ਢੰਗ ਧਾਰਨ) ਕਰਦੇ  
ਹਨ। (ਸ: ੧੯, ਆ: ੧੨੯—੧੨੯)

ਅਤੇ ਮੁਸ਼ਰਿਕਾਂ ਵਿੱਚੋਂ ਜੇ ਕੋਈ ਤੇਰੇ ਪਾਸੋਂ ਪਨਾਹ  
ਮੰਗ ਲਏ, ਤਾਂ ਤੂੰ ਉਸ ਨੂੰ ਪਨਾਹ ਦੇ ਦੇ; ਇੱਥੋਂ  
ਤਕ ਕਿ ਓਹ ਅੱਲਾਹ ਦੀ ਬਾਣੀ ਸੁਣ ਲਏ। ਫੇਰ  
ਉਸ ਨੂੰ ਉਸ ਦੇ ਅਮਨ ਤੇ ਸ਼ਾਤੀ ਦੇ ਟਿਕਾਣੇ ਤੇ  
ਪਹੁੰਚਾ ਦਿਓ; ਕਿਉਂਕਿ ਓਹ ਇਕ ਅਜਿਹੀ ਜਾਤੀ  
ਹੈ, ਜੋ ਸਤਿ ਨੂੰ ਨਹੀਂ ਪਛਾਣਦੀ। (ਸ: ੯, ਆ: ੬੧)

ਅਤੇ ਜੋ ਲੋਕ ਬਾਗੀਆਂ ਦੀ ਆਗਿਆਕਾਰੀ ਤੋਂ  
ਬਚਦੇ ਹਨ ਅਤੇ ਅੱਲਾਹ ਵਲ ਝੁਕਦੇ ਹਨ, ਓਹਨਾਂ  
ਲਈ ਵੱਡੀ ਖੁਸ਼ਬੂਰੀ ਹੈ। ਸੋ ਤੂੰ ਓਹਨਾਂ ਬੰਦਿਆਂ ਨੂੰ  
ਖੁਸ਼ਬੂਰੀ ਸੁਣਾ ਦੇ।

ਜੋ ਸਾਡੀ ਗੱਲ ਨੂੰ ਸੁਣਦੇ ਹਨ ਤੇ ਫੇਰ ਉਸ ਵਿੱਚੋਂ  
ਸਭ ਤੋਂ ਚੰਗੇ ਹੁਕਮ ਦੀ ਪਾਲਨਾ ਕਰਦੇ ਹਨ।  
ਊਹੋ ਹੀ ਲੋਕ ਹਨ, ਜਿਨ੍ਹਾਂ ਨੂੰ ਅੱਲਾਹ ਨੇ ਸੁਮਾਰਗ  
ਵਲ ਲਾਇਆ ਹੈ ਤੇ ਊਹੋ ਹੀ ਅਕਲਮੰਦ ਹਨ।  
(ਸ: ੩੯, ਆ: ੧੮, ੧੯)

إِنَّ اللَّهَ مَمَّا أَنْزَيْتَنَا إِنَّكُمْ وَأَنْذِيْنَ حُمْ  
مُّخْسِنُونَ ۝

التحلیل: ۱۲۹ - ۱۳۰

وَلَمْ يَأْكُلْ مِنَ الْمُشْرِكِينَ اسْتَجْمَارُكَ  
فَاجْرَاهُ حَتَّىٰ يَشْعَمَ حَلَمَ الْمُؤْمِنَةَ آبِلَغَهُ  
مَآمِنَةَ، ذَلِكَ بِإِنَّهُمْ قَوْمٌ لَا يَعْلَمُونَ ۝  
التوبۃ: ۶

وَالَّذِينَ اجْتَنَبُوا الطَّاغُوتَ آنِيْغَبْدُهَا  
وَأَنَّبُو إِلَى الْمُوْلَمِ الْبُشْرَى، فَبَشَّرَ عَبْدَهُ

الَّذِينَ يَسْتَوْمِعُونَ الْقَوْلَ فَيَتَّبِعُونَ أَحْسَنَهُ  
أُولَئِكَ الَّذِينَ هَذَهُمُ اللَّهُ وَأُولَئِكَ هُم  
أُوْلُو الْأَلْبَابِ ۝

الزمر: ۱۸-۱۹

## ੧੧) ਨੈਤਿਕਤਾ ਅਤੇ ਸਿਸਟਾਚਾਰ

ਸਿਸਟਾਚਾਰ ਤੇ ਨੈਤਿਕਤਾ ਕੁਰਆਨ ਮਜ਼ੀਦ ਇਕ ਸੁਚੱਜਾ ਜੀਵਨ ਅਪਨਾਉਣ ਦੀ ਸਿੱਖਿਆ ਦਿੰਦਾ ਹੈ, ਜੀਵਨ ਤੋਂ ਮੂੰਹ ਮੌੜਨਾ ਜਾਂ ਉਸ ਨੂੰ ਉੱਕਾ ਹੀ ਖਤਮ ਕਰਨ ਦੀ ਆਗਿਆ ਨਹੀਂ ਦਿੰਦਾ। ਇਸਲਾਮ ਦੁਨੀਆਂ ਨੂੰ ਡੱਡਣ ਜਾਂ ਸੰਨਿਆਸ ਪਾਰਨ ਦਾ ਵਿਰੋਧੀ ਹੈ। ਪਵਿੱਤਰ ਤੇ ਪਾਛ-ਸਾਫ਼ ਜੀਵਨ ਬਤੀਤ ਕਰਨਾ ਅਤੇ ਓਹਨਾਂ ਤਾਕਤਾਂ ਨੂੰ ਜਿਹੜੀਆਂ ਕਿ ਅੱਲਾਹ ਵੱਲੋਂ ਬਖਸ਼ੀਆਂ ਗਈਆਂ ਹਨ। ਇਕ ਸੁਚੱਜੇ ਢੰਗ ਨਾਲ ਵਰਤੋਂ ਕਰਨ ਤੇ ਜ਼ੋਰ ਦਿੰਦਾ ਹੈ ਏਸ ਦ੍ਰਿਸ਼ਟੀ ਕੋਣ ਅਨੁਸਾਰ ਕੁਰਆਨ ਮਜ਼ੀਦ ਆਚਰਨਕ ਤੇ ਆਤਮਕ ਜੀਵਨ ਦੀ ਪਾਲਣਾ ਲਈ ਵਿਸਥਾਰ ਨਾਲ ਸਿੱਖਿਆ ਤੇ ਹੁਕਮ ਦਿੰਦਾ ਹੈ ਗਲ ਕੀ, ਸਾਰੀਆਂ ਖੁਦਾ ਵਲੋਂ ਬਖਸ਼ੀਆਂ ਗਈਆਂ ਸ਼ਕਤੀਆਂ ਯੋਗਤਾਈਆਂ ਆਦਿ ਦੀ ਇਕ ਸਾਰ ਉਨੰਤੀ ਹੋਵੇ ਤੇ ਦੂਜਿਆਂ ਨੂੰ ਵੀ ਉਹਨਾਂ ਦਾ ਲਾਭ ਪਹੁੰਚ ਸਕੇ।

ਸਾਰੇ ਸਰਧਾਲੂ ਆਪਸ ਵਿਚ ਭਰਾ-ਭਰਾ ਹਨ। ਸੋ ਤੁਸੀਂ ਆਪਣੇ ਦੋ ਭਰਾਵਾਂ ਵਿਚਾਲੇ ਜੋ ਆਪਸ ਵਿਚ ਲੜਦੇ ਹੋਣ, ਸੁਲਹ-ਸਫ਼ਾਈ ਕਰਾ ਦਿਆ ਕਰੋ ਅਤੇ ਅੱਲਾਹ ਤੋਂ ਸਦਾ ਹੀ ਡਰਦੇ ਰਿਹਾ ਕਰੋ; ਤਾਂਜੁ ਤੁਹਾਡੇ ਉੱਤੇ ਮਿਹਰ ਕੀਤੀ ਜਾ ਸਕੇ।

ਹੋ ਸਰਧਾਲੂਓ! ਕੋਈ ਜਾਤੀ ਕਿਸੇ ਜਾਤੀ ਨੂੰ ਹੀਣੀ ਸਮਝ ਕੇ ਮਖੋਲ ਨਾ ਕਰੋ। ਸੰਭਵ ਹੈ ਉਹ ਓਹਨਾਂ ਤੋਂ ਚੰਗੀ ਹੋਵੇ, ਅਰਥਾਤ ਨਾ ਹੀ (ਕਿਸੇ ਜਾਤੀ ਦੀਆਂ) ਤੀਵੀਆਂ

إِنَّمَا الْمُؤْمِنُونَ لِخَوْفٍ فَأَصْلِحُوا بَيْتَكُمْ وَاتَّقُوا اللَّهَ لَعَلَّكُمْ تُرَحَّمُونَ ۝

يَا أَيُّهَا الَّذِينَ آتُوكُمْ لَا يَسْخَرُوا قَوْمٌ مَّنْ قَوْمٌ  
عَنِّيَ أَنْ يَكُونُوا خَيْرًا وَأَنْتُمْ ذَلِكُمْ وَلَا نَسْأَلُكُمْ

ਨੂੰ ਹੋਣੀਆਂ ਸਮਝ ਕੇ ਓਹਨਾਂ ਨੂੰ ਕੋਈ ਹਾਸਾ-ਮਖੇਲ ਕਰਨ। ਹੋ ਸਕਦਾ ਹੈ ਕਿ ਉਹ (ਦੂਜੀ ਜਾਤੀ ਦੀਆਂ) ਤੀਵੀਆਂ ਓਹਨਾਂ ਤੋਂ ਚੰਗੀਆਂ ਹੋਣ ਅਤੇ ਨਾ ਤੁਸੀਂ ਇਕ ਦੂਜੇ ਨੂੰ ਮਿਹਣੇ ਦਿਆ ਕਰੋ, ਅਰਥਾਤ ਨਾ ਹੀ ਇਕ ਦੂਜੇ ਨੂੰ ਕੋਝੇ ਨਾਵਾਂ ਨਾਲ ਯਾਦ ਬੀਤਾ ਕਰੋ; ਕਿਉਂਕਿ ਸ਼ਰਧਾ ਤੋਂ ਮਗਰੋਂ ਅਵੱਗਿਆ ਕਰਨਾ, ਇਕ ਅਤਿ ਹੀ ਭੇੜੇ ਨਾਂ ਦਾ ਅਧਿਕਾਰੀ ਬਣਾ ਦਿੰਦਾ ਹੈ, (ਅਰਥਾਤ ਮਨਮੁਖ ਦਾ) ਅਤੇ ਜਿਹੜਾ ਵੀ ਇਸ ਤੋਂ ਨਾਂ ਮੁੜੇ, ਉਹ ਜਾਲਮ ਹੋਵੇਗਾ।

ਹੋ ਸ਼ਰਧਾਲੂਦਿ ! ਤੁਸੀਂ ਸਾਰੇ ਭਰਮਾਂ ਤੋਂ ਬਚਣ ਦਾ ਜਤਨ ਕਰਦੇ ਰਿਹਾ ਕਰੋ; ਕਿਉਂਕਿ ਕਈ ਭਰਮ ਵੱਡਾ ਪਾਪ ਬਣ ਜਾਇਆ ਕਰਦੇ ਹਨ, ਅਰਥਾਤ ਤੁਸੀਂ ਇਕ ਦੂਜੇ ਦੀ ਜਾਸੂਸੀ ਨਾ ਕੀਤਾ ਕਰੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗਾਲ-ਖੋਕ ਕਰਨ ਦਾ ਜਤਨ ਕਰੋ। ਕੋ ਤੁਹਾਡੇ ਵਿੱਚੋਂ ਕੋਈ ਆਪਣੇ ਮ੍ਰਿਤਕ ਭਰਾ ਦਾ ਮਾਸ ਖਾਣਾ ਪਸੰਦ ਕਰ ਸਕਦਾ ਹੈ ? (ਜੇ ਤੁਹਾਡੇ ਮੱਥੇ ਇਹ ਗੱਲ ਮੜ੍ਹੀ ਜਾਏ, ਤਾਂ) ਤੁਸੀਂ ਇਸ ਨੂੰ ਨਾ ਪਸੰਦ ਕਰੋਗੇ ਅਤੇ ਅੱਲਾਹ ਤੋਂ ਸਦਾ ਹੀ ਡਰਦੇ ਰਹੋ। ਅੱਲਾਹ ਨਿਰਸੰਦੇਹ ਮਿਹਰ ਦੀ ਨਜ਼ਰ ਕਰਨ ਵਾਲਾ ਵੱਡਾ ਕਿਰਪਾ-ਨਿਧਾਨ ਹੈ। (ਸ: ੪੯, ਆ: ੧੧—੧੩)

ਹੋ ਸ਼ਰਧਾਲੂਦਿ ! ਤੁਸੀਂ ਪੂਰੀ ਤਰ੍ਹਾਂ ਨਿਆਂ ਤੇ ਦਿੜ੍ਹਤਹੋ ਤੇ ਅੱਲਾਹ ਵਾਸਤੇ ਸੱਚੀ ਗਵਾਹੀ ਦੇਣ ਵਾਲੇ ਵੀ ਬਣ ਜਾਓ। ਕਾਵੇਂ (ਤੁਹਾਡੀ ਉਹ ਗਵਾਹੀ) ਤੁਹਾਡੇ ਆਪਣੇ (ਵਿਰੁਧ), ਜਾਂ ਤੁਹਾਡੇ ਮਾਪਿਆਂ ਤੇ ਨੇੜੇ ਦੇ ਸਾਰ-ਸਬੰਧੀਆਂ ਦੇ ਵਿਰੁਧ ਹੀ ਕਿਉਂ ਨਾ (ਜਾਂਦੀ) ਹੋਵੇ। ਕਾਵੇਂ ਉਹ ਪ੍ਰਾਣੀ (ਜਿਸ ਬਾਰੇ ਰੋਗ ਵਾਹੀ ਦਿੱਤੀ ਗਈ ਹੈ) ਧਨਾਢ ਹੈ, ਜਾਂ ਨਿਰਧਨ ਹੈ। ਤਾਂ (ਦੇਹਾਂ ਹਾਲਤਾਂ ਵਿਚ) ਅੱਲਾਹ ਓਹਨਾਂ

ਨੀਤਾਂ ਉੱਤੇ ਆਨ ਇੰਕੁਣ ਖੜਿਆ ਮਨ੍ਮੇਹ, ਓਲਾ  
ਤਲਿਮਾਂ ਅਨੁਸਕੁਮ੍ਹ ਕਾਨਿਆ ਬੜਾ ਬਾਲਕਾਬ,  
ਇਨ੍ਹਾਂ ਅਕਾਸ਼ ਮੁਫਸੂਫੀ ਬਖਦ ਅਲਾ ਬਿਕਾਬ, ਓਂ  
ਲੰਮੀਨ ਫਾਲਾਈਕ ਹਮ ਤੀਲਮੂਨ ॥

يَا يَهُا الْذِينَ أَمْنُوا جَنَبُوا كَثِيرًا مِنَ  
الظُّنُونَ لِنَبْعَثُ الظُّلُّتْ رَاثِمَوْ لَا تَجْعَسُوا وَأَلَا  
يَنْتَبَّ بَغْضُكُمْ بَعْضًا، إِيجِبُّ أَحَدُكُمْ أَن  
يَأْخُلَّ لَحْمَ أَجِنِّيَوْ مَيْتَانَ لَغْرِهَتْمُوَه، دَائِنُوا  
اللَّهُ مِنَ الْأَنْتَلَهُ تَوَابُّ رَجِيْمَ  
الحجرات : ۱۱-۱۳

يَا يَهُا الْذِينَ أَسْنُوا كُوئُنُوا قَوَّا مِنَ  
إِلْقِنْطِ شُمَدَّاء، يَلْوَوْ كَوَاعِلَ آنْفُسَكُمْ أَو  
الْوَالِدَيْنَ وَ الْأَقْرَبَيْنَ، إِنْ يَكُنْ غَزِيًّا أَو

ਦੇਂਹਾਂ ਦਾ (ਤੁਹਾਥੋਂ) ਵਧੇਰੇ ਸੁਭ ਚਿੱਤਕ ਹੈ; ਇਸ ਲਈ ਤੁਸੀਂ (ਕਿਸੇ ਨਿਕਮੀ) ਇੱਛਾ ਦੇ ਪੱਛੇ ਨਾ ਲੱਗਿਆ ਕਰੋ; ਤਾਂ ਜੁ ਨਿਆਂ ਕਰ ਸਕੋ। ਜੇ ਤੁਸੀਂ (ਕਿਸੇ ਗਵਾਹੀ ਨੂੰ) ਲੁਕਾਉਣ ਦਾ ਜਤਨ ਕਰੋਗੇ, ਜਾਂ (ਕਿਸੇ ਸੱਚੀ ਗੱਲ ਲਈ) ਵਲੋਟਵੀ ਗੱਲ ਕਰੋਗੇ, ਤਾਂ (ਜਾਣ ਲਓ) ਕਿ ਅੱਲਾਹ ਨਿਰਸੰਦੇਹ ਜੋ ਤੁਸੀਂ ਕਰਦੇ ਹੋ, ਉਸ ਤੋਂ ਖਬਰਦਾਰ ਹੈ।

ਅੱਲਾਹ (ਕਿਸੇ) ਭੈੜੀ ਗੱਲ ਨੂੰ (ਬਾਂ ਬਾਂ) ਪਰਗਟ ਕਰਨਾ ਪਸੰਦ ਨਹੀਂ ਕਰਦਾ। ਹਾਂ, ਜਿਸ ਤੇ (ਕੋਈ) ਜੁਲਮ ਕੀਤਾ ਗਿਆ ਹੋਵੇ, (ਉਹ ਉਸ ਜੁਲਮ ਦਾ ਪਰਗਟਾ ਕਰ ਸਕਦਾ ਹੈ) ਅਤੇ ਅੱਲਾਹ ਵੱਡਾ ਸੁਣਨਹਾਰ (ਤੇ) ਜਾਣਨਹਾਰ ਹੈ।  
ਜੇ ਤੁਸੀਂ ਕਿਸੇ ਭਲਾਈ ਨੂੰ ਪਰਗਟ ਕਰੋ, ਜਾਂ ਉਸ ਨੂੰ ਲੁਕਾਉਣ ਦਾ ਜਤਨ ਕਰੋ, ਅਰਥਾਤ ਕਿਸੇ ਦੀ ਬੁਰਾਈ ਨੂੰ ਮਾਫ ਕਰੋ, ਤਾਂ (ਜਾਣ ਲਓ ਕਿ) ਅੱਲਾਹ ਨਿਰਸੰਦੇਹ ਵੱਡਾ ਪੀਰਜਵਾਨ ਤੇ ਵੱਡੀ ਸਮਰਥਾ ਵਾਲਾ ਹੈ। (ਸ: ੪, ਆ: ੩੭—੩੯, ੧੩੯, ੧੪੯, ੧੫੦)

ਬੇਸ਼ੱਕ ਅੱਲਾਹ ਇਨਸਾਫ਼, ਤੇ ਉਪਕਾਰ ਦਾ, ਅਰਥਾਤ (ਉਪਰਿਆਂ ਨੂੰ ਵੀ) ਸੰਬੰਧਿਅਾਂ ਵਾਂਗ (ਜਾਣਨ ਦਾ ਤੇ ਉਸੇ ਤਰ੍ਹਾਂ ਸਹਾਇਤਾ) ਕਰਨ ਦਾ ਉਪਦੇਸ਼ ਦਿੰਦਾ ਹੈ, ਅਤੇ (ਹਰੇਕ ਕਿਸਮ ਦੀ) ਨਿਰਲੱਜਤਾ, ਅਯਗ ਗੱਲਾਂ ਤੇ ਬਗਾਵਤ ਕਰਨ ਤੋਂ ਰੋਕਦਾ ਹੈ। ਉਹ ਤੁਹਾਨੂੰ ਉਪਦੇਸ਼ ਦਿੰਦਾ ਹੈ; ਤਾਂ ਜੁ ਤੁਸੀਂ ਸਮਝ ਸਕੋ।

ਅਤੇ (ਇਹ ਚਾਹੀਦਾ ਹੈ ਕਿ) ਤੁਸੀਂ ਅੱਲਾਹ (ਨਾਲ ਕੀਤੇ) ਆਪਣੇ ਪ੍ਰਣ ਨੂੰ ਜਦ ਕਿ ਤੁਸੀਂ (ਉਸ ਨਾਲ) ਕੋਈ ਪ੍ਰਣ ਕੀਤਾ ਹੋਵੇ, ਪੂਰਾ ਕਰੋ ਅਤੇ ਆਪਣੀਆਂ ਕਸਮਾਂ ਨੂੰ ਪੱਕਾ ਕਰਨ ਦੇ ਮਗਰੇ: ਜਦ ਕਿ ਤੁਸੀਂ ਅੱਲਾਹ ਨੂੰ (ਉਸ ਦੀਆਂ ਕਸਮਾਂ ਖਾ ਕੇ) ਆਪਣਾ

نَقِيرًا قَاتِلُهُ أَوْلَى بِهِمَاكَ فَلَا تَتَنَبَّئُوا لِهُمْ أَنْ تَعْدِلُوهُ دُرُثَ تَلُوَّا أَذْتَعْرُضُوا فَإِنَّ اللَّهَ كَانَ بِمَا تَعْمَلُونَ خَيِيرًا

النَّسَاء : ١٣٦

أَرْيُحْبُ اللَّهُ الْجَمَرَ بِالسُّوءِ مِنَ الْقَوْلِ إِلَّا مَنْ فُلِمَ وَكَانَ اللَّهُ سَمِيعًا عَلَيْنَا

إِنْ تُبَدِّدُوا حَيْرَأً وَتُخْفُوا عَنْ سُوءٍ فَإِنَّ اللَّهَ كَانَ عَفْوًا قَدِيرًا

النَّسَاء : ١٤٩ - ١٥٠

إِنَّ اللَّهَ يَأْمُرُ بِالْعَدْلِ وَالْإِحْسَانِ وَإِيتَاءِ ذِي الْقُرْبَى وَيَنْهَا عَنِ الْفَحْشَاءِ وَالْمُنْكَرِ وَالْبَغْيِ يَوْمَكُمْ لَعَلَّكُمْ تَذَكَّرُونَ

وَأَوْفُوا بِعَهْدِ اللَّهِ إِذَا عَاهَدْتُمْ وَلَا تَنْقُضُوا الْأَيْمَانَ بَعْدَ تَوْكِيدِهَا وَلَا جَعَلْتُمُ اللَّهَ عَلَيْكُمْ كَفِيلًا لَّاَنَّ اللَّهَ

ਜਾਮਨ ਬਣਾ ਲਿਆ ਹੋਵੇ, ਕਦੇ ਨਾ ਤੋਂ। ਤੁਸੀਂ  
ਜੋ ਕੁਝ ਵੀ ਕਰਦੇ ਹੋ, ਬੇਸ਼ੱਕ ਅੱਲਾਹ ਉਸ ਦਾ  
ਜਾਣਨਹਾਰ ਹੈ।

ਅਰਥਾਤ ਤੁਸੀਂ ਉਸ ਤੀਵੰਡੀ ਵਾਂਗ ਨਾ ਬਣੋ, ਜਿਸ  
ਨੇ ਆਪਣੇ ਕੱਤੇ ਹੋਏ ਸੂਤ ਨੂੰ ਉਸ ਦੇ ਪੱਕੇ ਹੋ  
ਜਾਣ ਮਹਾਰੇ ਤੋੜ ਕੇ ਤਾਰ ਤਾਰ ਕਰ ਦਿੱਤਾ ਸੀ;  
(ਤਾਂ ਜੁ) ਤੁਸੀਂ ਆਪਣੀਆਂ ਕਸਮਾਂ ਨੂੰ ਪਰਸਪਰ  
ਯੋਖੇ ਦੁਆਰਾ ਆਪਸ ਵਿਚ ਰਸੂਖ ਵਧਾਉਣ ਦਾ  
ਸਾਧਨ ਬਣਾ ਸਕੋ; ਇਸ ਡਰ ਨਾਲ ਕਿ ਕੋਈ ਜਾਤੀ  
ਰਿਸੇ ਦੂਜੀ ਜਾਤੀ ਦੇ ਟਾਕਰੇ ਤੇ ਵਧੇਰੇ ਬਲਵਾਨ  
ਨਾ ਹੋ ਜਾਏ। ਅੱਲਾਹ ਤਾਂ ਕੇਵਲ ਇਸ ਸਮੇਂ ਤੁਹਾਨੂੰ  
ਏਹਨਾਂ (ਹੁਕਮਾਂ) ਦੁਆਰਾ ਪਰਖ ਰਿਹਾ ਹੈ ਅਤੇ  
ਕਿਆਮਤ ਦੇ ਦਿਹਾੜੇ ਉਹ ਤੁਹਾਡੇ ਉੱਤੇ ਸਾਰੀ  
ਅਸਲੀਅਤ ਪਰਗਟ ਕਰ ਦੇਵੇਗਾ।

(ਸ: ੧੯, ਆ: ੯੧—੯੩)

ਹੋ ਸ਼ਰਧਾਲੂਓ! ਤੁਸੀਂ ਇਨਸਾਫ਼ ਨਾਲ ਗਵਾਹੀ  
ਦਿੰਦੇ ਹੋਏ, ਅੱਲਾਹ ਵਾਸਤੇ ਖੜ੍ਹੇ ਹੋ ਜਾਓ,  
ਅਰਥਾਤ ਕਿਸੇ ਜਾਤੀ ਦਾ ਵੇਰ ਤੁਹਾਨੂੰ ਕਦੇ ਵੀ  
ਇਸ ਗੱਲ ਦੀ ਪ੍ਰੇਰਨਾ ਨਾ ਦੇ ਸਕੋ ਕਿ ਤੁਸੀਂ  
ਇਨਸਾਫ਼ ਨਾ ਕਰੋ। ਤੁਸੀਂ ਇਨਸਾਫ਼ ਨੂੰ ਹੀ ਮੁਖ  
ਰੋਖੋ। ਇਹ ਸੰਜਮਤਾ ਦੇ ਵਧੇਰੇ ਨੇੜੇ ਹੈ, ਅਰਥਾਤ  
ਅੱਲਾਹ ਤੋਂ ਸਦਾ ਹੀ ਡਰਦੇ ਰਹੋ। ਜੋ ਕੁਝ ਤੁਸੀਂ  
ਕਰਦੇ ਹੋ, ਬੇਸ਼ੱਕ ਅੱਲਾਹ ਉਸ ਦਾ ਜਾਣਨਹਾਰ  
ਹੈ।

ਜੋ ਲੋਕ ਸ਼ਰਧਾਲੂ ਹਨ ਤੇ (ਯਥਾਂਗ) ਸੁਭ ਕਰਮ  
ਕਰਦੇ ਹਨ, ਓਹਨਾਂ ਨਾਲ ਅੱਲਾਹ ਨੇ ਇਹ ਇਕਰਾਰ  
ਕੀਤਾ ਹੈ ਕਿ ਓਹਨਾਂ ਲਈ ਵੱਡੀ ਬਖਸ਼ਿਸ਼ ਤੇ ਵੱਡਾ  
ਵਟਾਂਦਰਾ (ਨੀਅਤ) ਹੈ।

ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ ਤੇ ਸਾਡੀਆਂ  
ਆਇਤਾਂ ਦੀ ਨਿੰਦਾ ਕੀਤੀ ਹੈ, ਉਹ ਲੋਕ (ਹੀ)

يَعْلَمُ مَا تَفْعَلُونَ

وَلَا يَكُونُوا كَا لَقِيَ نَقَصَتْ غَرْلَهَا مِنْ بَعْدِ  
قُوَّةٍ أَنْكَانَ، تَتَخَذُونَ أَيْمَانَكُمْ دَخْلًا  
بَيْتَكُمْ أَنْ تَكُونَ أُمَّةً هِيَ أَرْبَبُ مِنْ أُمَّةٍ،  
إِنَّمَا يَبْلُو كُمُ اللَّهُ بِهِ، وَلَيُبَيِّنَ لَكُمْ يَوْمَ  
الْقِيمَةُ مَا كُنْتُمْ فِيهِ تَحْتَلُفُونَ

النحل : ٩٣-٩١

يَا أَيُّهَا الَّذِينَ آمَنُوا إِذَا كُوِنُوا فَوَأْمَيْنَ يَنْهَا  
شَهْدَاءَ إِبَالْقِسْطِ وَلَا يَجِرْ مَنْكُمْ شَنَآنْ تَوْمَ  
عَلَى آلَّا تَغُرُّنُوا مَلَائِكَةُ لُوادُهُوَأَقْرَبُ لِلِّتَقْوَى ز  
وَاتَّقُوا اللَّهَ إِنَّ اللَّهَ حَيْيٌ إِيمَانَ عَمَلُونَ

وَعَدَ اللَّهُ الَّذِينَ آمَنُوا وَعَمِلُوا الصِّلَاہِ لَا  
لَهُمْ مَغْفِرَةٌ وَآجَرٌ عَظِيمٌ

وَالَّذِينَ كَفَرُوا وَكَذَّبُوا بِاِنْتِئَنَا وَلَيَكَ

ਨਰਕਗਾਮੀ ਹਨ ! (ਸ: ੫, ਆ: ੯—੧੧)

ਅਤੇ ਤੁਸੀਂ ਗਾਰੀਬੀ ਤੋਂ ਭੈ-ਭੀਤ ਹੋ ਕੇ ਆਪਣੀ ਬੰਸ ਦਾ ਘਾਤ ਕਦੇ ਨਾ ਕਰਨਾ । (ਓਹਨਾਂ ਨੂੰ ਵੀ) ਅਸੀਂ ਹੀ ਰਿਜ਼ਕ ਦਿਆਂਗੇ ਤੇ ਤੁਹਾਨੂੰ ਵੀ (ਅਸੀਂ ਹੀ ਰਿਜ਼ਕ ਦਿੰਦੇ ਹਾਂ) ਓਹਨਾਂ ਦਾ ਘਾਤ ਕਰਨਾ ਨਿਰਸੰਦੇਹ (ਵੱਡੀ) ਭੁਲ ਹੈ ।

ਅਤੇ ਵਿਭਚਾਰ ਦੇ ਲਾਗੇ (ਵੀ) ਨਾ ਜਾਓ । ਬੇਸ਼ਕ ਉਹ ਇਕ ਸਪਸ਼ਟ ਨਿਰਲੱਜਤਾ ਦਾ ਕੰਮ ਹੈ ਅਤੇ ਬਹੁਤ ਹੀ ਭੇਜਾ ਮਾਰਗ ਹੈ ।

ਅਤੇ ਜਿਸ ਜਿੰਦ ਨੂੰ (ਮਾਰਨਾ) ਅੱਲਾਹ ਨੇ ਵਿਵਰ-ਜਿਤ ਕੀਤਾ ਹੋਇਆ ਹੈ, ਉਸ ਨੂੰ (ਕਾਨੂੰਨੀ) ਹੱਕ ਪ੍ਰਾਪਤ ਹੋਣ ਤੋਂ ਬਿਨਾਂ ਕਤਲ ਨਾ ਕਰਨਾ । ਜੇ ਪ੍ਰਾਣੀ ਬੇਗੁਨਾਹ ਮਾਰਿਆ ਜਾਏ, ਉਸ ਦੇ ਵਾਰਸਾਂ ਨੂੰ ਅਸੀਂ (ਬਦਲਾ ਲੇਣ ਦਾ) ਅਧਿਕਾਰ ਦਿੱਤਾ ਹੈ । ਸੋ (ਉਸ ਲਈ ਇਹ ਉਪਦੇਸ਼ ਕੀਤਾ ਗਿਆ ਹੈ ਕਿ) ਓਹ (ਕਾਤਲ ਨੂੰ) ਕਤਲ ਕਰਨ ਸਮੇਂ (ਸਾਡੀ ਨੀਅਤ ਕੀਤੀ) ਹੱਦ ਤੋਂ ਅੱਗੇ ਨਾ ਵਧਣ, (ਜੇ ਓਹ ਹੋਂਦ ਦੇ ਅੰਦਰ ਰਹਿਣਗੇ), ਤਾਂ ਨਿਰਸੰਦੇਹ ਓਹਨਾਂ ਨੂੰ (ਸਾਡੀ) ਸਹਾਇਤਾ ਪ੍ਰਾਪਤ ਹੋ ਜਾਏਗੀ ।

ਅਤੇ ਤੁਸੀਂ ਉਸ ਢੰਗ ਤੋਂ ਛੁੱਟ ਜੋ (ਅਨਾਥ ਦੇ ਹੱਕ ਵਿਚ) ਵਧੇਰੇ ਚੰਗਾ ਹੋਵੇ—(ਕਿਸੇ ਹੋਰ ਆਯੋਗ ਢੰਗ ਨਾਲ) ਅਨਾਥ ਦੇ ਧਨ-ਪਦਾਰਥ ਦੇ ਲਾਗੇ ਨਾ ਜਾਓ । ਇਥੋਂ ਤਕ ਕਿ ਓਹ ਆਪਣੀ ਪੱਕੀ ਆਧੂ ਨੂੰ ਪੁੱਜ ਜਾਣ, ਅਰਥਾਤ (ਤੁਸੀਂ ਆਪਣੇ) ਪ੍ਰਣ ਨੂੰ ਪੂਰਾ ਕੀਤਾ ਕਰੋ; (ਕਿਉਂਕਿ) ਹਰੇਕ ਪ੍ਰਣ ਬਾਰੇ ਨਿਰਸੰਦੇਹ (ਇਕ ਨਾ ਇਕ ਦਿਨ) ਪੁਛਗਿਛ ਕੀਤੀ ਜਾਏਗੀ ।

## ○ أَصْلَحُ الْجَنِّيُو

السَّادُّةُ ٩ : ١١

وَلَا تَقْتُلُوا الْأُولَاءِ كُفُّارَ خَشِيَّةً إِمْلَاقٍ . وَخُنْ  
بَرْزُ قُبْهُمْ وَ رَأْيَا لُكْمَهُ . إِنَّ قَتْلَهُمْ كَانَ خَطْأً  
كَبِيرًا ॥

وَلَا تَقْرَبُوا الرِّزْقَ إِنَّهُ كَانَ فِي جَهَنَّمَ ، وَ سَاءَ  
سَيِّلًا ॥

وَلَا تَقْتُلُوا النَّفَسَ الَّتِي حَرَّمَ اللَّهُ إِلَيْكُمْ  
وَمَنْ قَتَلَ مَظْلُومًا فَقَدْ جَعَلَنَا لَوْلَاهِ سُلْطَانًا فَلَدَ  
يُسْرِفُ فِي الْفَقْشِلِ إِنَّهُ كَانَ مَنْصُورًا ॥

وَكَ تَقْرَبُوا مَكَالَ الْيَتِيمِيِّو رَلَلَ بِالْتَّيِّنِ هِي  
آخِسَنُ حَثْيَ يَهْلُغُ آشَدَهُ . وَآذْفُوا بِالْعَنْهِيِّ  
إِنَّ الْعَنْهِيِّ كَانَ مَسْنُوًّا ॥

ਅਤੇ ਜਦ ਤੁਸੀਂ (ਕਿਸੇ ਨੂੰ ਕੁਝ) ਮਿਣ ਕੇ ਦੇਣ ਲੱਗੇ, ਤਾਂ ਮਿਣਤੀ ਪੂਰੀ ਦਿਆ ਕਰੋ ਅਤੇ (ਜਦ ਤੇਲ ਕੇ ਦੇਣ ਲੱਗੇ, ਤਾਂ ਵੀ) ਤਕਤੀ ਦੀ ਡੱਡੀ ਸਿੱਧੀ ਰੱਖ ਕੇ ਤੇਲਿਆ ਕਰੋ! ਇਹ ਗੱਲ ਸਭ ਨਾਲੋਂ ਚੰਗੀ ਹੈ ਅਤੇ ਸਿੱਟੇ ਦੇ ਲਿਹਾਜ਼ ਨਾਲ ਵੀ ਵੱਡੀ ਲਾਭਦਾਇਕ ਹੈ।

ਅਤੇ (ਹੋ ਸ੍ਰੋਤ !) ਜਿਸ ਗੱਲ ਦਾ ਤੈਨੂੰ ਪਤਾ ਨਾ ਹੋਵੇ, ਉਸ ਦੇ ਪਿੱਛੇ ਨਾ ਲੱਗਿਆ ਕਰ; (ਕਿਉਂਕਿ) ਕੰਨ, ਅੱਖ ਤੇ ਦਿਲ, ਏਹਨਾਂ ਸਭਨਾਂ ਥਾਰੇ (ਤੇਥੋਂ) ਪੁਛਗਿਛ ਕੀਤੀ ਜਾਏਗੀ।

ਅਤੇ ਧਰਤੀ ਉੱਤੇ ਆਕੜ ਕੇ ਨਾ ਤੁਰਿਆ ਕਰੋ; ਕਿਉਂਕਿ ਨਾ ਤਾਂ ਇਸ ਤਰ੍ਹਾਂ ਤੂੰ ਦੇਸ਼ ਦਾ ਅੰਤ ਪਾ ਸਕਦਾ ਹੈ; ਤੇ ਨਾ ਤੂੰ (ਇਸ ਤਰ੍ਹਾਂ ਆਪਣੀ ਜਾਤੀ ਦੇ) ਸਿਰਕਦ ਸਰਦਾਰ<sup>2</sup> ਦੀ ਉੱਚੀ ਪਦਵੀ ਨੂੰ ਪ੍ਰਾਪਤ ਹੋ ਸਕਦਾ ਹੈ।

ਏਹਨਾਂ (ਹੁਕਮਾਂ) ਵਿੱਚੋਂ ਹਰੇਕ (ਕਰਤਵ) ਦੀ ਭੱਤੀ ਸੂਰਤ ਤੇਰੇ ਸਾਜਨਹਾਰ ਤੇ ਪਾਲਨਹਾਰ ਦੇ ਨਜ਼ਦੀਕ ਵੱਡੀ ਅਯੋਗ ਹੈ; (ਸ: ੧੭, ਆ: ੩੨—੩੯)

وَأَوْفُوا الْكَيْلَ إِذَا كُلْتُمْ وَإِنْوًا بِالْقُسْطَاءِ  
الْمُحْسَنَةِ قِيمَهُ مُخْلِكَ حَيْرَةً أَحَسَنْ تَأْدِيلًا

وَلَا تَقْفُ مَا لَيْسَ لَكَ بِهِ عِلْمٌ، إِنَّ السَّمْعَةَ  
الْبَصَرَ وَالْقُوَّاتُ كُلُّ أُولَئِكَ كَانَ عَنْهُ مَشْوُلاً

وَلَا تَمْشِ في الْأَرْضِ مَرَحِّكًا، إِنَّكَ لَنْ تَثْرِيقَ  
الْأَرْضَ وَلَنْ تَبْلِغَ الْجِبَالَ طُولًا

كُلُّ ذِلِّكَ كَانَ سَيِّئَةً عِنْدَ رَبِّكَ مَكْرُوهًا  
بنی اسرائیل : ۳۹-۴۲

## ੧੨) ਇਸਲਾਮ ਧਰਮ ਦੀ ਆਰਥਕ ਪ੍ਰਣਾਲੀ ਦੇ ਮੁੱਖ ਸਿਧਾਂਤ

‘ਇਸਲਾਮ ਧਰਮ ਦੇ ਆਰਥਕ ਪ੍ਰਬੰਧ’ ਦਾ ਮੁਢਲਾ ਦ੍ਰਿਸ਼ਟੀ ਕੌਣ ਇਹ ਹੈ ਕਿ ਹਰ ਚੀਜ਼ ਦੀ ਅਸਲ ਮਲਕੀਅਤ ਦਾ ਅਧਿਕਾਰੀ ਅੱਲਾਹ ਹੀ ਹੈ, ਇਕ ਮਨੁੱਖ ਦੇ ਨਾਤੇ ਉਸਦੀ ਮਲਕੀਅਤ ਦਿਕ ਕਾਨੂੰਨੀ ਹੈਸੀਅਤ ਦੀ ਹੈ, ਇਸ ਕਾਨੂੰਨੀ ਹੈਸੀਅਤ ਅਨੁਸਾਰ ਉਹਨੂੰ ਜਾਇਦਾਦ (ਪ੍ਰਾਪਤੀ) ਦੇ ਇੰਤਨਿਕਾਲ, ਉਸ ਦੀ ਵਤਤੋਂ ਦਾ ਪੂਰਾ ਹੱਕ ਪ੍ਰਾਪਤ ਹੈ ਅਤੇ ਇਸ ਹੱਕ ਦੀ ਹਿਫਾਜ਼ਤ ਕੀਤੀ ਜਾਂਦੀ ਹੈ, ਪਰ ਇਸ ਮਲਕੀਅਤ ਦੀ ਅਸਲੀਅਤ ਕੇਵਲ ਆਚਰਨਕ ਐਹਿਦ ਤੇ ਇਕਰਾਰ ਉੱਤੇ ਹੈ, ਅਰਥਾਤ ਸਮਾਜ ਦੇ ਹਰ ਭਾਗ ਨੂੰ ਸਾਰੀ ਫੌਲਤ ਤੇ ਪੂਰਾ ਪੂਰਾ ਅਧਿਕਾਰ ਪ੍ਰਾਪਤ ਹੈ, ਕੇਵਲ ਇਸ ਐਹਿਦ ਤੇ ਇਕਰਾਰ ਦੇ ਇਕ ਹਿੱਸੇ ਨੂੰ ਇਕ ਕਾਨੂੰਨੀ ਸ਼ਕਲ ਦੇ ਦਿੱਤੇ ਗਈ ਹੈ ਅਤੇ ਕਾਨੂੰਨੀ ਮੰਜ਼ੂਰੀ ਨਾਲ ਇਸ ਹੱਕ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਹਾਂ, ਇਸ ਦੇ ਬਹੁਤੇ ਹਿੱਸੇ ਨੂੰ ਆਪਣੀ ਕੋਸ਼ਿਸ਼ ਦੁਆਰਾ ਸੁਰੱਕਸ਼ਤ ਕੀਤਾ ਜਾਂਦਾ ਹੈ, ਇਸ ਇੱਛਾ ਅਨੁਸਾਰ ਕਿ ਇਸਦੇ ਆਚਰਨਕ ਤੇ ਆਤਮਕ ਲਾਭ ਸਰਬ ਮਨੁੱਖਤਾ ਲਈ ਪ੍ਰਾਪਤ ਕੀਤੇ ਜਾਣ ।

---

ਅਤੇ (ਉਹ ਸਮਾਂ ਵੀ ਜਾਦ ਕਰੋ) ਜਦ ਕਿ ਅਸੀ ਸਾਰੇ ਫਰਿਸ਼ਤਿਆਂ ਨੂੰ ਇਹ ਕਿਹਾ ਸੀ ਕਿ ‘ਾਦਮ’ (ਦੀ ਸਾਜਨਾ ਦੇ ਧੰਨਵਾਦ ਵਜੋਂ ਅੱਲਾਹ) ਨੂੰ ਮੱਖਾ ਟੇਕੋ । ਤਾਂ “ਇਬਲੀਸ” ਤੋਂ ਛੁੱਟ ਸਾਰਿਆਂ ਨੇ ਮੱਖਾ ਟੇਕ ਦਿੱਤਾ ਸੀ । ਉਸ ਨੇ ਅਭਿਮਾਨ ਕੀਤਾ ਸੀ ।

وَلَذْقَنَّا إِلَيْنَا مُكَبَّكَةً أَسْجَدْنَا لَأَدَمَ فَسَجَدْنَا إِلَّا  
رَبِّنِيسْ مَآبِنِ

ਇਸ ਤੇ ਅਸੀਂ ("ਆਦਮ" ਨੂੰ) ਇਹ ਕਿਹਾ ਸੀ ਕਿ ਹੋ "ਆਦਮ"! ਇਹ ("ਇਬਲੀਸ") ਬੋਸ਼ਕ ਤੇਰਾ ਤੇ ਜੋ ਸਾਥੀਆਂ ਦਾ ਵੈਰੀ ਹੈ। ਸੋ ਤੁਹਾਨੂੰ ਦੋਹਾਂ (ਧੜਿਆਂ) ਨੂੰ ਬਾਗ ਵਿਚੋਂ ਨਾ ਕੱਢਵਾ ਦੇਵੇ ਕਿ ਇਸ ਦੇ ਸਿੱਟੇ ਵਿਚ ਤੂੰ (ਤੇ ਤੇਰਾ ਹਰੇਕ ਸਾਥੀ) ਬਿਪਤਾ ਵਿਚ ਫਸ ਜਾਏ।

ਬੋਸ਼ਕ ਇਸ (ਬਾਗ)<sup>1</sup> ਵਿਚ ਤੇਰੇ ਵਾਸਤੇ ਇਹ (ਨੀਅਤ) ਹੈ ਕਿ ਤੂੰ ਭੁਖਾ ਨਾ ਰਹੋਗਾ; (ਤੇ ਨਾ ਤੇਰੇ ਸਾਥੀ) ਅਤੇ ਤੂੰ ਨੰਗਾ ਨਹੀਂ ਰਹੋਗਾ।

ਤੂੰ ਪਿਆਸਾ ਨਹੀਂ ਰਹੋਗਾ; ਤੇ ਨਾ ਤੇਨੂੰ ਧੁੱਪ ਹੀ ਸਤਾਏਗੀ। (ਸ: ੨੦, ਆ: ੧੧੯—੧੨੦)

ਅਤੇ ਤੁਸੀਂ ਆਪਣੇ (ਭਰਾਵਾਂ ਦੇ<sup>੧</sup>) ਧਨ-ਪਦਾਰਥ ਆਪਸ ਵਿਚ (ਮਿਲ ਕੇ) ਵਿੰਗੇ ਟੇਡੇ (ਅਰਥਾਤ ਝੂਠ ਤੇ ਦਗ ਦੇ) ਢੰਗ ਨਾਲ ਖਾਣ ਦੇ ਜਤਨ ਨਾ ਕਰਨਾ ਤੇ ਨਾ ਉਸ (ਧਨ-ਪਦਾਰਥ) ਨੂੰ (ਇਸ ਲਈ) ਹਾਕਮਾਂ ਵਲ ਖਿੱਚ ਕੇ ਲੈ ਜਾਣਾ ਕਿ ਤੁਸੀਂ ਲੋਕਾਂ ਦੇ ਧਨ ਦਾ ਕੋਈ ਹਿੱਸਾ ਜਾਣਦੇ ਬੁਝਦੇ ਹੋਏ ਅਯੋਗ ਢੰਗ ਨਾਲ ਹਜਮ ਕਰ ਸਕੋ। (ਸ: ੨, ਆ: ੧੮੯)

ਹੋ ਸ਼ਰਧਾਲੂਚ! ਤੁਸੀਂ ਆਪਸ ਵਿਚ ਅਯੋਗ ਢੰਗ ਨਾਲ ਆਪਣਾ ਧਨ-ਪਦਾਰਥ ਨਾ ਖਾਇਆ ਕਰੋ। ਹਾਂ, ਇਹ ਯੋਗ ਹੈ ਕਿ (ਧਨ ਦਾ ਹਿੱਸਾ) ਪਰਸਪਰ ਰਜ਼ਮਹੰਦੀ ਨਾਲ ਵਣਜ-ਵਪਾਰ ਰਾਹੀਂ ਹੋਵੇ ਅਤੇ ਤੁਸੀਂ ਆਪਣੇ ਹੱਥੋਂ ਆਪਣਾ ਘਾਤ ਨਾ ਕਰੋ। ਬੋਸ਼ਕ ਅੱਲਾਹ ਤੁਹਾਡੇ ਉੱਤੇ (ਵੱਡਾ) ਮਿਹਰਬਾਨ ਹੈ।

(ਸ: ੪, ਆ: ੩੦)

فَقُلْنَا يَا آدَمُ إِنَّهُ زَانَ حَذَرَةً أَعْدَدْتَ وَلِكَ وَلِزَوْجِكَ  
فَلَا يَغْرِي جَنَّكُمَا مِنَ الْجَنَّةِ فَتَشَقَّىٰ

إِنَّكَ أَلَا تَنْهُو عَنْ فِينِمَا وَلَا تَنْهَىٰ

وَأَنَّكَ لَا تَظْهِمُ أَفِينِمَا وَلَا تَضْحِيٰ

طہ : ੧੨੦ - ੧੧੭

وَلَا تَأْكُلُوا آمَوَالَ كُمْ بَيْتَكُمْ بِالْبَاطِلِ وَ  
تُذْلُوْا بِهَا لَرِ الْحُكَّامَ لِتَأْكُلُوا فِرِيقًا مِنْ  
آمَوَالِ النَّاسِ بِالْأَثْمَةِ أَنْتُمْ تَعْلَمُونَ  
البقرة : ١٨٩

يَا أَيُّهَا الَّذِينَ آمَنُوا لَا تَأْخُلُوا آمَوَالَكُمْ  
بَيْتَكُمْ بِالْبَاطِلِ لَا لَهُ أَنْ تَكُونَ نِجَارَةً  
عَنْ تَرَاضٍ قِنْكُمْ وَلَا تَفْتَلُوْ أَنْفُسَكُمْ  
إِنَّ اللَّهَ كَانَ بِكُمْ رَّجِيمًا

النّاس : ٣٠

## ੧੩) ਜਿਹਾਦ

### [ਰੱਬ ਦੀ ਰਜ਼ਾ ਦੀ ਪ੍ਰਾਪਤੀ ਲਈ ਜਤਨ ਕਰਨੇ]

“ਜਿਹਾਦ” ਜਿਹਾਦ ਦਾ ਮਤਲਬ ਹੈ, ਅੱਲਾਹ ਦੀ ਮੁਹੱਬਤ ਪ੍ਰਾਪਤ ਕਰਨ ਲਈ ਆਪਣੀਆਂ ਭੈੜੀਆਂ ਕਾਮਨਾਵਾਂ ਨਾਲ ਯੁਧ ਕਰਨ ਵਿਚ ਲੱਗੇ ਰਹਿਣਾ । ਇਹ ਤਿੰਨ ਪ੍ਰਕਾਰ ਦਾ ਹੈ:-

- 1) ਆਪਣੇ ਪ੍ਰਗਟ ਵੈਰੀ ਨਾਲ ਜੰਗ ਕਰਨਾ ।
- 2) ਸੈਤਾਨ ਨਾਲ ਜੰਗ ਕਰਨਾ ।
- 3) ਭੈੜੀਆਂ ਕਾਮਨਾਵਾਂ ਨਾਲ ਜੰਗ ਕਰਨਾ ।

ਕੁਰਾਨ ਮਜ਼ਿਦ ਵਿਚ ਵਰਨਣ ਹੈ ਕਿ ਜਦ ਜੰਗ ਸ਼ੁਰੂ ਹੋ ਜਾਏ, ਤਾਂ ਉਹ ਅਜਿਹੇ ਢੰਗ ਨਾਲ ਲੜੀ ਜਾਏ, ਕਿ ਜਾਨੀ ਤੇ ਜਾਇਦਾਦ ਦਾ ਘਟ ਤੋਂ ਘਟ ਨੁਕਸਾਨ ਹੋਵੇ ਅਤੇ ਇਹ ਕਿ ਧਿਰਨਾ ਤੇ ਦੁਸ਼ਮਨੀਆਂ ਨੂੰ ਛੇਤੀ ਤੋਂ ਛੇਤੀ ਖਤਮ ਕਰਕੇ ਜੰਗ ਬੰਦ ਕਰ ਦਿੱਤੀ ਜਾਏ ।

ਓਹਨਾਂ ਲੋਕਾਂ ਨੂੰ—ਜਿਨ੍ਹਾਂ ਨਾਲ ਬਿਨਾਂ ਕਿਸੇ ਕਾਰਣ ਦੇ ਯੁਧ ਕੀਤਾ ਜਾ ਰਿਹਾ ਹੈ—(ਲੜਾਈ ਕਰਨ ਦੀ) ਪੁਲ੍ਹ ਦਿੱਤੀ ਗਈ ਹੈ; ਕਿਉਂਕਿ ਓਹਨਾਂ ਉੱਤੇ ਵੱਡਾ ਜੁਲਮ ਕੀਤਾ ਗਿਆ ਹੈ, ਅਰਥਾਤ ਅੱਲਾਹ ਓਹਨਾਂ ਦੀ ਸਹਾਇਤਾ ਕਰਨ ਤੇ ਸਮਰਥ ਹੈ ।

أَذْنَ لِلَّوِينَ يُقْتَلُونَ بِأَئْمَمْ ظُلْمُوا، وَلَكَ  
اللَّهُ عَلَى نَصْرٍ وَمَلَقَدِيرُ

(ਇਹ ਓਹ ਲੋਕ ਹਨ) ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਣ ਦੇ ਕੇਵਲ ਇੰਨਾਂ ਹੀ ਕਹਿਣ ਤੇ ਕਿ ਅੱਲਾਹ ਹੀ ਸਾਡਾ ਸਾਜਨਹਾਰ ਤੇ ਪਾਲਨਹਾਰ ਹੈ, ਘਰੋਂ ਬੇਘਰ ਕੀਤਾ ਗਿਆ ਹੈ । ਜੇ ਅੱਲਾਹ ਓਹਨਾਂ ਇਨਕਾਰੀਆਂ

إِلَّا ذِيَّنَ أُخْرِجُوا مِن دِيَارِهِمْ يَعْنِي رَحْقٌ  
لَاّلَّا آنِ يَقُولُوا رَبُّنَا اللَّهُ، وَلَوْلَا دَفْنُ

ਵਿੱਚੋਂ ਕਈਆਂ ਨੂੰ ਕਈਆਂ ਰਾਹੀਂ (ਸ਼ਰਾਰਤਾਂ ਕਰਨ ਤੋਂ) ਨਾ ਰੋਕਦਾ, ਤਾਂ (ਈਸਾਈਆਂ ਦੇ) ਸਾਰੇ ਗਿਰਜੇ, ਯਹੂਦੀਆਂ ਦੇ ਸਾਰੇ ਧਰਮ-ਮੰਦਿਰ ਅਤੇ ਮੁਸਲਮਾਨਾਂ ਦੀਆਂ ਸਾਰੀਆਂ ਮਸੀਤਾਂ—ਜਿਨ੍ਹਾਂ ਵਿਚ ਵਧੇਰੇ ਅੱਲਾਹ ਦਾ ਹੀ ਸਿਮਰਣ ਕੀਤਾ ਜਾਂਦਾ ਹੈ—ਦਾਹ ਦਿੱਤੀਆਂ ਜਾਂਦੀਆਂ। ਬੇਸ਼ਕ ਅੱਲਾਹ ਉਸ ਦਾ ਸਹਾਇ ਹੋਵੇਗਾ, ਜੋ ਉਸ (ਦੇ ਦੀਨ) ਦੀ ਸਹਾਇਤਾ ਕਰੇਗਾ। ਬੇਸ਼ਕ ਅੱਲਾਹ ਵੱਡਾ ਬਲਵਾਨ ਤੇ ਯੁਕਤੀ ਮਾਨ ਹੈ। (ਸ: ੨੨, ਅ: ੪੦, ੪੧)

ਅੱਲਾਹ ਤੁਹਾਨੂੰ ਓਹਨਾਂ ਲੋਕਾਂ ਨਾਲ ਭਲਾਈ ਕਰਨ ਤੇ ਨਿਆਂ ਪੂਰਬਕ ਵਰਤਾਉ ਕਰਨ ਤੋਂ ਨਹੀਂ ਰੋਕਦਾ, ਜੋ ਤੁਹਾਡੇ ਨਾਲ ਧਰਮ ਵਿਚ ਮਤਿਭੇਦ ਹੋਣ ਦੇ ਕਾਰਣ ਨਹੀਂ ਲੜਦੇ ਅਤੇ ਜਿਨ੍ਹਾਂ ਨੇ ਤੁਹਾਨੂੰ ਦੇਸ-ਨਿਕਾਲਾ ਨਹੀਂ ਦਿੱਤਾ। ਅੱਲਾਹ ਨਿਆਇਆਰੀਆਂ ਨੂੰ ਪਸੰਦ ਕਰਦਾ ਹੈ।

ਅੱਲਾਹ ਤੁਹਾਨੂੰ ਕੇਵਲ ਓਹਨਾਂ ਲੋਕਾਂ (ਨਾਲ ਮਿੱਤਰਤਾ ਕਰਨ) ਤੋਂ ਰੋਕਦਾ ਹੈ, ਜਿਨ੍ਹਾਂ ਨੇ ਤੁਹਾਡੇ ਨਾਲ ਧਰਮ ਵਿਚ ਮਤਿਭੇਦ ਹੋਣ ਦੇ ਕਾਰਣ ਯੁੱਧ ਕੀਤਾ ਹੈ, ਅਤੇ ਜਿਨ੍ਹਾਂ ਨੇ ਤੁਹਾਨੂੰ ਘਰੋਂ ਬੇਘਰ ਕੀਤਾ ਹੈ, ਜਾਂ ਤੁਹਾਨੂੰ ਬੇਘਰ ਕਰਨ ਵਿਚ ਤੁਹਾਡੇ ਦੂਜੇ ਵੇਰੀਆਂ ਦੀ ਸਹਾਇਤਾ ਕੀਤੀ ਹੈ ਅਤੇ ਜੋਹੜੇ ਲੋਕ ਵੀ ਅਜੇਹੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ, ਉਹ ਜਾਲਮ ਹਨ। (ਸ: ੯੦, ਆ: ੯, ੧੦)

ਹੋ ਸ਼ਰਧਾਲੂਚ! ਕੀ ਮੈਂ ਤੁਹਾਨੂੰ ਇਕ ਅਜਿਹਾ ਵਣਜ ਦੱਸਾ, ਜੋ ਤੁਹਾਨੂੰ ਘੱਟ ਕਸ਼ਟ ਤੋਂ ਬਚਾ ਸਕੇ?।

(ਉਹ ਵਣਜ ਇਹ ਹੈ ਕਿ) ਤੁਸੀਂ ਅੱਲਾਹ ਤੇ ਉਸ ਦੇ ਰਸੂਲ ਤੇ ਸ਼ਰਧਾ ਧਾਰਨ ਕਰ ਲਓ, ਅਰਥਾਤ ਅੱਲਾਹ ਦੇ ਰਾਹ ਵਿਚ ਆਪਣੇ ਧਨ ਤੇ ਤਨ ਦੁਆਰਾ

اَنْتَوْالنَّاسُ بِنَفْسَهُمْ يَتَغْضِبُ لَهُمْ مَا  
صَوَّا مِعَهُ وَيَتَعَزَّزُ وَصَلَوَاتٌ وَسَجْدَةٌ كُلُّ  
فِيهَا اشْكُونْكَثِيرٌ اَمَّا مَنْ  
يَنْصُرُهُ مَرَأَةُ اللَّهِ لَقَوْيٌ عَزِيزٌ  
الحج: ٢٠ - ٢١

لَا يَنْهِمُكُمُ اللَّهُ عَنِ الَّذِينَ لَمْ يُقَاتِلُوكُمْ فِي  
الْحَوْلِ وَلَمْ يُخْرُجُوكُمْ مِنْ دِيَارِكُمْ أَنْ  
تَبَرُّهُمْ وَتُقْسِطُوا لَيْهِمْ مَرَأَةُ اللَّهِ يُحِبُّ  
الْمُقْسِطِيْنَ ○

إِنَّمَا يَنْهَاكُمُ اللَّهُ عَنِ الَّذِينَ قَاتَلُوكُمْ فِي  
الْحَوْلِ وَأَخْرَجُوكُمْ مِنْ دِيَارِكُمْ وَظَاهِرًا عَلَى  
لَا خَرَاجُكُمْ أَنْ تَوَوْهُمْ ۝ وَمَنْ يَتَوَوَّهُمْ  
فَأُولَئِكَ هُمُ الظَّالِمُونَ ○

المستحبة: ١٠-٩

يَا أَيُّهَا الَّذِينَ آمَنُوا هَلْ أَدُلُّ كُمْ عَلَى تِجَارَةٍ  
تُنْجِنِكُمْ مِنْ عَذَابِ أَلِيمٍ ○

تُؤْمِنُونَ بِاللَّهِ وَرَسُولِهِ وَتُجَارِيْدُونَ فِي  
سَيِّئِ الْأَعْمَالِ مَا نَهَاكُمْ أَنْفُسُكُمْ ذِلْكُمْ خَيْرٌ

ਜਹਾਦ ਕਰੋ। ਜੇ ਤੁਸੀਂ ਜਾਣਕਾਰ ਹੋ, ਤਾਂ ਇਹ ਗੱਲ  
ਤੁਹਾਡੇ ਲਈ ਚੰਗੀ ਹੈ। (ਸ: ۶۹, ਆ: ۹۹, ۹۲)

ਅਤੇ ਓਹ ਲੋਕ ਜੋ ਸਾਨੂੰ ਮਿਲਣ ਦੀ ਆਸ ਰੱਖਦੇ  
ਹਨ, ਅਸੀਂ ਉਹਨਾਂ ਨੂੰ ਨਿਰਸ਼ਦੇਹ ਆਪਣੇ ਮਾਰਗ  
ਵਲ ਆਉਣ ਦਾ ਬਲ ਦੇ ਦਿੰਦੇ ਹਾਂ ਅਤੇ ਬੇਸ਼ੱਕ  
ਅੱਲਾਹ ਪਰਉਪਕਾਰੀਆਂ ਦੇ ਹੀ ਅੰਗ-ਸੰਗ ਹੈ।

(ਸ: ۲۶, ਆ: ۹۰)

ਜਿਨ੍ਹਾਂ ਲੋਕਾਂ ਨੇ ਸਰਧਾ ਧਾਰ ਲਈ ਹੈ ਤੇ ਜਿਨ੍ਹਾਂ ਨੇ  
ਹਿਜਰਤ ਕੀਤੀ ਹੈ, (ਫੇਰ) ਅੱਲਾਹ ਦੇ ਮਾਰਗ ਵਿਚ  
ਆਪਣੇ ਧਨ ਤੇ ਤਨ ਦੁਆਰਾ ਜਹਾਦ ਵੀ ਕੀਤਾ  
ਹੈ। ਅੱਲਾਹ ਦੇ ਨਜ਼ਦੀਕ ਉਹਨਾਂ ਦਾ ਵੱਡਾ ਦਰਜਾ  
ਹੈ ਅਤੇ ਉਹੋ ਹੀ ਸਫਲ ਹੋਣਗੇ।

ਬੇਸ਼ੱਕ ਅੱਲਾਹ ਨੇ ਸਰਧਾਲੂਆਂ ਦਾ ਤਨ, ਮਨ ਤੇ  
ਧਨ (ਇਸ ਬਚਨ ਦੁਆਰਾ) ਸਵਰਗ ਦੇ ਵਟਾਂਦਰੇ  
ਵਿਚ ਖਰੀਦ ਲਿਆ ਹੈ; (ਕਿਉਂਕਿ) ਉਹ ਅੱਲਾਹ  
ਦੇ ਰਾਹ ਵਿਚ ਲੜਦੇ ਹਨ। ਸੋ (ਜਾਂ ਤਾਂ ਉਹ)  
ਆਪਣੇ ਵੈਰੀਆਂ ਨੂੰ ਮਾਰਦੇ ਹਨ ਤੇ ਜਾਂ ਆਪ ਮਾਰੇ  
ਜਾਂਦੇ ਹਨ। ਇਹ (ਸਵਰਗ) ਇਕ ਅਮਿਹਾ ਬਚਨ  
ਹੈ, ਜੋ ਉਸ (ਪ੍ਰਭੂ) ਲਈ ਵੱਡਾ ਜਰੂਰੀ ਹੈ,  
(ਅਰਥਾਤ ਜਿਸ ਦਾ ਵਰਣਨ) ਤੌਰੇਤ ਤੇ ਅੰਜ਼ੀਲ  
(ਵਿਚ ਵੀ ਕੀਤਾ ਗਿਆ ਹੈ) ਅਤੇ ਕੁਰਾਨ ਵਿਚ  
(ਵੀ), ਅਰਥਾਤ ਅੱਲਾਹ ਤੋਂ ਵਧ ਕੇ ਕੇਣ ਆਪਣਾ  
ਬਚਨ ਪੂਰਾ ਕਰ ਸਕਦਾ ਹੈ? ਸੋ ਹੇ ਸਰਧਾਲੂਓ!  
(ਤੁਸੀਂ) ਆਪਣੇ ਇਸ ਵਣਜ ਤੇ (ਜੋ ਤੁਸੀਂ ਕੀਤਾ  
ਹੈ) ਵੱਡੇ ਖੁਸ਼ ਹੋਵੋ। ਏਹੋ ਹੀ ਉਹ ਵੱਡੀ ਸਫਲਤਾ  
ਹੈ, (ਜਿਸ ਦਾ ਸਰਧਾਲੂਆਂ ਨਾਲ ਇਕਰਾਰ ਕੀਤਾ  
ਗਿਆ ਸੀ)। (ਸ: ۸, ਆ: ۲۰, ۹۹)

ਸਰਧਾਲੂਆਂ ਵਿੱਚੋਂ ਅਜੇਹੇ (ਪਿੱਛੇ) ਬੇਠੇ ਰਹਿਣ  
ਵਾਲੇ, ਜਿਨ੍ਹਾਂ ਨੂੰ ਕੱਈ ਬੇਦ ਨਹੀਂ ਪੁੱਜਾ, ਅਤੇ

لَّهُمَّ إِنْ كُنْتَ مُعْلِمًا فَتَعْلِمْنَا

الصف : ۱۲ - ۱۱

وَإِنْ لَكُنْتَ مُهْدِيًّا فَنَهْدِنَا  
سُبْلَنَا، وَإِنَّ اللَّهَ لَكُمْ أَلْمَعُ الْمُحْسِنِينَ ۝

العنکبوت : ۷۰

أَلَّذِينَ آتَيْنَا وَهَا جَرْدًا وَجَاهَدُوا فِي  
سَبِيلِ اللَّهِ يَا مَوْلَاهُمْ وَآتَنَا فِيهِمْ أَعْظَمُ  
دَرَجَةً عِنْدَ أَنْتَ وَأُولَئِكَ هُمُ الْفَارِزُونَ ۝

التوبہ : ۲۰

إِنَّ اللَّهَ أَشَّرَى مِنَ الْمُؤْمِنِينَ أَنْفُسَهُمْ  
وَأَمْوَالَهُمْ بِأَنَّ لَهُمُ الْجَنَّةَ، يُقَاتِلُونَ فِي  
سَبِيلِ اللَّهِ يُقْتَلُونَ وَيُقْتَلُونَ وَغَدَّا  
عَلَيْهِ حَقًّا فِي التَّوْرَةِ وَالْأَنْجِيلِ وَ  
الْقُرْآنِ، وَمَنْ آتَى وَفْدًا مِنَ اللَّهِ  
فَأَسْبَبَ شِرًّا وَإِبَانَ عِكْرًا مَا يَعْتَمِدُهُ،  
وَذَلِكَ هُوَ الْفَوْزُ الْعَظِيمُ ۝

التوبہ : ۱۱۱

لَا يَسْتَوِي الْقَاعِدُونَ مِنَ الْمُؤْمِنِينَ غَيْرُ

ਆਪਣੇ ਤਨ, ਮਨ ਨਾਲ ਅੱਲਾਹ ਦੇ ਰਾਹ ਵਿੱਚ  
 ਯੁਧ ਕਰਨ ਵਾਲੇ, ਇੱਕੋ ਜੇਹੇ ਨਹੀਂ (ਹੋ ਸਕਦੇ)।  
 ਅੱਲਾਹ ਨੇ ਆਪਣੇ ਤਨ, ਮਨ ਨਾਲ ਯੁਧ ਕਰਨ  
 ਵਾਲਿਆਂ ਨੂੰ (ਪਿੱਛੇ) ਬੈਠੇ ਰਹਿਣ ਵਾਲਿਆਂ ਉੱਤੇ  
 ਦਰਜੇ ਵਿਚ ਵਿਸ਼ੇਸ਼ਤਾ ਦਿੱਤੀ ਹੈ, ਅਰਥਾਤ  
 ਸਾਰਿਆਂ ਨਾਲ ਅੱਲਾਹ ਨੇ ਭਲਾਈ ਦਾ ਬਰਨ  
 ਕੀਤਾ ਹੈ ਅਤੇ ਅੱਲਾਹ ਨੇ ਯੁਧ ਕਰਨ ਵਾਲਿਆਂ ਨੂੰ  
 (ਪਿੱਛੇ) ਬੈਠੇ ਰਹਿਣ ਵਾਲਿਆਂ ਉੱਤੇ (ਬਹੁਤ) ਵੱਡੇ  
 ਫਲ ਦਾ ਬਰਨ ਦੇ ਕੇ (ਜ਼ਰੂਰ) ਵਿਸ਼ੇਸ਼ਤਾ  
 ਦਿੱਤੀ ਹੈ। (ਸ: 8, ਆ: ੯੯)

أُولَئِي الصَّرْكَ وَالْمُجَاهِدُونَ فِي سَبِيلِ اللَّهِ  
 يَا مَوَالِيهِمْ وَآنفُسِهِمْ، فَصَلَّى اللَّهُ عَلَيْهِ وَسَلَّمَ  
 يَا مَوَالِيهِمْ وَآنفُسِهِمْ عَلَى الْقُوَّتَيْنِ دَرْجَةٌ وَ  
 كُلُّاً وَعَدَ اللَّهُ الْحُسْنَى، وَ فَصَلَّى اللَّهُ  
 عَلَى الْجُهُودَيْنِ عَلَى الْقُوَّتَيْنِ أَجْرًا عَظِيمًاً  
 النَّسَاءٌ ۖ ۹۶

## ੧੪) ਸ਼ਰਧਾਲੂਆਂ ਦੇ ਚਰਿੱਤਰ

ਕੁਰਆਨ ਮਜੀਦ ਅੱਲਾਹ ਉੱਤੇ ਵਿਸ਼ਵਾਸ ਰੱਖਣ ਦੀ ਲੋੜ ਨੂੰ ਵਰਨਣ ਕਰਦਾ ਹੈ ਅਤੇ ਉਹਦੀ ਹੋਂਦ ਦੇ ਸਬੂਤਾਂ ਵਲ ਧਿਆਨ ਦਿਵਾਉਂਦਾ ਹੈ। ਕੁਰਆਨ ਮਜੀਦ ਇਸ ਗਲ ਤੇ ਵੀ ਜੋਰ ਦਿੰਦਾ ਹੈ ਕਿ ਅਲੱਹ ਆਪਣੇ ਹੁਕਮਾਂ ਨੂੰ ਅਕਾਸ਼ਬਾਣੀ ਦੁਆਰਾ ਉਤਾਰਦਾ ਹੈ, ਜੇ ਕਰ ਅਲੱਹ ਆਪਣ ਗੁਣਾਂ ਦਾ ਪ੍ਰਗਟਾ ਕਰਨਾ ਪੈਗੰਬਰਾਂ ਅਤੇ ਉਹਨਾਂ ਦੇ ਮੰਨਣ ਵਾਲਿਆਂ ਦੁਆਰਾ ਬੰਦ ਕਰ ਦੇਵੇ, ਤਾਂ ਅਲੱਹ ਦੀ ਹੋਂਦ ਉੱਤੇ ਜਿਹੜਾ ਪੱਕਾ ਯਕੀਨ ਪੈਦਾ ਹੋ ਸਕਦਾ ਹੈ ਉਹ ਉੱਕੜਾ ਹੀ ਸਮਾਪਤ ਹੋ ਜਾਏ, ਇਸ ਲਈ ਇਹ ਜ਼ਰੂਰੀ ਹੈ ਕਿ ਜਦ ਤੌਕ ਮਨੁੱਖ ਦੀ ਪੈਦਾਇਸ਼ ਦਾ ਸਿਲਸਿਲਾ ਚਲ ਰਿਹਾ ਹੈ ਅਲੱਹ ਦੀ ਵਹੀ(ਅਕਾਸ਼ਬਾਣੀ) ਦਾ ਸਿਲਸਿਲਾ ਵੀ ਮਨੁੱਖਾਂ ਵਿਚ ਜਾਰੀ ਰਹ੍ਯੇ ਜਾਣ।

ਅਤੇ ਓਹ ਲੋਕ ਅਜੇਹੇ ਹੁੰਦੇ ਹਨ ਕਿ ਅੱਲਾਹ ਤੋਂ ਛੁੱਟ ਕਿਸੇ ਹੋਰ ਇਸ਼ਟ ਦੀ ਪੂਜਾ ਨਹੀਂ ਕਰਦੇ ਤੇ ਨਾ ਕਿਸੇ ਜਿੰਦ ਨੂੰ—ਜਿਸ ਦਾ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੋਇਆ ਹੈ—ਕਤਲ ਹੀ ਕਰਦੇ ਹਨ—ਛੁੱਟ (ਸਰੀਅਤ ਵੱਲੋਂ ਮਿਲੇ) ਅਧਿਕਾਰ ਦੇ ਅਤੇ ਨਾ ਵਿਭਰਾਰ ਕਰਦੇ ਹਨ, ਅਰਥਾਤ ਜਿਹੜਾ ਪ੍ਰਾਣੀ ਅਜੇਹੇ ਕੁਕਰਮ ਕਰੇਗਾ, ਉਹ ਆਪਣੇ ਪਾਪ ਦਾ ਦੰਡ ਭੁਗਤੇਗਾ।

ਕਿਆਮਤ ਦੇ ਦਿਹਾੜੇ ਉਸ ਲਈ ਵਧੇਰੇ ਕਸ਼ਟ ਤਿਆਰ ਕੀਤਾ ਜਾਏਗਾ ਤੇ ਉਹ ਉਸ ਵਿਚ ਹੀਣਾ ਹੋ ਕੇ ਹੀ ਰਹੇਗਾ।

ਛੁੱਟ ਇਸ ਦੇ ਕਿ ਜੋ ਪਸਚਾਤਾਪ ਕਰ ਕੇ ਸ਼ਰਧਾ

وَ الْأُذْيَنَ لَا يَدْعُونَ مَعَ اسْتِوْرَلِهَا أَخْرَى وَ لَا  
يَقْتُلُونَ التَّفَسَ الَّتِي حَرَمَ اللَّهُ لِأَلِيَّا بِالْحَقِّ وَ  
لَا يَرْثُنُونَ وَ مَنْ يَفْعَلْ ذَلِكَ يَلْعَنْ أَنَّكَ مَاهٌ

يُضَعَّفَ لَهُ الْعَدَابُ يَوْمَ الْقِيَمَةِ وَ يَخْلُدُ  
فِيهِ مُهَاجِنًا

إِنَّمَنْ تَابَ وَ آمَنَ وَ عَمِلَ عَمَلًا صَالِحًا

ਧਾਰਨ ਕਰ ਲਏਗਾ ਅਤੇ ਯਥਾਹੋਗ ਸੁਭ ਕਰਮ  
ਕਰੇਗਾ। ਸੋ ਏਹ ਲੋਕ ਅਜੇਹੇ ਹੀ ਹੋਣਗੇ ਕਿ ਜਿਨ੍ਹਾਂ  
ਦੀਆਂ ਬੁਰਾਈਆਂ ਨੂੰ ਅੱਲਾਹ ਭਲਾਈਆਂ ਨਾਲ  
ਬਦਲ ਦੇਵੇਗਾ, ਅਰਥਾਤ ਅੱਲਾਹ ਵੱਡਾ ਬਖਸ਼ਣਹਾਰ  
ਤੇ ਕਿਰਪਾ-ਨਿਪਾਨ ਹੈ।

ਅਰਥਾਤ ਜੋ ਪ੍ਰਾਣੀ ਪਸਚਾਤਾਪ ਕਰ ਕੇ ਸੁਭ ਕਰਮ  
ਕਰਦਾ ਹੈ, ਉਹੋ ਹੀ ਅੱਲਾਹ ਵਲ ਸੱਚੇ ਦਿਲੋਂ  
ਆਉਂਦਾ ਹੈ।

ਅਤੇ ਓਹ ਵੀ, (ਅੱਲਾਹ ਦੇ ਭਗਤ-ਜਨ ਹਨ) ਜੋ  
ਕਦੇ ਵੀ ਝੂਠੀਆਂ ਗਵਾਹੀਆਂ ਨਹੀਂ ਦਿੰਦੇ ਤੇ  
ਜਦ ਓਹ ਨਿਕੰਮੀਆਂ ਗੱਲਾਂ ਕੋਲੋਂ ਲੰਘਦੇ ਹਨ,  
ਤਾਂ ਭਲੇ ਮਾਣਸਾਂ ਵਾਂਗ (ਓਹਨਾਂ ਵਿਚ ਸ਼ਾਪਲ  
ਹੋਣ ਤੋਂ ਬਿਨਾਂ) ਲਘ ਜਾਂਦੇ ਹਨ।

ਓਹ ਲੋਕ ਵੀ, ਕਿ ਜਦ ਓਹਨਾਂ ਨੂੰ ਓਹਨਾਂ ਦੇ  
ਸਾਜਨਹਾਰ ਤੇ ਪਾਲਨਹਾਰ ਦੀਆਂ ਆਇਤਾਂ ਚੇਤੇ  
ਕਰਾਈਆਂ ਜਾਂਦੀਆਂ ਹਨ, ਤਾਂ ਓਹਨਾਂ ਨਾਲ  
ਅੰਨ੍ਹਾਂ ਤੇ ਬੋਲਿਆਂ ਵਾਲਾ ਵਰਤਾਓ ਨਹੀਂ  
ਕਰਦੇ।

ਅਤੇ ਓਹ ਲੋਕ ਵੀ (ਪ੍ਰੇਰ ਦੇ ਭਗਤ-ਜਨ ਹਨ), ਜੋ  
ਇਹ ਕਹਿੰਦੇ ਰਹਿੰਦੇ ਹਨ ਕਿ ਹੇ ਸਾਡੇ ਸਾਜਨਹਾਰ  
ਤੇ ਪਾਲਨਹਾਰ ! ਸਾਨੂੰ ਸਾਡੀਆਂ ਤੀਵੀਆਂ ਵੱਲੋਂ  
ਤੇ ਸਾਡੀਆਂ ਸੰਤਾਨਾਂ ਵੱਲੋਂ ਸਾਨੂੰ ਅੱਖਾਂ ਦੀ ਠੰਢਕ  
ਬਖਸ਼, ਅਰਥਾਤ ਸਾਨੂੰ ਸੰਜਮੀਆਂ ਦਾ ਆਗੂ<sup>1</sup>  
ਬਣਾ।

ਏਹਨਾਂ ਲੋਕਾਂ ਨੂੰ ਹੀ ਏਹਨਾਂ ਦੇ ਭਲਾਈਆਂ ਤੇ  
ਪੱਕੇ ਰਹਿਣ ਦੇ ਵਟਾਂਦਰੇ ਵਿਚ (ਸਵਰਗ ਵਿਚ)  
ਉੱਚੀਆਂ ਅਟਾਰੀਆਂ ਦਿੱਤੀਆਂ ਜਾਣਗੀਆਂ ਤੇ  
ਏਹਨਾਂ ਨੂੰ ਉਸ ਵਿਚ ਅਰਦਾਸਾਂ ਵੀ ਪ੍ਰਾਪਤ ਹੋਣ-  
ਗੀਆਂ, ਅਰਥਾਤ ਸਲਾਮਤੀ ਦੇ ਸੁਨੇਹੇ ਵੀ  
ਮਿਲਣਗੇ।

فَأُولَئِكَ يُبَشِّرُونَ اللَّهُ سَيِّدُهُمْ حَسَنَتْهُ  
كَانَ اللَّهُ عَفْوًا رَّحِيمًا ۝

وَمَنْ تَابَ وَعَمِلَ صَالِحًا فَإِنَّهُ يَسْتُؤْبُطْ رَبَّ الْأَنْوَارِ  
مَتَّأْبَأً ۝

وَالَّذِينَ لَا يَشْهَدُونَ الرُّؤْرَ، وَلَدَّا مَرْءُوا بِاللَّغْوِ  
مَرْءُوا بِكَرَامَةٍ ۝

وَالَّذِينَ لَذَّا دُكَرُوا بِأَيْتِ رَبِّهِمْ لَمْ يَخْرُجُوا  
عَلَيْهِمَا صُنْقاً وَعُنْصِيَّاً ۝

وَالَّذِينَ يَقُولُونَ رَبَّنَا هُبْ لَنَا مِنْ أَذْوَاجِنَا  
ذُرِّيَّتَا قُرْرَةَ آغْيُّنِ وَأَجْعَلْنَا لِلْمُمْتَقِينَ  
إِمَاءَ ۝

أُولَئِكَ يُجْزَوُنَ الْعُرْفَةَ بِمَا صَبَرُوا وَبِلَقَوْنَ  
فِيهَا تَحْيَيَّةٌ وَسَلَمًا ۝

ਏਹ ਉਸ ਵਿਚ ਸਦਾ ਹੀ ਰਹਿਣਗੇ । ਉਹ (ਸਵਰਗ) ਆਰਜੀ ਟਿਕਾਣੇ ਦੇ ਲਿਹਾਜ਼ ਨਾਲ ਵੀ ਵੱਡਾ ਚੰਗਾ ਹੈ ਤੇ ਪੱਕੇ ਟਿਕਾਣੇ ਦੇ ਤੌਰ ਤੇ ਵੀ (ਵੱਡਾ ਚੰਗਾ ਹੈ) ।

(ਹੀ ਰਸੂਲ !) ਜੂੰ ਓਹਨਾਂ ਨੂੰ ਇਹ ਕਹਿ ਦੇ ਕਿ ਮੇਰੇ ਸਾਜਨਹਾਰ ਤੇ ਪਾਲਨਹਾਰ ਨੂੰ ਤੁਹਾਡੀ ਕੀ ਪਰਵਾਹ ਹੈ ? ਜੇ ਤੁਹਾਡੇ ਵੱਲੋਂ ਅਰਦਾਸ (ਤੇ ਬਖਸ਼ਿਸ਼ ਦੀ ਮੰਗ) ਨਾ ਕੀਤੀ ਜਾਏ ? ਸੋ ਜਦ ਤੁਸੀਂ ਪ੍ਰਭੂ ਦੇ ਸੁਨੋਹੇ ਦੀ ਨਿੰਦਾ ਕੀਤੀ ਹੈ, ਤਾਂ (ਹੁਣ) ਉਸ ਦਾ ਕਸ਼ਟ ਤੁਹਾਡੇ ਨਾਲ ਸੰਬੰਧਿਅਾ ਹੀ ਰਹੇਗਾ । (ਸ: ੨੫, ਆ: ੯੯—੧੮)

(ਪੂਰਨ) ਸ਼ਰਧਾਲੂ ਸਫਲ ਹੋ ਗਏ ਹਨ ।

ਓਹ (ਸ਼ਰਧਾਲੂ) ਜੋ ਆਪਣੀਆਂ ਨਿਮਾਜ਼ਾਂ ਵਿਚ ਨਿਮਰਤਾ ਧਾਰਨ ਕਰਦੇ ਹਨ ।

ਜੇ ਨਿਗੁਣੀਆਂ ਗੱਲਾਂ ਤੋਂ ਮੁੰਹ ਮੋੜਦੇ ਹਨ । ੧੪।

ਅਤੇ ਜੇ ਜਕਾਤ (ਲਗਾਤਾਰ) ਦਿੰਦੇ ਰਹਿੰਦੇ ਹਨ ।

ਗਾਤੇ ਜੇ ਆਪਣੇ ਕਾਮ-ਇਦਰਿਆਂ ਦੀ ਰਾਖੀ ਕਰਦੇ ਹਨ ।

ਛੁੱਟ ਆਪਣੀਆਂ ਤੀਵੀਆਂ ਦੇ, ਜਾਂ ਜਿਨ੍ਹਾਂ ਦੇ ਮਾਲਕ ਓਹਨਾਂ ਦੇ ਸੱਜੇ ਹੱਥੀ ਹੁੰਦੇ ਹਨ । ਸੋ ਬੇਸ਼ੱਕ ਓਹਨਾਂ ਦਾ ਕੋਈ ਅਪਮਾਨ ਨਹੀਂ ਕੀਤਾ ਜਾਏਗਾ ।

ਅਤੇ ਜੇਹੜੇ ਲੋਕ ਇਸ ਤੋਂ ਛੁੱਟ ਕਿਸੇ ਹੋਰ ਗੱਲ ਦੀ ਇੱਛਾ ਕਰਦੇ ਹਨ, ਓਹ ਵਧੀਕੀ ਕਰਨ ਵਾਲੇ ਹੋਣਗੇ ।

ਅਤੇ ਓਹ ਲੋਕ, (ਅਰਥਾਤ ਪੂਰਨ ਸ਼ਰਧਾਲੂ) ਜੋ ਆਪਣੀਆਂ ਅਮਾਨਤਾਂ ਅਤੇ ਆਪਣੇ ਬਚਨਾਂ ਦਾ ਵੱਡਾ ਧਿਆਨ ਰੱਖਦੇ ਹਨ ।

خُلَدِ يَنْ نَيْهَا، حَسْكَثُ مُشْتَقَّأَ وَ مُقاَمًا ۝

فُلْ مَأْيَغْبُوْا بِكُمْ رَتِيْ لَوْ لَا دَعَاؤُكُمْ، فَقَدْ  
كَدْ بَثْمَ فَسَوْفَ يَكُونُ لِرَأْمَا ۝

الفرقہ: ۶۹ - ۷۸

قَدْ أَفْلَحَ الْمُؤْمِنُونَ ۝

الَّذِينَ هُمْ فِي صَلَاتِهِمْ خَاشِعُونَ ۝

وَالَّذِينَ هُمْ عَنِ اللَّغُو مُعْرِضُونَ ۝

وَالَّذِينَ هُمْ لِلرَّحْمَةِ نَاعِلُونَ ۝

وَالَّذِينَ هُمْ لِفُرُوجِهِمْ حَفَظُونَ ۝

إِلَّا عَلَى آزِدَاجِهِمْ آذِنَّا مَلَكَتْ آئِمَانُهُمْ  
فَإِنَّهُمْ عَيْرَ مَلُومِينَ ۝

فَمَنِ ابْتَغَى وَرَاءَ ذَلِكَ فَأُولَئِكَ هُمُ الْعُذْوَنَ ۝

وَالَّذِينَ هُمْ لَا مُنْتَهِمُوْ حَمْدٌ هُمْ رَاعُونَ ۝

ਅਰਥਾਤ ਜੋ ਆਪਣੀਆਂ ਨਿਮਾਜ਼ਾਂ ਦੀ ਰਾਖੀ  
ਕਰਦੇ ਰਹਿੰਦੇ ਹਨ ।

وَالَّذِينَ هُمْ عَلَى صَلَوةِهِمْ يُحَافِظُونَ ۝

ਏਹੋ ਲੋਕ ਅਸਲ ਵਾਰਸ ਹਨ । ੧੧।

أُولَئِكَ هُمُ الْمُارِثُونَ ۝

ਜੋ “ਫਿਰਦੋਸ” (ਸਵਰਗ) ਦੇ ਵਾਰਸ ਹੋਣਗੇ ।  
ਓਹ ਉਸ ਵਿਚ ਸਦਾ ਹੀ ਰਹਿਣਗੇ ।

الَّذِينَ يَرِثُونَ الْفِرْدَوْسَ هُمْ فِيهَا

خَلِدُونَ ۝

(ਸ: ੨੩, ਆ: ੨—੧੨)

المؤمنون : ۱۲-۲

## ੧੫) ਇਸਤਰੀ ਪੁਰਸ਼ ਦੇ ਬਰਾਬਰਤਾ ਦੇ ਅਧਿਕਾਰ

ਇਸਲਾਮ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸਤ੍ਰੀ ਨੂੰ ਕੋਈ ਠੋਸ ਤੇ ਕਾਨੂੰਨੀ ਅਧਿਕਾਰ ਪ੍ਰਾਪਤ ਨਹੀਂ ਸਨ। ਕੇਵਲ ਇਸਲਾਮ ਹੀ ਇਕ ਅਜਿਹਾ ਧਰਮ ਹੈ ਜਿੰਨੇ ਅਜਿਹੇ ਪੂਰਨ ਹੁਕਮ ਜਾਰੀ ਕੀਤੇ, ਜਿਨ੍ਹਾਂ ਵਿਚ ਇਸਤ੍ਰੀ ਦੇ ਅਧਿਕਾਰਾਂ ਦੀ ਪੂਰੀ ਪੂਰੀ ਹਿਫਾਜ਼ਤ ਕੀਤੀ ਗਈ ਅਤੇ ਜੀਵਨ ਦੇ ਆਤਮਕ ਤੇ ਧਾਰਮਕ ਖੇਤਰਾਂ ਵਿਚ ਮਰਦਾਂ ਦੇ ਨਾਲ ਇਸਤ੍ਰੀਆਂ ਨੂੰ ਬਰਾਬਰਤਾ ਦੇ ਹੱਕ ਦਿੱਤੇ, ਇਸਦੇ ਨਾਲ ਹੀ ਉਨ੍ਹਾਂ ਨੂੰ ਇਕ ਅਜਾਦ ਦਰਜਾ ਦੇ ਕੇ ਓਹਨਾਂ ਨੂੰ ਮਾਲਕਾਨਾ ਹੱਕ (ਅਧਿਕਾਰ) ਦਿੱਤੇ ਅਤੇ ਓਹਨਾਂ ਹੱਕਾਂ ਨੂੰ ਪਵਿੱਤਰ ਧਾਰਮਕ ਕਾਨੂੰਨ ਦਾ ਇਕ ਧਾਰਮਕ ਭਾਗ ਦੱਸਿਆ।

مَنْ عَمِلَ صَالِحًا تِنْ ذَكَرٌ أَوْ أُنْشَى وَهُوَ  
مُؤْمِنٌ فَلَنْخَيِّبَنَّهُ حَيْوَةً طَيِّبَةً وَ  
لَنَجْزِيَنَّهُمْ أَجْرًا هُمْ بِإِخْسِنٍ مَا كَانُوا  
يَعْمَلُونَ

النحل: ٩٨

ਜੋ ਪ੍ਰਾਣੀ ਸਰਧਾਲੂ ਹੋਣ ਦੀ ਹਾਲਤ ਵਿਚ ਯਥਾਏਗ ਤੇ ਯਥਾਸ਼ਕਤ ਸੁਭ ਕਰਮ ਕਰੇਗਾ, ਉਹ ਭਾਵੇਂ ਮਰਦ ਹੋਵੇ ਤੇ ਭਾਵੇਂ ਤੀਵੀਂ, ਅਸੀਂ ਉਹਨਾਂ ਸਾਰਿਆਂ ਨੂੰ ਨਿਰਸੰਦੇਹ ਇਕ ਪਵਿੱਤਰ ਜੀਵਨ ਦਿਆਂਗੇ, ਅਰਥਾਤ ਅਸੀਂ ਓਹਨਾਂ ਨੂੰ—(ਓਹਨਾਂ ਦੇ ਸਾਰੇ ਸੁਭ ਕਰਮਾਂ ਅਨੁਸਾਰ) ਵਟਾਂਦਰਾ ਦਿਆਂਗੇ।  
(ਸ: ੧੯, ਆ: ੮੮)

ਅਤੇ ਜੋ ਲੋਕ ਭਾਵੇਂ ਮਰਦ ਹੋਣ ਤੇ ਭਾਵੇਂ ਤੀਵੀਆਂ ਸਰਧਾਲੂ ਹੋਣ ਦੀ ਹਾਲਤ ਵਿਚ ਯਥਾਏਗ ਸੁਭ ਕਰਮ ਕਰਨਗੇ, ਓਹ ਸਵਰਗ ਨੂੰ ਪ੍ਰਾਪਤ ਹੋਣਗੇ ਤੇ ਓਹਨਾਂ ਉੱਤੇ ਖਜੂਰ ਦੀ ਗਿਟਕ ਦੀ ਲਕੀਰ ਜਿੰਨਾ ਵੀ ਧੱਕਾ ਨਹੀਂ ਕੀਤਾ ਜਾਵੇਗਾ।  
(ਸ: ੮, ਆ: ੧੨੫)

وَمَنْ يَعْمَلْ مِنَ الصَّالِحَاتِ مِنْ ذَكَرٍ أَوْ أُنْشَى  
وَهُوَ مُؤْمِنٌ فَأُولَئِكَ يَدْخُلُونَ الْجَنَّةَ  
وَكَلِّمُونَ نَقِيرًا

الناء: ١٣٥

ਬੇਸ਼ੱਕ ਪੂਰਨ ਮੁਸਲਮਾਨ ਮਰਦ ਤੇ ਪੂਰਨ ਮੁਸਲਮਾਨ  
 ਤੀਵੀਆਂ; ਪੂਰਨ ਸਰਪਾਲੂ ਮਰਦ ਤੇ ਪੂਰਨ ਸਰਪਾਲੂ  
 ਤੀਵੀਆਂ, ਪੂਰਨ ਆਗਿਆਕਾਰੀ ਮਰਦ ਤੇ ਪੂਰਨ  
 ਆਗਿਆਕਾਰੀ ਤੀਵੀਆਂ; ਪੂਰਨ ਸੌਚਿਆਰ ਮਰਦ  
 ਤੇ ਪੂਰਨ ਸੌਚਿਆਰ ਤੀਵੀਆਂ, ਪੂਰਨ ਸੰਤੋਖੀ ਮਰਦ  
 ਤੇ ਪੂਰਨ ਸੰਤੋਖੀ ਤੀਵੀਆਂ; ਪੂਰਨ ਨਿਰਮਾਣ ਮਰਦ  
 ਤੇ ਪੂਰਨ ਨਿਰਮਾਣ ਤੀਵੀਆਂ; ਪੂਰਨ ਦਾਨੀ ਮਰਦ ਤੇ  
 ਪੂਰਨ ਦਾਨੀ ਤੀਵੀਆਂ; ਪੂਰਨ ਸਹਿਨਸੀਲ ਮਰਦ  
 ਤੇ ਪੂਰਨ ਸਹਿਨਸੀਲ ਤੀਵੀਆਂ; ਪੂਰਨ ਜਤੀਸਤੀ  
 ਮਰਦ ਤੇ ਪੂਰਨ ਸਤਿਵੰਤੀਆਂ ਤੀਵੀਆਂ; ਅੱਲਾਹ  
 ਦਾ ਸਿਮਰਣ ਕਰਨ ਵਾਲੇ ਮਰਦ ਤੇ ਅੱਲਾਹ ਦਾ  
 ਸਿਮਰਣ ਕਰਨ ਵਾਲੀਆਂ ਤੀਵੀਆਂ—ਏਹਨਾਂ ਸਭਨਾਂ  
 ਲਈ ਅੱਲਾਹ ਨੇ ਵੱਡੀ ਬਖਸ਼ਿਸ਼ ਦਾ ਸਾਧਨ ਤੇ ਵੱਡਾ  
 ਇਨਾਮ ਤਿਆਰ ਕਰ ਰੱਖਿਆ ਹੈ।

ਸ: ੩੩, ਆ: ੩੯)

ਜਿਹਤਾਂ ਪ੍ਰਾਣੀ ਕਕਰਮ ਕਰੇਗਾ, ਉਸ ਨੂੰ ਉਸੇ  
 ਅਨੁਸਾਰ ਵਟਾਂਦਰਾ ਮਿਲੇਗਾ ਅਤੇ ਜਿਹਤਾਂ ਪ੍ਰਾਣੀ  
 ਸਰਪਾਂ ਅਨੁਸਾਰ ਕਰਮ ਕਮਾਵੇਗਾ, ਭਾਵੇਂ ਉਹ ਮਰਦ  
 ਹੋਵੇ ਤੇ ਭਾਵੇਂ ਤੀਵੀਂ। ਹਾਂ, ਜੇ ਉਹ ਸਰਪਾਂ ਵਿਚ  
 ਸੱਚਾ ਹੋਵੇਗਾ, ਉਹ ਤੇ ਸਾਰੇ ਉਸ ਦੇ ਸਾਬੀ ਸਵਰਗ  
 ਨੂੰ ਪ੍ਰਾਪਤ ਹੋਣਗੇ ਤੇ ਓਹਨਾਂ ਨੂੰ ਬੋਹਸ਼ਾਬਾਂ ਰਿਜਕ  
 ਮਿਲੇਗਾ। (ਸ: ੪੦, ਆ: ੪੧)

لَأَنَّ الْمُشْلِمِينَ وَالْمُشْلِمَاتِ وَالْمُؤْمِنِينَ وَ  
 الْمُؤْمِنَاتِ وَالْقَنِيْتِينَ وَالْقَنِيْتَاتِ وَالصَّدِيقِينَ  
 وَالصَّدِيقَاتِ وَالصَّدِيقِيْرِينَ وَالصَّدِيقِيْرَاتِ وَالْخَيْشِعِينَ  
 وَالْخَيْشِعَاتِ وَالْمُتَصَدِّقِيْرِينَ وَالْمُتَصَدِّقَاتِ وَ  
 الصَّارِئِيْرِينَ وَالصَّارِئَاتِ وَالْحَفَظِيْنَ  
 فُرُوجَ جَهَنَّمَ وَالْمَحْفُظَاتِ وَالذَّاهِرِيْنَ اللَّهُ  
 كَثِيرًا وَالذِّكْرَاتُ لَا يَعْدُ اللَّهُ لَهُمْ مَغْفِرَةً وَ  
 أَجْرًا عَظِيمًا ۝

الاحزاب: ۳۶

مَنْ عَوَلَ سَيِّئَةً فَلَا يُبَرِّزُ إِلَّا مِثَالَهَا وَمَنْ  
 عَوَلَ صَالِحًا مَنْ ذَكَرَ أَوْ أَثْنَى وَهُوَ  
 مُؤْمِنٌ فَأَوْلَئِكَ يَدْخُلُونَ الْجَنَّةَ  
 بِمَرْزَقٍ فُورَّتْ فِيهَا بِغَيْرِ حِسَابٍ ۝

المؤمن: ۱۴

## ੧੯) ਵਿਆਜ ਲੈਣ ਦੀ ਮਨਾਹੀ

ਵਿਆਜ ਲਈ ਜਿਹੜਾ ਸ਼ਬਦ ਕੁਰਆਨ ਮਜੀਦ ਵਿਚ ਵਰਤਿਆ ਗਿਆ ਹੈ, ਉਹ “ਰਿਬਾ” ਹੈ ਜਿਹੜਾ ਸ਼ਬਦ (INTEREST) ਦੇ ਅਰਥਾਂ ਵਾਂਗ ਨਹੀਂ ਹੈ, ਜਿਹਾ ਕਿ ਆਮ ਤੌਰ 'ਤੇ ਸਮਝਿਆ ਜਾਂਦਾ ਹੈ ।

“ਰਿਬਾ” (ਸੂਦ) ਦੀ ਮਨਾਹੀ ਹੈ ਕਿਉਂਕਿ ਇਹ ਦੇਲਤ ਨੂੰ ਇਕ ਨਿੱਕੇ ਜਿਹੇ ਦਾਇਰੇ ਵਿਚ ਸੀਮਤ ਕਰ ਦਿੰਦਾ ਹੈ ਅਤੇ ਦੂਜਿਆਂ ਨਾਲ ਭਲਾਈ ਕਰਨ ਤੋਂ ਰੋਕ ਦਿੰਦਾ ਹੈ ।

ਕਰਜ਼ ਦੀ ਉਹੀ ਰਕਮ ਜਿਹੜੀ ਸੂਦ ਤੇ ਦਿੱਤੀ ਜਾਂਦੀ ਹੈ ਉਹਦੇ ਵਿਚ ਕਰਜ਼ ਦੇਣ ਵਾਲਾ ਅਸਲ ਵਿਚ ਲੋੜਵੰਦ ਦੀ ਮੁਸੀਬਤ ਤੋਂ ਨਜ਼ਾਇਜ਼ ਲਾਭ ਉਠਾਉਂਦਾ ਹੈ ।

ਜੋ ਲੋਕ ਵਿਆਜ ਲੈਂਦੇ ਹਨ, ਉਹ ਉਸੇ ਤਰ੍ਹਾਂ (ਹੀ) ਖੜ੍ਹੇ ਹੁੰਦੇ ਹਨ, ਜਿਸ ਤਰ੍ਹਾਂ ਕਿ ਉਹ ਪ੍ਰਾਣੀ ਖੜ੍ਹਾ ਹੁੰਦਾ ਹੈ, ਜਿਸ ਤੇ ਸੈਤਾਨ<sup>2</sup> (ਅਰਥਾਤ ਪਾਗਲਪਣੇ) ਦਾ ਵੱਡਾ ਹੱਲਾ ਹੁੰਦਾ ਹੈ । ਇਹ (ਗੱਲ) ਇਸ ਕਰਕੇ ਹੈ ਕਿ ਉਹ ਇਹ ਕਹਿੰਦੇ ਰਹਿੰਦੇ ਹਨ ਕਿ ਲੈਣ-ਦੇਣ ਵਾਂਡਾ ਵਿਆਜ ਜਿਹਾ (ਹੀ) ਹੈ । ਪਰ ਅੱਲਾਹ ਨੇ ਵੇਚਣ ਤੇ ਖਰੀਦਣ ਦੇ (ਲੈਣ-ਦੇਣ) ਨੂੰ ਯੋਗ ਕਰਾਰ ਦਿੱਤਾ ਹੈ ਤੇ ਵਿਆਜ ਨੂੰ ਹਰਾਮ ਕਿਹਾ ਹੈ । ਸੋ (ਇਹ ਯਾਦ ਰੱਖੋ ਕਿ) ਜਿਸ ਪ੍ਰਾਣੀ ਦੇ ਕੋਲ ਉਸ ਦੇ ਸਾਜਨਹਾਰ ਤੇ ਪਾਲਨਹਾਰ ਵੱਲੋਂ ਕੋਈ ਸਿਖਿਆ (ਦੀ ਗੱਲ) ਆਵੇ ਤੇ ਉਹ ਉਸ ਨੂੰ ਸੁਣ ਕੇ ਉਸ ਦੀ ਅਵੱਗਿਆ (ਕਰਨ) ਤੋਂ ਰੁਕ ਜਾਏ,

أَلْجِئُنْ يَا كُلُونَ الرِّبُوَا كَيْفُؤُمُونَ رَلَدْ  
كَمَا يَقُولُ الَّذِي يَتَحَبَّطُهُ الشَّيْطَنُ وَنَ  
الْمُتَّسِرُ، ذَلِكَ إِنَّهُمْ قَاتُلُوا لِتَّمَا أَبْيَأُ  
مُثْلُ الرِّبُوَا وَأَحَلَّ اللَّهُ أَبْيَأُ وَ حَرَمَ

ਤਾਂ ਜੋ (ਵਿਆਜ ਦਾ ਲੈਣ-ਦੇਣ ਉਹ ਇਸ ਤੋਂ) ਪਹਿਲਾਂ ਕਰ ਚੁੱਕਾ ਹੈ, ਉਹ ਲਾਭ ਉਸੇ ਦਾ ਹੈ, ਉਸ ਦਾ ਮਾਮਲਾ ਅੱਲਾਹ ਦੇ ਹਵਾਲੇ ਹੋਵੇਗਾ। ਪਰ ਜੋ (ਲੋਕ) ਮੁੜ (ਉਹੋ ਹੀ ਵਿਆਜ ਲੈਣ ਦਾ ਕਾਰ-ਵਿਹਾਰ) ਕਰਨਗੇ, ਓਹ (ਜ਼ਰੂਰ) ਨਰਕ ਦੇ ਭਾਗੀ ਬਣਨਗੇ ਤੇ ਉਸ ਵਿਚ (ਲੰਮੇ ਸਮੇਂ ਤਕ) ਪਦੇ ਰਹਿਣਗੇ।

ਅੱਲਾਹ ਵਿਆਜ ਨੂੰ ਮਿਟਾਉਂਦਾ<sup>۱</sup> ਤੇ ਪੁੰਨ-ਦਾਨ ਨੂੰ ਵਧਾਉਂਦਾ ਹੈ। ਅੱਲਾਹ ਹਰੇਕ ਵੱਡੇ ਇਨਕਾਰੀ (ਤੇ) ਵੱਡੇ ਪਾਪੀ ਨੂੰ ਪਸੰਦ ਨਹੀਂ ਕਰਦਾ।

ਜੋ ਲੋਕ ਸ਼ਰਧਾਲੂ ਹਨ ਤੇ (ਯਥਾਯੋਗ) ਸ਼ੁਭ ਕਰਮ ਕਰਦੇ ਹਨ, ਅਰਥਾਤ ਨਿਮਾਜ਼ ਪੜ੍ਹਦੇ ਰਹਿੰਦੇ ਹਨ ਤੇ ਜਕਾਤ ਦਿੰਦੇ ਰਹਿੰਦੇ ਹਨ, ਓਹਨਾਂ ਵਾਸਤੇ ਓਹਨਾਂ ਦੇ ਸਾਜਨਹਾਰ ਤੇ ਪਲਨਹਾਰ ਕੋਲ ਵੱਡਾ (ਸੋਹਣਾ) ਵਟਾਂਦਰਾ (ਰਾਖਵਾਂ) ਹੈ। ਓਹਨਾਂ ਨੂੰ ਨਾ ਕੋਈ ਸਹਿਮ ਹੋਵੇਗਾ ਤੇ ਨਾ ਓਹ ਚਿੰਤਾਤੁਰ (ਹੀ) ਹੋਣਗੇ।

ਹੇ ਸ਼ਰਧਾਲੂਓ! ਅੱਲਾਹ ਤੋਂ (ਸਦਾ) ਭਰਦੇ ਰਹੋ। ਜੇ ਤੁਸੀਂ (ਸੱਚਮੁਰ ਹੀ) ਸ਼ਰਧਾਲੂ ਹੋ, ਤਾਂ ਵਿਆਜ (ਦੇ ਲੇਖੇ) ਵਿੱਚੋਂ ਜੋ ਕੁਝ ਬਾਕੀ ਰਹਿ ਗਿਆ ਹੈ, ਉਹ (ਹੁਣ) ਛੱਡ ਦਿਓ।

ਅਰਥਾਤ ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਅੱਲਾਹ ਤੇ ਉਸ ਦੇ ਰਸੂਲ ਵੱਲੋਂ (ਹੋਣ ਵਾਲੇ) ਯੁਧ ਦਾ ਨਿਸਰਾ ਕਰ ਲਵੇ। ਪਰ ਜੇ ਤੁਸੀਂ ਵਿਆਜ ਦਾ ਤਿਆਗ ਕਰ ਦਿਓਗੇ, ਤਾਂ (ਇਹ ਕੋਈ ਵੱਡਾ ਹਾਣ ਨਹੀਂ ਹੋਵੇਗਾ; ਕਿਉਂਕਿ) ਤੁਹਾਡਾ ਮੂਲ-ਧਰ ਤੁਹਾਡੇ ਲਈ (ਵਸੂਲ ਕਰਨਾ ਯੋਗ) ਹੋਵੇਗਾ। ਇਸ ਤਰ੍ਹਾਂ ਤੁਸੀਂ (ਕਿਸੇ ਤੇ) ਪੱਕਾ ਨਹੀਂ ਕਰੋਗੇ ਤੇ ਨਾ ਤੁਹਾਡੇ ਉੱਤੇ (ਹੀ) ਕੋਈ ਪੱਕਾ ਹੋਵੇਗਾ।

الرَّبُّوادُ فَمَنْ جَاءَهُ مَوْعِظَةٌ مِّنْ رَّبِّهِ  
فَأَنْتَهُ فَلَمَّا مَا سَلَفَ دَوَّأْمَرَةَ إِلَى الْمُؤْمِنَةِ  
مَنْ عَادَ قَاتُولِكَ أَصْحَابَ التَّارِئِ هُمْ فِيهَا  
خَلِدُونَ ۝

يَمْحُقُ اللَّهُ الرِّبُّوادُ يُرْبِي الصَّدَّقَاتِ وَاللَّهُ  
لَا يُحِبُّ كُلَّ كُفَّارَ أَثِيمٍ ۝

إِنَّ الَّذِينَ آمَنُوا وَعَمِلُوا الصَّلِحَاتِ وَآتَاهُمْ  
الصَّلُوةَ وَأَتُوا الزَّكُوْةَ لَهُمْ أَجْرٌ هُمْ عَنْهُ  
رَّبِّيهِمْ وَلَا خُوفٌ عَلَيْهِمْ وَلَا هُمْ يَخْزَنُونَ ۝

يَا يَاهَا الَّذِينَ آمَنُوا اتَّقُوا اللَّهَ وَذَرُوْا مَا  
بَيْقَيْ منَ الرِّبُّوادِ كُنْتُمْ مُّؤْمِنِينَ ۝

فَإِنَّ لَمْ تَفْعَلُوا فَأَذْنُوا بِحَرْبٍ مِّنَ اللَّهِ  
وَرَسُولِهِ ۚ وَإِنْ تُبْتُمْ فَلَعْمَمْ رُؤُسُ  
آمُوا لِكُمْ لَا تُظْلِمُونَ وَلَا تُظْلَمُونَ ۝

ਅਤੇ (ਜੇ ਕੋਈ ਉਧਾਰ ਲੈਣ ਵਾਲਾ) ਭੁਖਾ-ਨੰਗਾ  
ਹੋਵੇ<sup>۱</sup> ਤਾਂ ਉਸ ਨੂੰ ਸੋਖ (ਹੋਣ) ਤਕ ਚਿਲ ਦੇਈ  
ਰੱਖੋ। ਜੇ ਤੁਸੀਂ ਸੂਝ-ਬੂਝ ਰੱਖਦੇ ਹੋ, ਤਾਂ ਜਾਣ ਲਓ  
ਕਿ ਤੁਹਾਡਾ (ਉਸ ਨੂੰ ਮੂਲ-ਧਨ ਵੀ) ਪੁੰਨ-ਦਾਨ  
(ਦੇ ਤੋਰ ਤੋ) ਦੇ ਦੇਣਾ ਸਭ ਤੋਂ ਚੰਗਾ (ਕ੍ਰਮ)  
ਹੈ।

ਅਤੇ ਉਸ ਦਿਨ ਤੋਂ ਡਰਦੇ ਰਹੋ, ਜਦ ਤੁਹਾਨੂੰ ਅੱਲਾ  
ਦੇ ਹਜ਼ੂਰ ਪੇਸ਼ ਕੀਤਾ ਜਾਏਗਾ। ਫੇਰ ਹਰੇਕ ਪ੍ਰਾਣੀ  
ਨੂੰ—ਜੋ ਕੁਝ ਉਸ ਨੇ ਕਮਾਇਆ ਹੋਵੇਗਾ, ਪੂਰਾ  
(ਪੂਰਾ) ਦੇ ਦਿੱਤਾ ਜਾਏਗਾ ਅਤੇ ਓਹਨਾਂ ਉੱਤੇ (ਕੋਈ)  
ਧੱਕਾ ਨਹੀਂ ਕੀਤਾ ਜਾਏਗਾ।

(ਸ: ੨, ਆ: ੨੯੬—੨੮੨)

وَرَأَنَّ كَانَ ذُؤُلْعُسْرَةً فَنَظَرَهُ إِلَيْ مَيْسَرَةً وَ  
أَنْ تَصَدَّقُوا خَيْرٌ لِّكُمْ رَبُّكُمْ تَعْلَمُونَ ۝

وَأَنْقُوا يَوْمًا تُرْجَعُونَ فِيَوْمٍ أَنْتُمْ  
تُوَفَّى كُلُّ نَفْسٍ مَا كَسَبَتْ وَهُنَّ لَا يُظْلَمُونَ ۝  
البقرة: ۲۷۱-۲۸۲

## ੧੭} ਭਵਿੱਸ ਬਾਣੀਆਂ

ਕੁਰਆਨ ਮਜੀਦ ਦੀਆਂ ਬਹੁਤ ਸਾਰੀਆਂ ਉਹ ਸੁਰਤਾਂ ਜੇਹੜੀਆਂ ਆਰੰਭ ਵਿਚ ਉਤਰੀਆਂ ਸਨ ਕੁਰਆਨ ਮਜੀਦ ਦੀ ਮੁੰਢਲੀ ਸਿੱਖਿਆ ਤੇ ਸਿਧਾਂਤਾਂ ਦੇ ਸਬੂਤ ਵਿਚ ਭਿੰਨ 2 ਪ੍ਰਕ੍ਰਿਤੀ ਦੇ ਦ੍ਰਿੜ ਪੇਸ਼ ਕਰਦੀਆਂ ਹਨ, ਏਹਨਾਂ ਸੂਰਤਾਂ ਦੇ ਕਈ ਇਕ ਭਾਗ ਭਵਿੱਸਬਾਣੀ ਦੇ ਤੌਰ ਤੇ ਹਨ, ਜੇਹੜੀਆਂ ਭੂਤਕਾਲ ਵਿਚ ਪੂਰੀਆਂ ਹੁੰਦੀਆਂ ਰਹੀਆਂ ਹਨ, ਕਈ ਵਾਰ ਪਰਗਟ ਸ਼ਬਦਾਂ ਦੀ ਸੂਰਤ ਵਿਚ ਇਹ ਭਵਿੱਸਬਾਣੀਆਂ ਪੂਰੀਆਂ ਹੁੰਦੀਆਂ ਰਹੀਆਂ ਤੇ ਕਈ ਵਾਰ ਤੁਪਕ ਸੂਰਤ ਵਿਚ ਅਤੇ ਕਈ ਵਾਰ ਰੂਪਕ ਤੇ ਸ਼ਬਦਕ ਦੋਵੇਂ ਸੂਰਤਾਂ ਵਿਚ ਪੂਰੀਆਂ ਹੋਈਆਂ ਹਨ ।

ਜਿਹਾ ਕਿ ਪਹਿਲਾਂ ਇਹ ਦੱਸੇਗਾ ਜਾ ਚੁਕਿਆ ਹੈ ਕਿ ਇਸ ਪੁਸਤਕ ਦਾ ਨਾਂ “ਕੁਰਆਨ” ਮਜੀਦ ਰੱਖੇ ਜਾਣ ਵਿਚ ਵੀ ਇਕ ਬਹੁਤ ਵੱਡੀ ਭਵਿੱਸਬਾਣੀ ਹੈ ਜਿਹਦਾ ਪੂਰਾ ਹੋਣਾ ਭਿੰਨ ਭਿੰਨ ਸਮਿਆਂ ਵਿਚ ਵੇਖਿਆ ਗਿਆ ਹੈ ।

ਸਭ ਤੋਂ ਪਹਿਲੀ ਵਹੀ (ਅਕਾਸ਼ਬਾਣੀ) ਨੇ ਏਸ ਵਿਗਿਆਨਕ ਤੇ ਵਿਦਵਤਾ ‘ਭਰਪੂਰ ਸਮੇਂ’ ਦੇ ਆਉਣ ਦੀ ਸੂਚਨਾ ਦਿੱਤੀ ਜਿਹਦੇ ਵਿਚ ਕਲਮ ਰਾਹੀਂ ਲਿਖਤਾਂ ਦੀ ਵਧੇਰੇ ਵਰਤੋਂ ਕੀਤੀ ਜਾਣੀ ਸੀ ।

ਉਸ ਨੇ ਦੋ ਸਮੁੰਦਰਾਂ ਨੂੰ ਇਸ ਤਰ੍ਹਾਂ ਚਲਾਇਆ ਹੈ ਕਿ  
ਓਹ ਇਕ ਸਮੇਂ ਆਪਸ ਵਿਚ ਮਿਲ ਜਾਣਗੇ (ਅਜੇ)  
ਓਹਨਾਂ ਵਿਚ ਰੋਕ ਹੈ ਜਿਸ ਕਰ ਕੇ ਓਹ ਇਕ ਸੁਜੇ  
ਨਾਲ ਮਿਲ ਨਹੀਂ ਸਕਦੇ ।

مَرَجَ الْبَحْرَيْنِ يَلْتَقِيْنِ  
بَيْتَهُمَا بَرْزَخٌ لَا يَبْغِيْنِ  
الترحمن: ۲۱-۲۰

ਹੋ ਜਿੰਨਾਂ ਤੇ ਮਨੁੱਖਾਂ ਦੇ ਟੋਲੇ ! ਜੇ ਤੁਹਾਨੂੰ ਸਾਰੇ  
ਅਕਾਸ਼ਾਂ ਤੇ ਪਤਾਲਾਂ ਦੇ ਕਿਨਾਰਿਆਂ ਤੋਂ ਬਾਹਰ

يَعْشَرَ الْجِنَّةَ الْأَدُنِيَّا لَمَّا اشْتَطَعُتُمُ آنَ

ਨਿਕਲ ਜਾਣ ਦੀ ਸਮਰਥਾ ਹੈ, ਤਾਂ ਨੱਸ ਕੇ ਵਿਖਾਓ।  
ਤੁਸੀਂ ਦਲੀਲ ਤੋਂ ਬਿਨਾਂ ਕਦੇ ਵੀ ਨਹੀਂ ਨਿਕਲ  
ਸਕਦੇ।

تَنْفُذُ وَأَمْنٌ أَنْطَكَ الرَّسْمَوَاتِ وَالْأَرْضِ فَانْفُذُوا  
لَا تَنْفُذُونَ إِلَّا سُلطَنٌ

ਸੋ ਤੁਸੀਂ ਦੱਸੋ ਤਾਂ ਸਹੀ ਕਿ ਤੁਸੀਂ ਦੋਵੇਂ (ਜਿੰਨ ਤੇ  
ਮਨੁੱਖ) ਆਪਣੇ ਸਾਜਨਹਾਰ ਤੇ ਪਾਲਨਹਾਰ ਦੇ ਕਿਸ  
ਕਿਸ ਉਪਕਾਰ ਦੀ ਨਿੰਦਾ ਕਰੋਗੇ?

ਤੁਹਾਡੇ ਉੱਤੇ ਅੱਗ ਦੀ ਇਕ ਅੰਗਿਆਰੀ ਸੱਟੀ  
ਜਾਏਗੀ ਤੇ ਤਾਂਬਾ ਵੀ (ਸੁਣਿਆ ਜਾਏਗਾ)। ਸੋ  
ਤੁਸੀਂ ਦੋਵੇਂ ਹੀ ਕਦੇ ਵੀ ਪ੍ਰਬਲ ਨਹੀਂ ਹੋ  
ਸਕੋਗੇ।

فَبِأَيِّ الْأَرْدِ كُمَا نَكُونُين ۝

يُرْسَلُ عَلَيْكُمَا شَوَّاظٌ مِّنْ نَارٍ وَنُحَاسٌ  
فَلَا تَشَعَّصِرُنِ ۝

الترہمن: ۳۴-۳۶

ਜਦ ਅਕਾਸ਼ ਪਾਟ ਜਾਏਗਾ।

إِذَا السَّمَاءُ انشَقَّتْ ۝

ਅਤੇ ਆਪਣੇ ਸਾਜਨਹਾਰ ਤੇ ਪਾਲਨਹਾਰ ਦੀ ਗੱਲ  
ਸੁਣਨ ਲਈ ਕੰਨ ਧਰੋਗਾ ਅਤੇ ਏਹੋ ਹੀ ਉਸ ਦਾ  
ਪਰਮ ਧਰਮ ਹੈ।

وَأَذَّنَتْ لِرَبِّهَا وَحْقَّتْ ۝

ਅਤੇ ਜਦ ਧਰਤੀ ਦਾ ਪਸਾਰ ਵਧ ਜਾਏਗਾ।

وَلَذَا الْأَرْضُ مُنَذَّثٌ ۝

ਅਰਥਾਤ ਜੋ ਕੁਝ ਉਸ ਵਿਚ ਹੈ, ਉਸ ਨੂੰ ਬਾਹਰ ਸੁਣੋ  
ਦੇਵੇਗੀ ਅਤੇ ਸੱਖਣੀ ਹੋ ਜਾਏਗੀ।

وَالْقَتَ مَا فِيهَا وَتَخَلَّثٌ ۝

(ਸ: ੫੫, ਆ: ੨੦, ੨੧, ੩੪—੩੮)

ਅਤੇ ਆਪਣੇ ਸਾਜਨਹਾਰ ਤੇ ਪਾਲਨਹਾਰ ਦੀ ਗੱਲ  
ਸੁਣਨ ਲਈ ਕੰਨ ਧਰੋਗੀ ਤੇ ਏਹੋ ਹੀ ਉਸ ਦਾ  
ਪਰਮ ਧਰਮ ਹੈ। (ਸ: ੯੪, ਆ: ੨—੬)

الاشتقاق: ۶-۲

وَأَذَّنَتْ لِرَبِّهَا وَحْقَّتْ ۝

ਜਦ ਦਸ ਮਹੀਨੇ ਦੀਆਂ ਗਰੜਣ ਡਾਚੀਆਂ ਖੁਲ੍ਹੀਆਂ  
ਛੱਡ ਦਿੱਤੀਆਂ ਜਾਣਗੀਆਂ।

وَلَذَا الْعَشَارُ عُطِّلَتْ مُنْ ۝

التسمير:

ਅਤੇ ਜਦ ਅੱਡ ਅੱਡ ਜੀਅ-ਜੰਤ ਇਕੱਤਰ ਕੀਤੇ  
ਜਾਣਗੇ।

التكوير:

وَلَذَا النُّفُوسُ رُوَجَّتْ ۝

ਅਤੇ ਜਦ (ਬੇਅੰਤ) ਪੁਸਤਕਾਂ ਪ੍ਰਕਾਸ਼ੀਆਂ ਜਾਣ-  
ਗੀਆਂ ।

ਅਤੇ ਜਦ ਅਕਾਸ਼ ਦੀ ਖਲ ਉਧੋੜੀ ਜਾਏਗੀ।

(س: ۷۹، آ: ۴، ۷، ۹۹، ۹۲)

وَلَذَا الصُّحْفُ نُشِرَتْ

وَلَذَا السَّمَاءُ كُشِطَتْ

التكوير: ۱۱-۱۲

ਜਦ ਸਾਰੀ ਧਰਤੀ ਨੂੰ ਪੂਰੀ ਤਰ੍ਹਾਂ ਹਲ੍ਹਣਾ ਦਿੱਤਾ  
ਜਾਏਗਾ।

ਅਤੇ ਧਰਤੀ ਆਪਣੇ ਸਾਰੇ ਭਾਰ ਬਾਹਰ ਕੱਢ ਕੇ  
ਸੁੱਟ ਦੇਵੇਗੀ।

ਅਤੇ ਮਨੁੱਖ ਇਹ ਕਹਿ ਉਠੇਗਾ ਕਿ ਇਸ ਨੂੰ ਇਹ  
ਕੀ ਹੋ ਗਿਆ ਹੈ ?

ਉਸ ਦਿਨ ਉਹ ਆਪਣੀਆਂ (ਸਾਰੀਆਂ ਗੁਪਤ)  
ਖਬਰਾਂ ਵਰਣਨ ਕਰ ਦੇਵੇਗੀ।

ਇਸ ਲਈ ਤੇਰੇ ਸਾਜਨਹਾਰ ਤੇ ਪਾਲਨਹਾਰ ਨੇ  
ਇਸ (ਧਰਤੀ) ਬਾਰੇ ਅਕਾਸ਼ ਬਾਣੀ ਕੀਤੀ ਹੋਈ  
ਹੈ :

ਉਸ ਦਿਨ ਲੋਕ ਅੱਡ ਅੱਡ ਟੋਲੀਆਂ ਦੀ  
ਸ਼ਕਲ ਵਿਚ ਇਕੱਤਰ ਕੀਤੇ ਜਾਣਗੇ; ਤਾਂਜੁ ਆਪੋ  
ਆਪਣੀਆਂ ਕਰੋਣੀਆਂ ਭਰ ਸਕਣ ।

ਸੋ ਜਿਸ ਨੇ ਇਕ ਰਾਈ ਜਿੰਨੀ ਵੀ ਭਲਾਈ ਕੀਤੀ  
ਹੋਵੇਗੀ, ਉਹ ਉਸ (ਦੇ ਫਲ) ਨੂੰ ਵੇਖ ਲਏਗਾ ।

ਅਤੇ ਜਿਸ ਨੇ ਇਕ ਰਾਈ ਜਿੰਨੀ ਵੀ ਬੁਰਾਈ ਕੀਤੀ  
ਹੋਵੇਗੀ, ਉਹ ਉਸ (ਦੇ ਸਿੱਟੇ) ਨੂੰ ਵੇਖ ਲਏਗਾ ।

(س: ۶۶, آ: ۲—۵)

إِذَا رُزِّلَتِ الْأَرْضُ زِيرَالْهَمَاءُ

وَأَخْرَجَتِ الْأَرْضُ أَثْقَالَهَا

وَقَالَ الْإِنْسَانُ مَا لَهَا

يَوْمَئِذٍ تَحْوِلُ أَخْبَارَكَا

بِإِنْتِكَ أَوْحَى لَهَا

يَوْمَئِذٍ يَضُدُّ النَّاسُ أَشْتَائِهَا لَيْرَوَا  
أَغْمَالَهُمْ

فَمَنْ يَعْمَلْ مِثْقَالَ ذَرَّةٍ خَيْرًا يَرَهُ

وَمَنْ يَعْمَلْ مِثْقَالَ ذَرَّةٍ شَرًّا يَرَهُ

الزلزال: ۳-۹

وَيَسْأَلُونَكَ عَنِ الْجِبَالِ فَقُلْ يَنْسِفُهَا رَبِّ  
تَسْفًا

ਓਹ ਤੇਰੇ ਪਾਸੋਂ ਪਹਾੜਾਂ ਬਾਰੇ ਪੁੱਛਦੇ ਹਨ ਤੂੰ  
ਓਹਨਾਂ ਨੂੰ ਇਹ ਆਖ ਕਿ ਮੇਰਾ ਸਾਜਨਹਾਰ ਤੇ  
ਪਾਲਨਹਾਰ ਓਹਨਾਂ ਨੂੰ ਪੁੱਟ ਕੇ ਸੁੱਟ ਦੇਵੇਗਾ ।

ਅਤੇ ਓਹਨਾਂ ਨੂੰ ਅਜੇਹੇ ਚਟੀਅਲ ਮੈਦਾਨ ਦੀ ਸ਼ਕਲ  
ਵਿਚ ਬਦਲ ਦੇਵੇਗਾ ।

فَيَذْعَمُ أَصْفَحَّا

ਕਿ ਨਾ ਤਾਂ ਤੂੰ ਉਸ ਵਿਚ ਲੱਭੀ ਹੋਵੇਂਗਾ ਤੇ ਨਾ  
ਕੋਈ ਉੱਚਾਈ । (ਸ: ੨੦, ਆ: ੧੦੬—੧੦੮)

لَا تَرِي فِيهَا عَوْجًا وَلَا آمْنًا

طہ : ੧੦੮ - ੧੦੯

ਅਤੇ ਓਹਨਾਂ ਦੀ ਤਬਾਹੀ ਦਾ ਭਵਿੱਖਤ ਬਚਨ  
ਪੂਰਾ ਹੋ ਜਾਏਗਾ, ਤਾਂ ਅਸੀਂ ਓਹਨਾਂ ਵਾਸਤੇ ਧਰਤੀ  
ਵਿੱਚੋਂ ਇਕ ਕੀਤਾ ਉਤਪਨਨ ਕਰ ਦਿਆਂਗੇ, ਜੋ ਓਹਨਾਂ  
ਨੂੰ ਡੰਗ ਮਾਰੇਗਾ; ਕਿਉਂਕਿ ਓਹ ਸਾਡੀਆਂ ਆਇਤਾਂ  
ਉੱਤੇ ਸਰਧਾ ਨਹੀਂ ਰੱਖਦੇ ਸਨ । (ਸ: ੨੭, ਆ: ੮੩)

وَلَادَأَوْقَعَ الْقَوْلُ عَلَيْهِمْ أَخْرَجْنَا لَهُمْ  
دَآبَةً مِنَ الْأَذْضَاضِ تُكَلِّمُهُمْ أَنَّ النَّاسَ  
كَانُوا إِيمَانًا لَا يُؤْقَنُونَ

السمیل : ੮੩

فَلَادَأَ بَرَقَ الْبَصَرُ

ਸੋ ਜਦ ਨਜ਼ਰ ਪਥਰਾ ਜਾਏਗੀ ।

ਅਤੇ ਚੰਨ ਨੂੰ ਗੁਹਿਣ ਲਗ ਜਾਏਗਾ ।

ਅਤੇ ਸੂਰਜ ਤੇ ਚੰਨ ਦੋਹਾ ਨੂੰ (ਗੁਹਿਣ ਦੀ ਹਾਲਤ  
ਵਿਚ) ਇਕੱਠਾ ਕਰ ਦਿੱਤਾ ਜਾਏਗਾ ।

وَخَسَفَ الْقَمَرُ

وَجُومَ الشَّمْسُ وَالْقَمَرُ

القیمة : ੧੦ - ੧

(ਸ: ੨੫, ਆ: ੮—੧੦)

## ੧੮) ਪ੍ਰਕ੍ਰਿਤੀ ਦਾ ਅਧਿਅਨ

ਕੁਰਆਨ ਮਜ਼ੀਦ ਦੀਆਂ ਵਿਸ਼ੇਸ਼ਤਾਏਅਂ ਵਿਚ ਇਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਵੇਂ 1400 ਵਰ੍ਹੇ ਪਹਿਲਾਂ ਉਤਰਿਆ ਅਰਥਾਤ, ਇਸਦਾ ਪ੍ਰਗਟਾ ਹੋਇਆ, ਪਰ ਇਸ ਨੇ ਕੁਦਰਤ ਬਾਰੇ ਕੋਈ ਅਜਿਹੀ ਗੱਲ ਵਰਨਾਂ ਨਹੀਂ ਕੀਤੀ ਜਿਹੜੀ ਕਿ ਭਵਿਖ ਵਿਚ ਹੋਣ ਵਾਲੀ ਖੋਜ ਤੋਂ ਗਲਤ ਸਾਬਤ ਹੋ ਸਕੇ। ਵਰਤਮਾਨ ਯੁਗ ਦੀ ਵਿਗਿਆਨਕ (ਸਾਈਂਸੀ) ਖੋਜ ਕੁਰਆਨ ਦੀਆਂ ਕਈ-ਇਕ ਆਇਤਾਂ ਵਿਚ ਜੋਹੜੇ ਕੁਦਰਤੀ ਭੇਤ ਵਰਨਾਂ ਕੀਤੇ ਗਏ ਹਨ, ਹਾਮੀ ਭਰਦੀ ਹੈ। ਜਦ ਕਿ ਅਜੇ ਕੁਰਆਨ ਮਜ਼ੀਦ ਦੀਆਂ ਕਈ-ਇਕ ਆਇਤਾਂ ਹੋਰ ਵੀ ਕੁਦਰਤ ਦੇ ਕਈ-ਇਕ ਦ੍ਰਿਸ਼ੀਆਂ ਜਾਂ ਭੇਤਾਂ ਵੱਲ ਇਸ਼ਾਰਾ ਕਰ ਰਹੀਆਂ ਹਨ ਜਿਹਨਾਂ ਉੱਤੇ ਅਜੇ ਖੋਜ ਹੋਣੀ ਬਾਕੀ ਹੈ।

ਕੁਰਆਨ ਮਜ਼ੀਦ ਵਿਚ ਕੁਦਰਤ ਬਾਰੇ ਅਨਗਿਣਤ ਗੁਝੇ ਭੇਤਾਂ ਬਾਰੇ ਨਮੂਨੇ ਵਜੋਂ ਕੁਝ ਇਕ ਆਇਤਾਂ ਹੀ ਚੁਣੀਆਂ ਗਈਆਂ ਹਨ।

ਅਤੇ ਸਾਰੇ ਅਕਾਸ਼ਾਂ ਤੇ ਪਤਾਲਾਂ ਦੀ ਰਚਨਾ ਤੇ ਜੋ ਕੁਝ ਓਹਨਾਂ ਵਿਚਾਲੇ ਜੀਅ-ਜੰਤ ਉਸ ਨੇ ਪਸਾਰੇ ਹਨ, ਉਸ ਦੇ ਚਮਤਕਾਰਾਂ ਵਿੱਚੋਂ ਹਨ ਅਤੇ ਜਦ ਉਹ ਚਾਹੋਗਾ, ਤਾਂ ਓਹਨਾਂ ਸਾਰਿਆਂ ਨੂੰ ਇਕੱਤਰ ਕਰਨ ਤੇ ਸਮਰਥ ਹੋਵੇਗਾ। (ਸ: ੪੨, ਆ: ੩੦)

ਉਹੋ ਹੀ ਹੈ, ਜਿਸ ਨੇ ਤੁਹਾਨੂੰ ਇਕ ਜਿੰਦ ਤੋਂ ਪੈਦਾ ਕੀਤਾ ਹੈ। ਫੇਰ ਉਸੇ ਨੇ ਹੀ ਇਕ ਆਰਜੀ<sup>1</sup> ਠਹਿਰਣ ਦਾ ਟਿਕਾਣਾ ਤੇ ਇਕ ਲੰਮੇ ਸਮੇਂ ਤਕ ਰਹਿਣ ਦਾ ਅਸਥਾਨ ਨੀਅਤ ਕੀਤਾ ਹੈ। ਅਸੀਂ ਸੁਝਵਾਨਾਂ

وَمِنْ أَيْمَهُ خَلْقُ السَّمَاوَاتِ وَالْأَرْضَ وَمَا بَيْنَ  
فِيهِمَا مِنْ دَارَبَّةٍ وَهُوَ عَلَىٰ جَمْعِ الْمُرْدَادِ يَسْأَءُ  
كَوْنِيْر<sup>○</sup>

السُّورَى : ۳۰

وَهُوَ الَّذِي أَنْشَأَكُمْ مِنْ نَفْسٍ وَاحِدَةً  
فَمُسْتَقْرٌ وَمُسْتَوْدَعٌ، قَدْ فَصَلَنَا الْأُبَيْت

لِقَوْمٍ يَفْقَهُونَ ۝

الانعام: ۹۹

ਲਈ ਆਪਣੇ ਨਿਸ਼ਾਨ ਵਿਸਥਾਰ ਨਾਲ ਵਰਣਨ  
ਕਰ ਦਿੱਤੇ ਹਨ। (ਸ: ੬, ਆ: ੬੬)

ਹੋ ਲੋਕੋ ! ਤੁਸੀਂ ਆਪਣੇ (ਊਸ) ਸਾਜਨਹਾਰ ਤੇ  
ਪਾਲਨਹਾਰ ਤੋਂ ਹੀ ਸਦਾ ਡਰਦੇ ਰਹੋ, ਜਿਸ ਨੇ  
ਤੁਹਾਨੂੰ ਇੱਕੋ (ਗੀ) ਜਿੰਦ ਤੋਂ ਪੇਦਾ ਕੀਤਾ ਹੈ  
ਅਤੇ ਉਸੇ (ਦੀ ਜਿੰਦ) ਤੋਂ (ਗੀ) ਉਸ ਦਾ ਜੋੜਾ  
ਸਾਜਿਆ ਹੈ ਅਤੇ ਓਹਨਾਂ ਦੋਹਾਂ ਵਿੱਚੋਂ ਹੀ ਬਹੁਤ  
ਸਾਰੇ ਮਰਦ ਤੇ ਤੀਵੀਆਂ (ਪੇਦਾ ਕਰ ਕੇ ਸਾਰੇ ਜਗ  
ਵਿਚ) ਪਸਾਰ ਦਿੱਤੇ ਹਨ, ਅਰਥਾਤ (ਊਸ) ਅੱਲਾਹ  
ਤੋਂ (ਇਸ ਲਈ ਵੀ) ਡਰਦੇ ਰਹੋ ਕਿ ਉਸ ਰਾਹੀਂ  
ਤੁਸੀਂ ਆਪਸ ਵਿਚ<sup>1</sup> (ਰਿਸ਼ਤੇ) ਮੰਗਦੇ ਹੋ ਖਾਸ  
ਕਰਕੇ ਰਿਸ਼ਤੇਦਾਰੀਆਂ (ਦੇ ਮਾਮਲੇ) ਵਿਚ (ਅੱਲਾਹ  
ਤੋਂ ਸਦਾ ਹੀ ਡਰਦੇ ਰਹੋ !) ਬੇਸ਼ੱਕ ਅੱਲਾਹ ਤੁਹਾਡਾ  
ਨਿਗਰਾਨ ਹੈ। (ਸ: ੪, ਆ: ੨)

ਉਹੋ ਹੀ ਤੁਹਾਨੂੰ ਮਾਤਾ ਦੇ ਗਰਭ ਵਿਚ ਜੇਹੋ ਜੇਹੀ  
ਯੋਗ ਸਮਝਦਾ ਹੈ, ਸਕਲ-ਸਰਤ ਦਿੰਦਾ ਹੈ। ਉਸ  
ਤੋਂ ਛੁੱਟ ਕੋਈ ਇਸ਼ਟ ਨਹੀਂ। ਉਹ ਬਲਵਾਨ ਤੇ  
ਯੁਕਤਿਮਾਨ ਹੈ। (ਸ: ੩, ਆ: ੬)

(ਹੋ ਸ੍ਰੂਤੇ !) ਕੀ ਤੂੰ ਇਹ ਨਹੀਂ ਵੇਖਿਆ ਕਿ  
ਅੱਲਾਹ ਨੇ ਸਾਰੇ ਅਕਾਸ ਤੇ ਪਤਾਲ ਵੱਡੀ ਯੁਕਤੀ  
ਨਾਲ ਸਾਜੇ ਹਨ ? ਜੇ ਉਹ ਚਾਹੇ, ਤਾਂ ਤੁਹਾਨੂੰ  
ਨਸ਼ਟ ਕਰ ਸਕਦਾ ਹੈ ਤੇ (ਤੁਹਾਡੀ ਥਾਂ) ਕੋਈ ਹੋਰ  
ਨਵੀਂ ਰਚਨਾ ਰਚ ਸਕਦਾ ਹੈ। (ਸ: ੧੪, ਆ: ੨੦)

ਅਤੇ ਤੂੰ ਪਹਾੜਾਂ ਨੂੰ ਇਸ ਹਾਲ ਵਿਚ ਵੇਖਦਾ ਹੈ: ਕਿ  
ਓਹ ਆਪਣੀ ਥਾਂ ਅਚਲ ਹਨ, ਪਰ ਓਹ ਤਾਂ ਬੱਦਲਾਂ  
ਵਾਂਗ ਚਲਾਇਮਾਨ<sup>1</sup> ਹਨ। ਇਹ ਤਾਂ ਅੱਲਾਹ ਦੀ  
ਵੱਡੀ ਕਾਰੀਗਰੀ ਹੈ ਕਿ ਉਸ ਨੇ ਹਰੇਕ ਚੀਜ਼ ਨੂੰ  
ਪੱਕਿਆਂ ਬਣਾਇਆ ਹੈ। ਬੇਸ਼ੱਕ ਉਹ ਤੁਹਾਡੇ ਸਾਰੇ  
ਕਰਮਾਂ ਤੋਂ ਬਖਰਦਾਰ ਹੈ। (ਸ: ੨੭, ਆ: ੮੯)

إِيَّا إِيمَانَكُمْ أَتَقْوَارَبُكُمْ إِلَىٰ خَلْقَكُمْ مِنْ  
نَفِيسٍ وَأَجَدَّةٍ وَخَلَقَ مِنْهَا زَوْجَهَا وَبَثَّ  
مِنْهُمَا رِجَالًا كَثِيرًا وَنِسَاءً وَاتَّقُوا اللَّهَ  
الَّذِي تَسْأَلُونَ إِنْ بِهِ وَالْأَرْحَامُ إِنَّ اللَّهَ كَانَ  
عَلَيْكُمْ رَقِيبًا ۝

النساء: ۲

هُوَ الَّذِي يُصُوِّرُكُمْ فِي الْأَرْضِ كَيْفَ يَسْأَلُونَ  
لَا رَلَّا هُوَ الْعَزِيزُ الْحَكِيمُ

آل عمران: ۷

أَلْمَتَرَأَنَ اللَّهُ خَلَقَ السَّمَاوَاتِ وَالْأَرْضَ  
بِالْحَقِيقَ، لَمْ يَشَأِيْدُ هِبَكُمْ وَيَأْتِ بِخَلْقٍ  
جَدِيدٍ ۝

ابراهیਮ: ۲۰

وَتَرَى الْجِبَالَ تَحْسِبُهَا جَامِدَةً وَهِيَ  
تَمْرُمَةٌ السَّحَابَ، صُنْمَ اللَّهُ الَّذِي آتَنَّ  
كُلَّ شَيْءٍ، رَائِنَةٌ خَيْرٌ مِمَّا تَفَعَّلُونَ ۝

النّمل: ۸۹

ਹੋ ਲੱਕੇ ! ਜੇ ਤੁਸੀਂ ਮੁੜ ਸੁਰਜੀਤ ਹੋਣ ਬਾਰੇ ਸ਼ੱਕ ਕਰਦੇ ਹੋ, ਤਾਂ (ਯਾਦ ਰੱਖੋ ਕਿ) ਅਸੀਂ ਤੁਹਾਨੂੰ ਪਹਿਲਾਂ ਮਿੱਟੀ ਤੋਂ ਸਾਜਿਆ ਸੀ, ਫੇਰ ਰਕਤ-ਬਿੰਦ ਤੋਂ; ਫੇਰ ਉੱਨੱਤ ਕਰ ਕੇ ਇਕ ਅਜਿਹੀ ਅਵਸਥਾ ਤੋਂ—ਜੋ ਰੰਬੜ ਜਾਣ ਦੀ ਯੋਗਤਾ ਰੱਖਦੀ ਸੀ, ਫੇਰ ਅਜਿਹੀ ਅਵਸਥਾ ਤੋਂ ਜੋ (ਮਾਸ ਦੀ) ਬੋਟੀ ਜਿਹੀ ਸੀ। ਕੁਝ ਸਮੇਂ ਤਕ ਉਹ (ਮਾਸ ਦੀ) ਬੋਟੀ ਵਾਂਗ ਹੀ ਰਹੀ ਸੀ; ਤਾਂ ਜੇ ਅਸੀਂ ਤੁਹਾਡੇ ਉੱਤੇ (ਅਸਲੀਅਤ) ਪਰਗਟ ਕਰ ਸਕੀਏ ਅਤੇ ਅਸੀਂ ਜਿਸ ਚੀਜ਼ ਨੂੰ ਚਾਹੁੰਦੇ ਹਾਂ ਇਕ ਸਮੇਂ ਤਕ ਗਰਭਾਂ ਵਿਚ ਰੱਖਦੇ ਹਾਂ। ਫੇਰ ਅਸੀਂ ਤੁਹਾਨੂੰ ਇਕ ਬਾਲਕ ਦੇ ਰੂਪ ਵਿਚ (ਗਰਭ ਤੋਂ) ਬਾਹਰ ਕੱਢਦੇ ਹਾਂ।

(ਫੇਰ ਤੁਹਾਨੂੰ ਵਧਾਉਂਦੇ ਹਾਂ), ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਤੁਸੀਂ ਆਪਣੀ ਪੱਕੀ ਉਮਰ ਤਕ ਪੁੱਜ ਕੇ ਚਲਾਣਾ ਕਰ ਜਾਂਦੇ ਹੋ ਅਤੇ ਤੁਹਾਡੇ ਵਿੱਚੋਂ ਕਈ ਅਜੇਹੇ ਵੀ ਹੁੰਦੇ ਹਨ, ਜੋ ਅਤਿ ਬੁਢੇਪੇ ਦੀ ਉਮਰ ਤਕ ਜਾ ਪੁੱਜਦੇ ਹਨ; ਤਾਂ ਜੇ ਬਹੁਤ ਕੁਝ ਵਿੱਦਿਆ ਪ੍ਰਾਪਤ ਕਰਨ ਮਗਰੋਂ ਵੀ ਵਿੱਦਿਆ-ਹੀਣ ਹੋ ਜਾਣ ਅਤੇ ਤੂੰ ਧਰਤੀ ਨੂੰ ਵੇਖਦਾ ਹੈ: ਕਿ ਉਹ (ਕਦੇ ਕਦੇ) ਆਪਣਾ ਸਾਰਾ ਬਲ ਗੁਆ ਬਹਿੰਦੀ ਹੈ। ਫੇਰ ਜਦ ਅਸੀਂ ਉਸ ਤੇ ਮੀਂਹ ਵਰਾਉਂਦੇ ਹਾਂ, ਤਾਂ ਉਹ ਜੋਸ਼ ਵਿਚ ਆ ਜਾਂਦੀ ਹੈ ਤੇ ਫੁੱਲਣ-ਫਲਣ ਲਗ ਪੈਂਦੀ ਹੈ, ਅਰਥਾਤ ਹਰੇਕ ਕਿਸਮ ਦੀ ਸੁੰਦਰ ਬਨਾਸਪਤੀ ਉਗਾਉਣ ਲਗ ਪੈਂਦੀ ਹੈ। (ਸ: ੨੨, ਆ: ੯)

ਅਤੇ ਉਸ ਨੇ ਘੜਿਆਂ, ਖਚਰਾਂ ਤੇ ਖੋਤਿਆਂ ਨੂੰ (ਵੀ) ਤੁਹਾਡੀ ਸਵਾਰੀ ਤੇ ਸਜਧਜ ਲਈ (ਸਾਜਿਆ ਹੈ) ਅਤੇ (ਅੱਗੋਂ ਵੀ ਉਹ ਤੁਹਾਡੇ ਵਾਸਤੇ ਸਵਾਰੀ ਦੇ ਹੋਰ ਕਈ ਸਾਧਨ<sup>੧</sup>)—ਜਿਨ੍ਹਾਂ ਨੂੰ ਤੁਸੀਂ (ਅਜੇ) ਨਹੀਂ ਜਾਣਦੇ—ਹੋਂਦ ਵਿਚ ਲਿਆਈਗਾ।

(ਸ: ੧੯, ਆ: ੯)

يَا يِهَا النَّاسُ لَمْ يُنْتَهُمْ فِي رَيْبٍ مِّنَ الْبَغْثِ  
قَاتَلُوكُمْ مُّنْظَرٌ مِّنْ تُرَابٍ شُمَّ مِنْ نُطْفَةٍ  
شُمَّ مِنْ عَلَقَةٍ شُمَّ مِنْ مُضْعَةٍ مُّخْلَقَةٍ  
غَيْرِ مُخْلَقَةٍ لِّتُبَيِّنَ لَكُمْ وَأَنْقَرُ فِي  
الْأَرْضَ حَوْلَ مَا نَشَاءُ إِلَى آجِلٍ مُّسَمٍ شُمَّ  
تُخْرِجُكُمْ طَفْلًا شُمَّ لِتَبْلُغُوا أَشَدَّ كُمْ  
وَمِنْكُمْ مَنْ يُتَوَفِّيٌ وَمِنْكُمْ مَنْ يُرَدُّ إِلَى  
آذَلِ الْعُمُرِ لِكَيْلًا يَعْلَمَ مِنْ بَعْدِ عِلْمِ  
شَيْئًا وَتَرَى الْأَرْضَ هَايَدَةً قَيَادًا  
أَنْزَلْنَا عَلَيْهَا الْمَاءَ اهْتَرَّتْ وَرَبَّتْ وَ  
أَبْتَثَتْ مِنْ كُلِّ زَوْجٍ بَهِينِجٍ

الحج: ٦:

وَالْخَيْلَ وَالْبَعَالَ وَالْحَمِيرَ كَتَرَكْبُوْهَا وَرَزِيْنَهَا  
وَيَخْلُقُ مَا لَا تَعْلَمُونَ

التخل: ٩:

ਉਹ (ਅੱਲਾਹ) ਵੱਡੀ ਬਰਕਤ ਵਾਲਾ ਹੈ। ਉਸੇ ਦੇ ਹੱਥ ਵਿਚ ਹੀ ਸਾਰੀ ਪਾਤਸ਼ਾਹੀ ਹੈ। ਉਹ ਸਰਬ ਕਲਾ ਸਮਰਥ ਹੈ।

ਉਸੇ ਨੇ ਹੀ ਮਰਨ-ਜੀਵਨ ਹੋਂਦ ਵਿਚ ਆਂਦਾ ਹੈ; ਤਾਂ ਜੇ ਉਸ ਰਾਹੀਂ ਤੁਹਾਡੀ ਪਰਖ ਕਰ ਸਕੇ ਕਿ ਤੁਹਾਡੇ ਵਿੱਚੋਂ ਕਿਹੜਾ ਵਧੇਰੇ ਸੁਭ ਕਰਮ ਕਰਦਾ ਹੈ। ਉਹ ਵੱਡਾ ਬਲਵਾਨ ਤੇ ਬਖਸ਼ਣਹਾਰ ਹੈ। (੩)

ਉਸੇ ਨੇ ਹੀ (ਇਸ ਮੰਡਲ ਦੇ) ਸਤ ਅਕਾਸ਼ ਦਰਜੇ ਬਦਰਜੇ ਬਣਾਏ ਹਨ, ਅਰਥਾਤ ਤੂੰ ਦਿਆਲੂ (ਪ੍ਰਕੂ) ਦੀ ਰਚਨਾ ਵਿਚ ਕੋਈ ਉਣਤਾਈ ਨਹੀਂ ਵੇਖ ਸਕਦਾ। ਤੂੰ ਆਪਣੀਆਂ ਨਜ਼ਰਾਂ ਨੂੰ (ਇਧਰ ਓਧਰ) ਫੇਰ ਕੇ ਚੰਗੀ ਤਰ੍ਹਾਂ ਵੇਖ ਲੇ। ਕੀ ਤੇਨੂੰ (ਪ੍ਰਕੂ ਦੀ ਰਚਨਾ ਵਿਚ ਕਿਸੇ ਥਾਂ ਵੀ) ਕੋਈ ਉਣਤਾਈ ਦਿੱਤਾ ਦੀ ਹੈ ?। (ਸ: ੬੨, ਆ: ੨—੪)

**تَبَرَّكَ الَّذِي بَيْكُورَهُ لَمْنَكْ؛ وَهُوَ عَلٰى كُلِّ شَيْءٍ قَوِيرٌ**

**إِلَّاَذِي خَلَقَ الْمَوْتَ وَالْحَيَاةَ لِيَبْيُسُ كُمَا يُكْمِمُ  
أَحْسَنُ عَمَلًا وَهُوَ عَزِيزٌ لِغَفْرُورٌ**

**الَّذِي خَلَقَ سَبَبَ سَمَوَاتٍ طَبَاقًا « مَائِزَارٍ  
فِي حَقِيقَ الرَّحْمَنِ مِنْ تَقْوِيتٍ، فَازِيجُ الْبَصَرَ »  
هَلْ تَرَى مِنْ فُضُورٍ**

سہت : ۴-۳

## ੧੯} ਕੁਝ-ਇਕ ਅਰਦਾਸ਼

ਅਰਦਾਸ ਅਲੱਹਾਂ ਤੇ ਮਨੁੱਖ ਵਿਚ ਇਕ ਅਟੁੱਟ ਸੰਬੰਧ  
ਪੈਦਾ ਕਰਨ ਵਾਲੀ ਕੜੀ ਹੈ ।

ਅਲੱਹ ਦਾ ਰਹਿਮ ਸੱਭ ਤੋਂ ਪਹਿਲਾਂ ਇਕ ਮਨੁੱਖ ਨੂੰ ਆਪਣੀ ਵਲ  
ਖਿੱਚਦਾ ਹੈ ।

ਜਿਹੜਾ ਮਨੁੱਖ ਸੱਚੇ ਦਿਲੋਂ ਤੇ ਸੰਤੁਸ਼ਟਤਾ(ਸ਼ੁਕਰਗੁਜ਼ਾਰੀ) ਦੇ ਰੂਪ  
ਵਿਚ ਅਲੱਹ ਨੂੰ ਸਿਮਰਦਾ ਹੈ, ਅਲੱਹ ਉਸਦੀ ਪੁਕਾਰ ਨੂੰ ਸੁਨਦਾ, ਤੇ  
ਉਸਦੇ ਨੇੜੇ ਆ ਜਾਂਦਾ ਹੈ ਅਤੇ ਅਰਦਾਸ ਰਾਹੀਂ ਇਹ ਨੇੜਤਾ ਆਪਣੇ  
ਅੰਦਰ ਇਕ ਵਿਸ਼ੇਸ਼ਤਾ ਪ੍ਰਾਪਤ ਕਰ ਲੈਂਦੀ ਹੈ । ਅੰਤ ਵਿਚ ਅਜਿਹਾ ਮਨੁੱਖ  
ਇਕ ਵਿਸ਼ੇਸ਼ ਆਤਮਕ ਮੰਜ਼ਿਲ ਤੀਕ ਅਪੜ ਜਾਂਦਾ ਹੈ ।

ਓਹ ਮਨੁੱਖ ਜੇਹੜੇ ਕਿ ਆਤਮਕ ਤਜਰਬਿਆਂ ਬਾਰੇ ਜਾਣਕਾਰੀ  
ਰੱਖਦੇ ਹਨ ਓਹ ਆਪਣੇ ਕਈ ਵਾਰ ਦੇ ਤਜਰਬਿਆਂ ਰਾਹੀਂ ਇਹ  
ਅੱਟਲ ਵਿਸ਼ਵਾਸ ਰੱਖਦੇ ਹਨ ਕਿ ਇਕ ਮਨੁੱਖ ਜਿਹੜਾ ਆਪਣੇ ਅਲੱਹ  
ਉੱਤੇ ਪੂਰਨ ਯਕੀਨ ਹੈ, ਅਰਦਾਸ ਰਾਹੀਂ ਅੰਤ ਆਪਣੇ ਜੀਵਨ ਦੀ  
ਮਨਜ਼ਲ ਤਕ ਪਹੁੰਚਣ ਦੀ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ।

ਅਤੇ (ਹੋ ਰਸੂਲ !) ਮੇਰੇ ਭਗਤ-ਜਨ ਜਦ ਤੇਰੇ  
ਪਾਸੋਂ ਮੇਰੇ ਬਾਰੇ ਪੁੱਛ ਕਰਨ, ਤਾਂ (ਤੂੰ ਓਹਨਾਂ ਨੂੰ  
ਇਹ ਉੱਤਰ ਦੇ ਕਿ) ਮੈਂ (ਓਹਨਾਂ ਦੇ) ਅੰਗ-ਸੰਗ  
(ਗੀ) ਹਾਂ । ਜਦ ਕੋਈ ਅਰਦਾਸੀਆ ਅਰਦਾਸ  
ਕਰਦਾ ਹੈ, ਤਾਂ ਮੈਂ ਉਸ ਦੀ ਅਰਦਾਸ ਪਰਵਾਨ  
ਕਰਦਾ ਹਾਂ । ਸੋ ਚਾਹੀਦਾ ਹੈ ਕਿ ਓਹ (ਅਰਦਾਸ

وَلَدَ أَسَالَكَ عِبَادًا يَиْ عَنِّيْ قَارِبٌ  
أُجِيْبُ دَعْوَةَ الْدَّاعِ إِذَا دَعَانِ

ਕਰਨ ਵਾਲੇ ਵੀ) ਮੇਰੇ ਹੁਕਮ ਮੰਨਣ ਤੇ ਮੇਰੇ  
ਸ਼ਰਧਾਲੂ ਬਣਨ; ਤਾਂ ਜੇ ਸੁਮਾਰਗ ਪ੍ਰਾਪਤ ਕਰ  
ਸਕਣ ।

ਅਤੇ ਓਹਨਾਂ (ਲੋਕਾਂ) ਵਿੱਚਾਂ ਕਈ (ਅਜੇਹੇ ਵੀ ਹੁੰਦੇ)  
ਹਨ, ਜੋ ਇਹ ਆਖਦੇ ਹਨ ਕਿ ਹੇ ਸਾਡੇ ਸਾਜਨਹਾਰ  
ਤੇ ਪਾਲਨਹਾਰ ! ਸਾਨੂੰ (ਇਸ) ਲੋਕ ਦੇ ਜੀਵਨ  
ਵਿਚ ਵੀ ਸਫਲਤਾ<sup>۱</sup> (ਬਖਸ਼) ਤੇ ਪਰਲੋਕ ਵਿਚ (ਵੀ)  
ਸਫਲ (ਕਰ) ਅਤੇ ਸਾਨੂੰ ਅੱਗ ਦੇ ਕਸ਼ਟ ਤੋਂ  
ਬਚਾ ।

ਅੱਲਾਹ ਕਿਸੇ (ਵੀ) ਪ੍ਰਾਣੀ ਦੇ ਸਿਰ, ਛੁੱਟ ਉਸ  
(ਜਿੰਮੇਵਾਰੀ) ਦੇ ਜਿਸ ਦੀ (ਉਸ ਨੂੰ ਯੋਗਤਾ ਤੇ)  
ਸਮਰਥਾ ਹੋਵੇ, ਕੋਈ ਜਿੰਮੇਵਾਰੀ ਨਹੀਂ ਪਾਉਂਦਾ,  
ਜੇ ਉਸ ਨੇ (ਕੋਈ ਚੰਗਾ) ਕੰਮ ਕੀਤਾ ਹੈ, (ਉਹ ਵੀ)  
ਉਸ ਲਈ (ਲਾਭਦਾਇਕ) ਹੋਵੇਗਾ ਅਤੇ ਜੇ ਉਸ  
ਨੇ (ਮਾੜਾ) ਕੰਮ ਕੀਤਾ ਹੈ, ਤਾਂ ਉਸ (ਦਾ ਭਾਰ  
ਵੀ ਉਸੇ) ਦੇ ਸਿਰ ਹੋਵੇਗਾ (ਅਤੇ ਓਹ ਇਹ ਵੀ  
ਕਹਿੰਦੇ ਹਨ ਕਿ) ਹੇ ਸਾਡੇ ਸਾਜਨਹਾਰ ਤੇ ਪਾਲਨਹਾਰ!  
ਜੇ ਕਦੇ ਅਸੀਂ ਕੋਈ ਭੁੱਲ ਚੁਕ ਕਰ ਬੈਠੀਏ, ਜਾਂ  
ਸਾਥੋਂ ਕੋਈ ਅਪਰਾਧ ਹੋ ਜਾਵੇ, ਤਾਂ ਸਾਨੂੰ ਦੰਡ ਨਾ<sup>۲</sup>  
ਦੇਣਾ! ਹੇ ਸਾਡੇ ਸਾਜਨਹਾਰ ਤੇ ਪਾਲਨਹਾਰ ! ਸਾਡੇ  
ਸਿਰ (ਉਸ ਤਰ੍ਹਾਂ ਦੀ) ਜਿੰਮੇਵਾਰੀ<sup>۳</sup> ਨਾ ਪਾਉਣਾ,  
ਜਿਸ ਤਰ੍ਹਾਂ ਤੂੰ ਓਹਨਾਂ ਲੋਕਾਂ ਤੇ ਪਾਈ ਸੀ—ਜੋ ਸਾਥੋਂ  
ਪਹਿਲਾਂ ਬੀਤ ਚੁੱਕੇ ਹਨ ।

ਹੇ ਸਾਡੇ ਸਾਜਨਹਾਰ ਤੇ ਪਾਲਨਹਾਰ ! ਇਸੇ ਤਰ੍ਹਾਂ  
ਸਾਥੋਂ (ਉਹ ਭਾਰ) ਨਾ ਚੁਕਵਾਉਣਾ,<sup>۱</sup> ਜਿਸ (ਦੇ  
ਚੁੱਕਣ) ਦੀ ਸਾਨੂੰ ਸਮਰਥਾ ਨਹੀਂ। ਸਾਨੂੰ ਖਿਮਾ  
ਕਰਨਾ, ਸਾਨੂੰ ਬਖਸ਼ ਦੇਣਾ ਅਤੇ ਸਾਡੇ ਤੇ ਮਿਹਰ  
ਕਰਨਾ; (ਕਿਉਂਕਿ) ਤੂੰ ਹੀ ਸਾਡਾ ਮਾਲਕ ਹੈਂ। ਸੋ  
ਇਨਕਾਰੀਆਂ ਦੇ ਟੋਲੇ ਵਿਰੁਧ ਸਾਡੀ ਸਹਾਇਤਾ  
ਕਰਨਾ । (ਸ: ੨, ਆ: ੧੮੭, ੨੦੨; ੨੮੭)

فَلِيَسْتَجِيْبُوا لِي ۖ وَلَيُؤْمِنُوا بِي ۖ لَعَلَّهُمْ  
يَرْشُدُوْنَ ۝

البقرة: ١٨٧

وَمِنْهُمْ مَنْ يَقُولُ رَبَّنَا أَنَا فِي الدُّنْيَا<sup>۱</sup>  
حَسَنَةً وَّ فِي الْآخِرَةِ حَسَنَةً وَّ قَنَاعَدَابًا<sup>۲</sup>  
النَّارِ ۝

لَا يَكُلُّفُ اللَّهُ تَفْسِيرًا لَا وَسْعَهَا، لَهَا مَا  
كَسَبَتْ وَعَلَيْهَا مَا اكْتَسَبَتْ، رَبَّنَا لَا  
تُؤْاخِذْنَا إِنْ نَسِينَا أَوْ أَخْطَأْنَا، رَبَّنَا وَلَا  
تَحْمِلْ عَلَيْنَا لَضْرًا كَمَا حَمَلْتَهُ عَلَى الْأَذْيَانَ  
مِنْ قَبْلِنَا، رَبَّنَا وَلَا تَحْمِلْنَا مَا لَا طَاقَةَ لَنَا  
عِيهِ، وَأَغْفِرْ عَنَا، وَأَغْفِرْ لَنَا، سَوَّا زَمَنَاتِ  
آثَتْ مَوْلَنَا فَانْصُرْنَا عَلَى الْقُوَّةِ الْكُفْرِيَّةِ ۝

البقرة: ٢١٧

ਬੇਸ਼ਕ ਸਾਰੇ ਆਕਾਸ਼ਾਂ ਤੇ ਪਤਾਲਾਂ ਦੀ ਸਾਜਨਾ ਵਿਚ, ਅਰਥਾਤ ਰਾਤ ਤੇ ਦਿਨ ਦੇ ਅੱਗੇ ਪਿੱਛੇ ਆਉਣ ਵਿਚ, ਸੂਬਵਾਨਾਂ ਲਈ ਨਿਰਸੰਦੇਹ ਕਈ ਚਮਤਕਾਰ (ਮੌਜੂਦ) ਹਨ।

ਜੋ (ਸੂਭਵਾਨ) ਉਠਦੇ ਬਹਿੰਦੇ ਤੇ ਲੋਟਦੇ ਅੱਲਾਹ ਦਾ ਸਿਮਰਨ ਕਰਦੇ (ਰਹਿੰਦੇ) ਹਨ ਅਤੇ ਅਕਾਸ਼ਾਂ ਤੇ ਪਤਾਲਾਂ ਦੀ ਸਾਜਨਾ ਬਾਰੇ ਸੋਚ-ਵਿਚਾਰ ਕਰਦੇ ਰਹਿੰਦੇ ਹਨ (ਅਤੇ ਇਹ ਕਹਿੰਦੇ ਰਹਿੰਦੇ ਹਨ ਕਿ) ਹੋ ਸਾਡੇ ਸਾਜਨਹਾਰ ਤੇ ਪਾਲਨਹਾਰ ! ਤੂੰ ਇਸ (ਸਾਰੇ ਬ੍ਰਹਮੰਡ) ਦੀ ਸਾਜਨਾ ਅਜਾਈਂ ਨਹੀਂ ਕੀਤੀ। ਤੂੰ (ਅਜੇਹੇ ਅਜਾਈਂ ਕੰਮ ਕਰਨ ਤੋਂ) ਪਾਕ ਹੋਂ। ਸੋ ਤੂੰ ਸਾਨੂੰ (ਨਰਕ ਦੀ) ਅੱਗ (ਦੇ ਕਸ਼ਟ) ਤੋਂ ਬਚਾ। (ਤੇ ਸਾਡੇ ਜੀਵਨ ਨੂੰ ਅਜਾਈਂ ਜਾਣ ਤੋਂ ਬਚਾ ਲੈ)। ਹੋ ਸਾਡੇ ਸਾਜਨਹਾਰ ਤੇ ਪਾਲਨਹਾਰ ! ਜਿਸ ਨੂੰ ਤੂੰ (ਨਰਕ ਦੀ) ਅੱਗ ਵਿਚ ਸੁੱਟੋਂਗਾ, ਉਸ ਨੂੰ ਵੱਡਾ ਹੀਣਾ ਕਰੋਂਗਾ, ਅਰਥਾਤ ਜ਼ਾਲਮਾਂ ਦਾ ਕੋਈ (ਵੀ) ਸਹਾਇਕ ਨਹੀਂ ਹੋਵੇਗਾ।

ਹੋ ਸਾਡੇ ਸਾਜਨਹਾਰ ਤੇ ਪਾਲਨਹਾਰ ! ਬੇਸ਼ਕ ਅਸੀਂ ਇਕ ਅਜਿਹੇ ਢੰਡੋਰੀ ਦੀ ਅਵਾਜ਼ ਸੁਣੀ ਹੈ, ਜੋ ਸਰਧਾ ਦਾ ਢੰਡੋਰਾ ਦੇ ਰਿਹਾ ਸੀ, ਅਰਥਾਤ (ਉਹ ਇਹ ਕਹਿ ਰਿਹਾ ਸੀ ਕਿ) ਅਪਣੇ ਸਾਜਨਹਾਰ ਤੇ ਪਾਲਨਹਾਰ ਤੇ ਸ਼ਰਧਾ ਧਾਰਨ ਕਰ ਲਈ। ਸੋ ਅਸੀਂ ਸ਼ਰਧਾ ਧਾਰਨ ਕਰ ਲਈ ਹੈ। ਸੋ ਹੋ ਸਾਡੇ ਸਾਜਨਹਾਰ ਤੇ ਪਾਲਨਹਾਰ ! ਸਾਡੇ ਸਾਰੇ ਅੱਗੁਣ ਬਖਸ਼ ਦੇ। ਸਾਡੀਆਂ ਸਾਰੀਆਂ ਬੁਰਾਈਆਂ ਸਾਥੋਂ ਦੂਰ ਕਰ ਦੇ ਅਤੇ ਸਾਨੂੰ ਭਲੇ ਪੁਰਖਾਂ ਨਾਲ (ਮਿਲਾ ਕੇ) ਮੇਤ ਦੇ।

رَأَكُنْ فِي خَلْقِ السَّمَاوَاتِ وَالْأَرْضِ وَالْخِلَافِ  
الَّذِيلُ وَالنَّهَارُ كَلَّا يَتَبَتَّلُ وَلَوْلَي الْأَنْبَابِ  
الَّذِينَ يَهُدُونَ رَبُّكُنْ أَنَّهُ قَيْمَانٌ وَمُغْوِيٌّ وَأَعْلَى  
جَنُوْبِهِمْ وَيَتَفَكَّرُونَ فِي خَلْقِ السَّمَاوَاتِ وَ  
الْأَرْضِ، وَرَبُّكُنْ مَا خَلَقَ هَذَا إِنَّمَا طَلَّاقٌ مُسْبَحَتَ  
فَقَنَاعَةً لِأَعْذَابِ النَّارِ

رَبَّكُنَّا إِنَّكَ مَنْ تُمْدِنُ بِالنَّارَ فَقَدْ أَخْرَيْتَهُ  
وَمَكَّلِلَظِلَّمِيْمَيْنَ مِنْ آنِصَارِكَ

رَبَّكُنَّا إِنَّنَا سَمِعْنَا مُنَاكِيدًا يَأْتِنَا دِيْلَادِيْمَانَ  
آنَ أَوْسُوا بِرَبِّكُنْ فِي مَنَاءٍ بِرَبَّكُنَّا غَفْرَانَ  
دُلُّوْبَنَا وَكَفْرَعَنَا سِيَاهَنَا وَتَوْفَنَا مَعَ  
الْأَبْرَارِ

اُتے ہے ساڈے سماں نہ ہار ٹے پال نہ ہار ! سا نہ  
عیہ (کوہ) دے، جیس دا کی تھی آپنے رسمیں  
راہیں سا نہ بصر نہ دینا ہے اُتے کیا میں دے  
دیہو جے سا نہ ہی لنا نا کریں । بس سوک تھی آپنے  
پونے دے ویرуп کے نہیں کردا ।

سے وہ نہیں دے سماں نہ ہار ٹے پال نہ ہار نے (ایہ  
کہیں دیا ہے ہے) وہ نہیں دی (ایہ ارجمندی)  
مُثُن لہی سی کی میں تھوڑے ویسے کیسی وی سُب-  
کرمیں تو ہیں جس مرض دی ہے اس لئے اسماں  
نہیں گواہ ہے گا । تھیں ایک دلے نا ل  
(سریش پت) ہے । سے جی نہیں نے ہی سر ت کی تھی ہے.  
اُر بھاٹ جی نہیں نہیں چرے بے امر کی تھیا گیا ہے  
ٹے میرے راہ ویس دلے دینا گیا ہے اُتے  
جی نہیں نے چھپ کی تھیا ہے ٹے مارے گا ہن । میں  
نیز مردہ دیا ہے وہ نہیں دیا ہے سُر اسی ایں  
(دا پڑا) وہ نہیں ٹے دلے کر دیا ہے گا ।  
بس سوک میں وہ نہیں نہیں اسی ہے سو دلگا دیا ہے گا,  
جی نہیں ہے ٹے نہیں دیا ہے گا । دلگی ایں । ایہ  
(اینام) وہ نہیں نہیں ہے اُلیا ہے وہ لے دے چے  
ریپ وہی دینا ہے گا اسے ہے اُلیا ہے ٹے عیہ  
ہے، کی جیس دے کوئی چرے ٹے چرے دلگا دے  
ہن (س: ۳، آ: ۹۵۹—۹۶۰)

رَبَّنَا وَأَنْتَا مَا وَعَدْتَنَا عَلَى رُسُلِكَ وَكَلَّا  
تُخْرِنَا يَوْمَ الْقِيَمَةَ إِنَّكَ لَا تُخْفِي  
الْمِنْعَادَ ۝

فَسَيَّجَابَ لَهُمْ بِمَا أَصْنَعُوا لَا أُضْيِغُ عَمَلَ  
عَامِلٍ مِنْكُمْ مَنْ ذَكَرَ إِذَا ذُكِرَ بِنَصْكُمْ مِنْ  
تَعْذِيْضٍ فَالَّذِينَ هَمْ جَرُوا وَآخْرِجُوا مِنْ  
دِيَارِهِمْ وَأَوْذَدُوا فِي سَيِّئِينَ وَقُتِلُوا وَقُتِلُوا  
لَا كَفَرُكَ عَنْهُمْ سِيَّاْتِهِمْ وَلَا دُخْلَتْهُمْ  
جَنَّتِ تَجْرِيْيِي مِنْ تَحْتِهِمَا لَا تَنْهُمْ شَوَّابًا  
مَنْ عَمِلَ اشْوَاءً وَاللَّهُ عِنْدَهُ حُسْنُ  
الشَّوَّابِ ۝

آل عمران: ۱۹۱-۱۹۲

## ੨੦} ਕੁਝ-ਇਕ ਅਸਾਨੀ ਨਾਲ ਮੰਹੂ ਜ਼ਬਾਨੀ ਚੇਤੇ ਕੀਤੀਆਂ ਜਾਣ ਵਾਲੀਆਂ ਨਿੱਕੀਆਂ ਨਿੱਕੀਆਂ ਸੂਰਤਾਂ

(ਮੌ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ  
ਨਾ ਲੈ ਕੇ (ਅਰੰਭ ਕਰਦਾ ਹਾ) ।

ਮੈਂ (ਹੱਚਰਤ “ਮੁਹੰਮਦ” ਸਾਹਿਬ ਦੇ) ਸਮੇਂ ਨੂੰ  
ਗਵਾਹੀ ਵੱਜੋਂ ਪੇਸ਼ ਕਰਦਾ ਹਾ ।

ਕਿ ਬਾਬੜੁੱਕ (ਮੇਰੇ ਨਥੀਆਂ<sup>੩</sup> ਦਾ ਵਿਰੋਧੀ) ਮਨੁੱਖ  
(ਸਦਾ ਹੀ) ਘਾਟੇ ਵਿਚ (ਰਹਿੰਦਾ) ਹੈ ।

ਪਰ ਓਹ ਲੋਕ ਜੋ (ਮੇਰੇ ਨਥੀਆਂ ਉੱਤੇ) ਸ਼ਰਧਾ  
ਪਾਰਨ ਕਰ ਲੈਂਦੇ ਹਨ ਤੇ (ਯਥਾਇਗ) ਸੁਭ ਕਰਮ  
ਕਰਦੇ ਹਨ ਅਤੇ ਸੱਚਾਈ ਦੇ ਅਸੂਲਾਂ ਉੱਤੇ ਦਿੜ੍ਹ  
ਰਹਿਣ ਦੀ ਇਕ ਦੂਜੇ ਨੂੰ ਪ੍ਰੇਰਨਾ ਦਿੰਦੇ ਰਹਿੰਦੇ  
ਹਨ ਅਤੇ ਔਕੜਾ ਸਾਮੂਣੇ ਆਉਣ ਤੇ ਸਬਰ ਤੋਂ  
ਕੰਮ ਲੇਣ ਦਾ ਇਕ ਦੂਜੇ ਨੂੰ ਉਪਦੇਸ਼ ਕਰਦੇ  
ਰਹਿੰਦੇ ਹਨ, (ਅਜੇਹੇ ਲੋਕ ਕਦੇ ਵੀ ਘਾਟੇ ਵਿਚ  
ਨਹੀਂ ਰਹਿੰਦੇ)(ਸ: ੧੦੩, ਆ: ੧—੪)

بِسْمِ اللّٰہِ الرَّحْمٰنِ الرَّحِیْمِ ۝

وَالْعَصْرُ

إِنَّ الْإِنْسَانَ لَفِي خُشُورٍ

إِلَّا الَّذِينَ آمَنُوا وَعَمِلُوا الصَّلِحَاتِ وَتَوَاصَوْا<sup>٤</sup>  
بِالْحَقِّ وَتَوَاصَوْا بِالصَّبَرِ

الصَّرِ: ١-٤

(ਮੌ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ ਨਾ  
ਲੈ ਕੇ (ਅਰੰਭ ਕਰਦਾ ਹਾ) ।

بِسْمِ اللّٰہِ الرَّحْمٰنِ الرَّحِیْمِ ۝

(ਅਸੀਂ ਹਰੇਕ ਸਮੇਂ ਦੇ ਮੁਸਲਮਾਨ ਨੂੰ ਇਹ ਹੁਕਮ  
ਦਿੰਦੇ ਹਾਂ ਕਿ) ਤੁੰ (ਆਪਣੇ ਸਮੇਂ ਦੇ ਇਨਕਾਰੀਆਂ  
ਨੂੰ) ਇਹ ਕਹਿੰਦਾ ਰਹੁ ਕਿ ਹੋ ਇਨਕਾਰੀਓ !  
ਸੁਣੋ ! ।

فُلْ يَأَيُّهَا الْخَفِرُونَ ۝

ਮੈਂ ਤੁਹਾਡੇ ਢੰਗ ਅਨੁਸਾਰ ਬੰਦਗੀ ਨਹੀਂ ਕਰ  
ਸਕਦਾ ।

لَا عَبْدُ مَا تَعْبُدُونَ ۝

ਅਤੇ ਨਾ ਤੁਸੀਂ ਹੀ ਮੇਰੇ ਢੰਗ ਅਨੁਸਾਰ ਬੰਦਗੀ  
ਕਰਨ ਲਈ ਤਿਆਰ ਹੋ ।

وَ لَا أَنْتُمْ عِبْدُونَ مَا أَعْبُدُ ۝

ਅਰਥਾਤ ਨਾ ਮੈਂ (ਉਹਨਾਂ ਦੀ) ਬੰਦਗੀ ਕਰ  
ਸਕਦਾ ਹਾਂ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ ।

وَ لَا أَنَا عَابِدٌ مَا عَبَدْتُمْ ۝

ਅਤੇ ਨਾ ਤੁਸੀਂ (ਉਸ ਦੀ) ਬੰਦਗੀ ਕਰਨ ਲਈ  
ਤਿਆਰ ਹੋ, ਜਿਸ ਦੀ ਕਿ ਮੈਂ ਬੰਦਗੀ ਕਰਦਾ  
ਹਾਂ ।

وَ لَا أَنْتُمْ عِبْدُونَ مَا أَعْبُدُ ۝

(ਉਕਤ ਐਲਾਨ ਇਸ ਦਾ ਸਿੱਟਾ ਹੈ ਕਿ) ਤੁਹਾਡਾ  
ਦੀਨ ਤੁਹਾਡੇ ਲਈ (ਇਕ ਢੰਗ ਨੀਅਤ ਕਰਦਾ)  
ਹੈ ਤੇ ਮੇਰਾ ਧਰਮ ਮੇਰੇ ਲਈ (ਦੂਜੀ ਮਰਯਾਦਾ  
ਨੀਅਤ ਕਰਦਾ) ਹੈ । (ਸ: ੧੦੯, ਆ: ੧—੨)

كُمْ دِينُكُمْ وَ لِيْ دِينِ ۝

السفردون : ۷-۱

(ਮੈਂ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ ਨਾ  
ਲੇ ਕੇ (ਅੰਤ ਕਰਦਾ ਹਾਂ) ।

بِسْمِ اللَّهِ الرَّحْمَنِ الرَّحِيمِ ۝

ਜਦ ਅੱਲਾਹ ਦੀ ਸਹਾਇਤਾ ਤੇ ਪੂਰਨ ਜਿੱਤ ਆ  
ਜਾਏਗੀ ।

إِذَا جَاءَ نَصْرًا لِّلَّهِ وَالْفَتْحُ ۝

ਅਰਥਾਤ ਤੁੰ ਇਸ ਗੱਲ ਦੇ ਚਿੰਨ੍ਹ ਵੇਖ ਲਈਗਾ  
ਕਿ ਅੱਲਾਹ ਦੇ ਦੀਨ ਵਿਚ ਲੋਕ ਫੌਜਾਂ ਦੀਆਂ  
ਛੋਜਾਂ ਸ਼ਾਮਲ ਹੋ ਰਹੇ ਹਨ । ੩।

وَ رَأَيْتَ النَّاسَ يَذْلِلُونَ فِي دِينِ اللَّهِ  
آفَوْجًا ۝

ਊਸ ਸਮੇਂ ਤੂੰ ਆਪਣੇ ਸਾਜਨਹਾਰ ਤੇ ਪਾਲਨਹਾਰ  
ਦੀ ਪਵਿੱਤਰਤਾ ਤੇ ਉਪਮਾ ਵਰਣਨ ਕਰਨ ਵਿਚ  
ਰੁੱਝਿਆ ਰਹੀਂ ਅਤੇ ਊਸ (ਪ੍ਰਭੂ) ਤੋਂ (ਮੁਸਲਮਾਨਾਂ

فَسَيِّئِ حَمْدُ رَبِّكَ وَ اسْتَغْفِرَةُ رَبِّكَ ۝

تَوَبَّا بِكَ

ਦੀ ਸੋਖਿਆ ਵਿਚ ਜੋ ਜੋ ਉਣਤਾਈਆਂ ਰਹਿ  
ਗਈਆਂ ਹੋਣ ਓਹਨਾਂ ਉੱਤੇ) ਪੜਦਾ ਪਾਉਣ ਦੀ  
(ਪ੍ਰਕੁ ਅੱਗੇ) ਅਰਦਾਸ ਕਰਦਾ ਰਹੀਂ । ਬੇਸ਼ੱਕ ਉਹ  
ਆਪਣੇ ਬੰਦਿਆਂ ਵੱਲ ਮੁੜ ਮੁੜ ਮਿਹਰ ਦੀ ਨਜ਼ਰ  
ਕਰਨ ਵਾਲਾ ਹੈ । (ਸ: ۹۹۰، ਆ: ۹—۸)

النصر: ۴-۱

(ਮੈਂ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ ਨਾ  
ਲੇ ਕੇ (ਅਰੰਭ ਕਰਦਾ ਹਾਂ) ।

بِسْمِ اللَّهِ الرَّحْمَنِ الرَّحِيمِ

(ਅਸੀਂ ਹਰ ਸਮੇਂ ਦੇ ਮੁਸਲਮਾਨ ਨੂੰ ਇਹ ਹੁਕਮ  
ਦਿੰਦੇ ਹਾਂ ਕਿ) ਤੂੰ (ਦੂਜਿਆਂ ਨੂੰ) ਇਹ ਪ੍ਰੇਰਨਾ  
ਦਿੰਦਾ ਰਹੁ ਕਿ (ਅਸਲ) ਗੱਲ ਇਹ ਹੈ ਕਿ ਅੱਲਾਹ  
ਆਪਣੇ ਆਪ ਵਿਚ ਇੱਕੋ ਇਕ ਹੀ ਹੈ

فُلْ هُوَ اللَّهُ أَكْبَرُ

ਅੱਲਾਹ ਉਹ ਹੈ, ਜਿਸ ਦੇ ਸਾਰੇ ਹੀ ਮੁਹਤਾਜ਼ ਹਨ  
(ਅਤੇ ਉਹ ਆਪ ਕਿਸੇ ਦਾ ਮੁਹਤਾਜ਼ ਨਹੀਂ ਹੈ) ।

ਨਾ ਉਸ ਨੇ ਕਿਸੇ ਨੂੰ ਜਣਿਆ ਹੈ ਤੇ ਨਾ ਉਹ ਆਪ  
ਜਣਿਆ ਗਿਆ ਹੈ ।

ਅਤੇ (ਉਸ ਦੀਆਂ ਸਿਫਤਾਂ ਤੇ ਗੁਣਾਂ ਵਿਚ) ਉਸ ਦਾ  
ਕੋਈ ਵੀ ਭਾਈਵਾਲ ਨਹੀਂ ਹੈ ।  
(ਸ: ۹۹۲, ਆ: ۹—۵)

الاخلاص: ۱-۵

وَلَمْ يَكُنْ لَّهُ كُفُواً أَكْبَرُ

(ਮੈਂ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ  
ਨਾ ਲੇ ਕੇ (ਅਰੰਭ ਕਰਦਾ ਹਾਂ) ।

(ਅਸੀਂ ਹਰ ਸਮੇਂ ਦੇ ਮੁਸਲਮਾਨ ਨੂੰ ਇਹ ਹੁਕਮ  
ਦਿੰਦੇ ਹਾਂ ਕਿ) ਤੂੰ (ਦੂਜਿਆਂ ਨੂੰ) ਇਹ ਪ੍ਰੇਰਨਾ  
ਦਿੰਦਾ ਰਹੁ ਕਿ ਮੈਂ ਸਾਰੀ ਰਚਨਾ ਦੇ ਸਾਜਨਹਾਰ  
ਤੇ ਪਾਲਨਹਾਰ ਤੋਂ (ਇਸ ਦੀ) ਪਨਾਹ ਮੰਗਦਾ  
ਹਾਂ ।

ਉਸ ਦੀ ਹਰੇਕ ਰਚਨਾ ਦੀ (ਅਦਰਲੀ ਤੇ ਬਾਹਰਲੀ)  
ਬੁਰਾਈ ਤੋਂ (ਬਚਣ ਲਈ) । ੩।

بِسْمِ اللَّهِ الرَّحْمَنِ الرَّحِيمِ

فُلْ أَعُوذُ بِرَبِّ الْفَلَقِ

مِنْ شَرِّ مَا خَلَقَ

ਅਤੇ ਅੰਧਕਾਰ ਕਰਨ ਵਾਲੀ ਹਰੇਕ ਸ਼ਰਾਰਤ ਤੋਂ  
(ਬਚਣ ਲਈ), ਜਦ ਉਹ ਅੰਨ੍ਹੇ ਰਾ ਕਰ ਦਿੰਦੀ  
ਹੈ।

ਅਤੇ ਸਾਰੇ ਪ੍ਰਾਣੀਆਂ ਦੀ ਸ਼ਰਾਰਤ ਤੋਂ (ਬਚਣ  
ਲਈ ਵੀ) ਜੋ (ਪਰਸਪਰ ਸੰਬੰਧਾਂ ਦੀਆਂ) ਗੰਢਾਂ  
ਵਿਚ (ਵਿਗਾੜ ਪਾਉਣ ਦੀ ਇੱਛਾ ਨਾਲ) ਛੁੱਕੇ  
ਮਾਰਦੇ ਹਨ।

ਅਰਥਾਤ ਹਰੇਕ ਈਰਖਾਲੂ ਦੀ ਸ਼ਰਾਰਤ ਤੋਂ (ਵੀ),  
ਜਦ ਕਿ ਉਹ ਈਰਖਾ ਕਰਨ ਤੇ ਤੁਲ ਜਾਏ।  
(ਸ: ੧੧੩, ਆ: ੧—੬)

(ਮੌਕਾ) ਅਤਿ ਦਿਆਲੂ ਤੇ ਕਿਰਪਾਲੂ ਅੱਲਾਹ ਦਾ ਨਾ  
ਲੇ ਕੇ (ਅੰਤ ਕਰਦਾ ਹਾਂ)।

(ਅਸੀਂ ਹਰ ਸਮੇਂ ਦੇ ਮੁਸਲਮਾਨ ਨੂੰ ਇਹ ਹੁਕਮ  
ਦਿੰਦੇ ਹਾਂ ਕਿ) ਤੂੰ (ਦੂਜਿਆਂ ਨੂੰ) ਇਹ ਪ੍ਰੇਰਨਾ  
ਦਿੰਦਾ ਰਹੁ ਕਿ) ਮੈਂ ਸਾਰੇ ਮਨੁੱਖਾਂ ਦੇ ਸਾਜਨਹਾਰ  
ਤੇ ਪਾਲਨਹਾਰ ਤੋਂ (ਇਸ ਦੀ) ਪਨਾਹ ਮੰਗਦਾ  
ਹਾਂ।

(ਉਹ ਪ੍ਰਭੂ ਜੋ) ਸਾਰੇ ਮਨੁੱਖਾਂ ਦਾ ਪਾਤਸ਼ਾਹ ਵੀ  
ਹੈ।

ਅਤੇ ਸਾਰੇ ਮਨੁੱਖਾਂ ਦਾ ਇਸਟ ਵੀ ਹੈ।

(ਮੈਂ ਉਸ ਦੀ ਪਨਾਹ ਮੰਗਦਾ ਹਾਂ) ਹਰੇਕ ਭਰਮ  
ਪਾਉਣ ਵਾਲੇ ਦੀ ਸ਼ਰਾਰਤ ਤੋਂ—ਜੋ (ਹਰੇਕ  
ਕਿਸਮ ਦੇ ਭਰਮ ਪਾ ਕੇ) ਆਪ ਪਿੱਛੇ ਹਟ ਜਾਂਦਾ  
ਹੈ (ਅਤੇ) ਜੋ ਮਨੁੱਖਾਂ ਦੇ ਮਨਾਂ ਵਿਚ ਭਰਮ ਤੇ ਸੰਕੇ  
ਪੈਂਦਾ ਕਰਦਾ ਰਹਿੰਦਾ ਹੈ। ਭਾਵੇਂ ਉਹ ਕਲੇਸ਼  
ਪਾਉਣ ਵਾਲਾ ਗੁਪਤ ਰਹਿਣ ਵਾਲੀਆਂ  
ਵਿਅਕਤੀਆਂ ਵਿੱਚੋਂ ਹੋਵੇ ਤੇ ਭਾਵੇਂ ਸਾਧਾਰਨ ਮਨੁੱਖਾਂ  
ਵਿੱਚੋਂ ਹੋਵੇ। (ਸ: ੧੧੪, ਆ: ੧—੭)

وَمِنْ شَرِّ غَاسِقٍ رَاوِدَأَوْ قَبَ ۝

وَمِنْ شَرِّ النَّفَثَاتِ فِي الْعُقَدِ ۝

الفلق: ٦-١

وَمِنْ شَرِّ حَسَدٍ ۝

إِشْمَاعِيلُ الرَّحْمَمِ الرَّجِيمِ ۝

فُلْ أَعُوذُ بِرَبِّ النَّاسِ ۝

مَلِكِ النَّاسِ ۝

رَبِّ النَّاسِ ۝

مِنْ شَرِّ الْوَسَوَاسِ الْخَنَّاسِ ۝  
الَّذِي يُوَسْوِسُ فِي صُدُورِ النَّاسِ ۝  
مِنَ الْجِنَّةِ وَالنَّاسِ ۝

الناس: ٧-١